

## ਸੰਪਾਦਕੀ

ਜੂਨ 1999 ਦਾ ‘ਆਤਮ ਮਾਰਗ’ ਅਸੀਂ ਸ਼ਹੀਦਾਂ ਦੇ ਸਿਰਮੌਰ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੇ ਜੇਠ ਸੁਚੀ 4, ਸੰਮਤ 1663, 30 ਮਈ, ਸੰਨ 1606 ਨੂੰ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰਕੇ ਮਨੁੱਖੀ ਇਤਿਹਾਸ ਵਿਚ ਸੱਚ, ਨਿਆਂ, ਸਰਬ-ਸਾਂਝੀਵਾਲਤਾ, ਮਨੁੱਖੀ ਏਕਤਾ ਅਤੇ ਮਨੁੱਖੀ ਹੱਕਾਂ ਲਈ ਕੁਰਬਾਨੀ ਦਾ ਨਵਾਂ ਅਧਿਆਇ ਲਿਖਿਆ। ਜਿੰਨੀ ਵੱਡੀ ਤੇ ਮਹਾਨ ਸਖਸੀਅਤ ਦੀ ਕੁਰਬਾਨੀ ਹੁੰਦੀ ਹੈ, ਉਨ੍ਹਾਂ ਵਧੇਰੇ ਮਨੁੱਖਤਾ ਵਿਚ ਉਭਾਰ ਤੇ ਉਤਸ਼ਾਹ ਪੈਦਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਜਿਸ ਅਗੰਮੀ, ਅਨੁਠੀ, ਸ਼ਬਦ ਸੁਰਤਿ ਲਿਵਲੀਨ ਪਿਰਮ-ਰਸ-ਭਿੰਨੀ ਪਰਉਪਕਾਰੀ ਸਖਸੀਅਤ ਦੇ ਮਾਲਕ ਸਨ ਉਸਦਾ ਚਿੱਤਰ ਭਾਈ ਗੁਰਦਾਸ ਜੀ ਨਿਮਨ ਪਉੜੀ ਵਿਚ ਉਲੀਕਦੇ ਹਨ -

**ਗਰਿਦੇ ਗੁਰੂ ਦਰਿਆਉ ਵਿਚ ਮੀਨ ਕੁਲੀਨ ਹੇਤੁ ਨਿਰਥਾਣੀ।  
ਦਰਸ਼ਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ।  
ਸਥਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੂ ਨ ਆਣੀ।  
ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚ ਰੈਣਿ ਵਿਗਣੀ।  
ਗੁਰ ਉਪਦੇਸ ਨ ਵਿਸਰੈ ਬਾਬੀਹੋ ਜਿਉ ਆਖ ਵਖਾਣੀ।  
ਗੁਰਮੁਖਿ ਸੁਖ ਫਲੁ ਪਿਰਮ ਗੁਸ ਸਹਜ ਸਮਾਧਿ ਸਾਧ ਸੰਗਿ ਜਾਣੀ।  
ਗੁਰ ਅਰਜਨ ਵਿਟਹੁ ਕੁਰਬਾਣੀ॥**

ਭਾਈ ਗੁਰਦਾਸ ਜੀ, ਵਾਰ 24/23

ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸਖਸੀਅਤ ਅਤੇ ਰੱਬੀ ਜਲਾਲ ਦਾ ਇਕ ਕਾਰਨ ਉਨ੍ਹਾਂ ਦਾ ਅਮੀਰ ਗੁਰੂ ਘਰ ਵਿਚ ਹੈ। ਆਪ ਜੀ 15 ਅਪਰੈਲ 1563 ਈ. ਨੂੰ ਚੌਥੇ ਪਾਤਸ਼ਾਹ ਗੁਰੂ ਗੁਰਦਾਸ ਜੀ ਦੇ ਗ੍ਰਹਿ ਬੀਬੀ ਭਾਨੀ ਦੀ ਕੁਖੋਂ ਗੋਇਂਦਵਾਲ ਵਿਖੇ ਪ੍ਰਗਟ ਹੋਏ। ਆਪ ਜੀ ਨੇ ਬਾਲ ਆਯੂ ਵਿਚ ਹੀ ਆਪਣੇ ਨਾਨਾ ਜੀ, ਗੁਰੂ ਅਰਮਦਾਸ ਜੀ, ਗੁਰੂ ਨਾਨਕ ਦੇਵ ਦੀ ਤੀਜੀ ਜੋਤਿ, ਸੇਵਾ ਤੇ ਸਿਮਰਨ ਦੀ ਮੁਰਤ, ਪਾਸੋਂ ਵਰ ਪਾਪਤ ਕੀਤਾ - ‘ਦੋਹਿਤਾ ਬਾਣੀ ਕਾ ਬੋਹਿੰਥਾ’। ਆਪ ਜੀ ਦੀ ਪ੍ਰਤਿਭਾ, ਸੇਵਾ, ਆਗਿਆਕਾਰਤਾ, ਉਚੀ ਸੁਰਤਿ ਨੂੰ ਮੁੱਖ ਰਖਦਿਆਂ ਅਤੇ ਗੁਰਗੱਦੀ ਦੇ ਯੋਗ ਸਮਝਦਿਆਂ 1 ਸਤਿਬਰ 1581 ਨੂੰ ਆਪ ਜੀ ਨੂੰ ਪੰਚਮ ਪਾਤਸ਼ਾਹ ਵਜੋਂ ਗੁਰਗੱਦੀ ਬਖਸ਼ੀ ਗਈ। ਪਿਖੀਚਿੰਦ ਦੀ ਸਖਤ ਵਿਰੋਧਤਾ ਨੂੰ ਸਹਿਨਸ਼ੀਲਤਾ ਨਾਲ ਠਲਦਿਆਂ ਆਪ ਉਸਾਰੂ ਕੰਮਾਂ ਵਿਚ ਰੁਝ ਰਹੇ ਅਤੇ ਛੇਤੀ ਹੀ ਸਾਰੀਆਂ ਸੰਗਤਾਂ ਵਿਚ ਹਰਮਨ ਪਿਆਰੇ ਹੋ ਗਏ। ਆਪ ਜੀ ਨੇ ਗੁਰੂ ਨਾਨਕ ਦੇਵ ਵਲੋਂ ਸੰਚਾਲਨ ਕੀਤੀ ਲੰਗਰ ਮਰਿਆਦਾ ਨੂੰ ਸਰਬ-ਸਾਂਝੀਵਾਲਤਾ, ਮਨੁੱਖੀ ਭਾਈਚਾਰੇ ਦੀ ਏਕਤਾ ਅਤੇ ਪਰਸਪਰ ਪਿਆਰ ਦੀ ਜੀਉਂਦੀ ਮਿਸਾਲ ਵਜੋਂ ਪ੍ਰਹਲਤ ਕੀਤਾ ਜਿਸ ਦੀ ਸੋਭਾ 24 ਨਵੰਬਰ 1598 ਈ. ਨੂੰ ਸਹਿਨਸ਼ਾਹ ਅਕਬਰ ਅੱਖੀਂ ਵੇਖਣ ਆਇਆ ਅਤੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਭੇਟਾ ਵਜੋਂ ਜਾਗੀਰੀ ਦਾ ਮਾਮਲਾ ਮਾਫ ਕਰ ਗਿਆ। ਆਪ ਜੀ ਮਨੁੱਖਤਾ ਦੀ ਸੇਵਾ ਹਿਤ ਸਰਬ-ਸਾਂਝੇ ਅਸਥਾਨਾਂ ਦੀ ਨਿਰੰਤਰ ਸਥਾਪਨਾ ਕਰਦੇ ਰਹੇ। 1586 ਈ. ਵਿਚ ਸੰਤੋਖਸਰ, 1588 ਵਿਚ ਸ੍ਰੀ ਹਰਿਮੰਦਰ ਸਾਹਿਬ, 1590 ਈ. ਵਿਚ ਤਰਨ ਤਾਰਨ ਸਾਹਿਬ 1593 ਈ. ਵਿਚ ਕਰਤਾਰਪੁਰ (ਜਲੰਧਰ), 1595 ਈ. ਵਿਚ

ਛਿਹਰਟਾ ਸਾਹਿਬ, 1599 ਈ. ਵਿਚ ਬਾਉਲੀ ਸਾਹਿਬ, 1602-3 ਈ. ਵਿਚ ਰਾਮਸਰ ਦੀ ਸਥਾਪਨਾ ਆਪ ਜੀ ਦੀ ਬਹੁ-ਪੱਖੀ ਪਰਉਪਕਾਰੀ ਸਖਸੀਅਤ ਦੇ ਪ੍ਰਤੱਖ ਪ੍ਰਮਾਣ ਹਨ। ਵੈਰ-ਵਿਰੋਧ ਵਿਚ ਵੰਡੇ ਸਮਾਜ ਨੂੰ ਪ੍ਰਭੂ-ਪਿਆਰ ਵਿਚ ਵਿਚਰਨ ਲਈ ਇਕ ਵਿਸ਼ੇਸ਼ ਉਦਾਹਰਣ ਅੰਮ੍ਰਿਤਸਰ ਸਰੋਵਰ ਵਿਚ ਸਵਰਨ ਮੰਦਰ ਦੀ ਸਥਾਪਤੀ ਹੈ ਜਿਸ ਦੀ ਨੀਂਹ ਇਕ ਮੁਸਲਮਾਨ ਸੂਫੀ ਫਕੀਰ ‘ਮਯੀਨ ਉਲ ਸਲਾਮ’ (ਮੀਆਂ ਮੀਰ) ਪਾਸੋਂ ਅਕਤੂਬਰ 1588 ਈ. ਨੂੰ ਰਖਵਾਈ। ਇਸ ਹਰੀਮੰਦਰ ਦੇ ਚਾਰ ਦਰਵਾਜ਼ੇ ਚੌਂਹਾਂ ਵਰਨਾਂ ਨੂੰ ਪ੍ਰਭੂ ਪਿਆਰ ਵਿਚ ਜੁੜਨ ਦਾ ਸੱਦਾ ਦਿੰਦੇ ਹਨ। ਆਪ ਦਾ ਫੁਰਮਾਨ ਹੈ -

**ਖੜੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥  
ਪੰਨਾ - 747**

ਹਰੀਮੰਦਰ ਦੀ ਸਿਰਜਨਾ ਵਿਚ ਹਿੰਦੂ ਤੇ ਇਸਲਾਮੀ ਕਲਾ ਦਾ ਸੁਮੇਲ ਹੈ। ਇਹ ਸਭ ਦਾ, ਸਾਰੀ ਮਨੁੱਖਤਾ ਦਾ ਸਾਂਝਾ ਸਥਾਨ ਹੈ ਕਿਉਂਕਿ ਇਹ ਕਿਸੇ ਵਿਅਕਤੀ ਦਾ ਨਹੀਂ, ਹਰੀ ਦਾ ਘਰ ਹੈ। ਆਪ ਜੀ ਨੇ ਫੁਰਮਾਇਆ ਹੈ -

**ਹਰੀ ਮੰਦਰੁ ਹਰੀ ਜੀਉ ਸਾਜਿਆ ਮੇਰੇ ਲਾਲ ਜੀਉ  
ਹਰੀ ਤਿਸੁ ਮਹਿ ਰਹਿਆ ਸਮਾਏ ਰਾਮ॥ ਪੰਨਾ - 542**

ਹਰੀਮੰਦਰ ਵਿਚ ਬੈਠ ਕੇ ਆਪ ਜੀ ਨੇ ਸਿਰਦੇ ਨਾਲ ਆਪ ਕੀਰਤਨ ਕੀਤਾ, ਜਿਸ ਕੀਰਤਨ ਦੀ ਧੁਨੀ ਹੁਣ ਦਿਨ ਰਾਤ ਹੋ ਰਹੇ ਹਾਰੀ ਕੀਰਤਨ ਰਾਹੀਂ ਸੜਦੇ ਬਲਦੇ ਸੰਸਾਰ ਨੂੰ ਠੰਢਕ ਪਹੁੰਚਾ ਰਹੀ ਹੈ। ਸੰਸਾਰ ਪ੍ਰਸਿੱਧ ਹਰੀਮੰਦਰ, ਸਵਰਨ-ਮੰਦਰ (Golden-Temple) ਸ੍ਰੀ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੀ ਮਹਾਨ ਦੇਣ ਹੈ।

ਹਰੀਮੰਦਰ ਸਾਹਿਬ ਵਿਚ ਸਥਾਪਤ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਮਾਣ ਵੀ ਆਪ ਜੀ ਨੇ ਸਰਬ ਮਨੁੱਖਤਾ ਦੇ ਭਲੇ ਲਈ ਕੀਤਾ। ਗੁਰੂ ਗ੍ਰੰਥਿਦ ਸਿੰਘ ਜੀ ਮਹਾਰਾਜ ਨੇ ਜਿਸ ਗੁਰੂ ਗ੍ਰੰਥ ਸਾਹਿਬ ਨੂੰ 4 ਅਕਤੂਬਰ, 1708 ਈ. ਨੂੰ ਗੁਰਿਆਈ ਬਖਸ਼ ਕੇ ਸੀਸ ਨਿਵਾਇਆ, ਉਸ ਮਹਾਨ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਦੇ ਨਾਲ-ਨਾਲ ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਚਾਰ ਗੁਰੂ ਘਰ ਦੇ ਨਿਕਟਵਰਤੀਆਂ ਦੀ ਬਾਣੀ ਵੀ ਅੰਕਿਤ ਹੈ। ਬਿਨਾਂ ਕਿਸੇ ਜਾਤੀ ਜਾਂ ਉੱਚ-ਨੀਚ ਦੇ ਭੇਦ ਭਾਵ ਤੋਂ, ਪ੍ਰਭੂ ਭਗਤੀ ਵਿਚ ਵਿਲੀਨ ਭਾਰਤ ਦੇ ਅਨੇਕ ਭਗਤਾਂ ਦੀ ਬਾਣੀ ਨੂੰ ਇਕ ਮਹਾਨ ਗ੍ਰੰਥ ਵਿਚ ਸੰਪਾਦਨ ਕਰਕੇ ਭਾਰਤ ਦੀ ਖੰਡ ਖੰਡ ਹੋਈ ਮਨੁੱਖਤਾ ਨੂੰ ਇਕ ਪਿਆਰ ਲੜੀ ਵਿਚ ਪੱਧੇ ਦਿਤਾ। ਅੱਜ ਭਾਰਤ ਵਰਸ ਦਾ ਹਰ ਵਰਗ ਹਰ ਪ੍ਰਾਣੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਨੂੰ ਪੜ੍ਹ, ਸੁਣ ਕੇ ਵਜੇਦ ਵਿਚ ਆ ਜਾਂਦਾ ਹੈ। ਜਗਤ ਪ੍ਰਸਿੱਧੀ ਪ੍ਰਾਪਤ ਛਾ. ਸਵਾਮੀ ਰਾਮ ਨੇ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਕਰਨ ਪਿੱਛੋਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਇਸ ਗ੍ਰੰਥ ਨੂੰ ਸੰਸਾਰ ਦੇ ਧਾਰਮਿਕ ਗ੍ਰੰਥਾਂ ਵਿਚ ਸਰਵੋਤਮ ਸਥਾਨ ਪ੍ਰਾਪਤ ਹੈ। (ਅਸੀਂ ਆਤਮ ਮਾਰਗ ਵਿਚ ਅਤੇ ਪੁਸਤਕ ‘ਬਾਤ ਅਗੰਮ ਕੀ’ ਭਾਗ ੧ ਵਿਚ ਉਨ੍ਹਾਂ ਦੇ ਲੇਖ ਛਾਪ ਚੁੱਕੇ ਹਨ।) ਗੁਰੂ ਗ੍ਰੰਥ ਸਾਹਿਬ

ਵਿਚ ਪ੍ਰਾਪਤ 5867 ਸ਼ਬਦਾਂ ਵਿਚੋਂ 2312 ਸ਼ਬਦ ਗੁਰੂ ਅਰਜਨ ਦੇਵ ਜੀ ਦੀ ਰਚਨਾ ਹਨ ਅਤੇ ਇਹ 30 ਰਾਗਾਂ ਵਿਚ ਪ੍ਰਾਪਤ ਹਨ। ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 31 ਰਾਗਾਂ ਵਿਚ ਬਾਣੀ ਪ੍ਰਾਪਤ ਹੈ।

ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਪਰਉਪਕਾਰੀ ਅਦੁੱਤੀ ਸਖ਼ਸ਼ੀਅਤ ਸਰਬ-ਸਾਂਝੀਵਾਲਤਾ, ਮਨੁੱਖੀ ਭਾਈਚਾਰੇ ਦੀ ਏਕਤਾ ਅਤੇ ਪਰਸਪਰ ਪਿਆਰ ਦਾ ਪ੍ਰਤੀਕ ਬਣ ਗਈ। ਜਿਥੇ ਆਪ ਜੀ ਨੇ ਪਾਣੀ ਦੀ ਬੁੜ ਵੇਖੀ, ਖੂਹ ਲਵਾ ਦਿਤੇ। ਨਵੇਂ ਕਸਬੇ ਆਬਾਦ ਕੀਤੇ। ਜਦੋਂ ਲਾਹੌਰ ਵਿਚ ਕਾਲ ਪਿਆ, ਕਈ ਬੀਮਾਰੀਆਂ ਫੈਲ ਗਈਆਂ, ਲਾਹੌਰ ਸ਼ਹਿਰ ਦੇ ਬਾਜ਼ਾਰ ਅਤੇ ਗਲੀਆਂ ਮੁਰਦਿਆਂ ਨਾਲ ਭਰ ਗਈਆਂ ਤਾਂ ਐਸੇ ਨਾਜ਼ੂਕ ਤੇ ਭਿਆਨਕ ਸਮੇਂ ਆਪ ਜੀ ਗੁਰਸਿੱਖਾਂ ਅਤੇ ਪਰਿਵਾਰ ਸਮੇਤ ਮਨੁੱਖਤਾ ਦੀ ਸੇਵਾ ਹਿਤ ਲਾਹੌਰ ਪੁੱਜੇ, ਹੱਥੀ ਸੇਵਾ ਕੀਤੀ, ਦੁਖੀਆਂ ਦੇ ਦਰਦ ਵੰਡੇ, ਗੁਰਸਿੱਖਾਂ ਤੋਂ ਦਸਵੰਧ ਦੀ ਰਕਮ ਲੈ ਕੇ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਕਾਲ ਦੀ ਭਿਆਨਕਤਾ ਸੁਣ ਕੇ ਅਕਬਰ ਬਾਦਸ਼ਾਹ ਵੀ ਲਾਹੌਰ ਪੁੱਜਾ ਅਤੇ ਗੁਰੂ ਅਰਜਨ ਦੇਵ ਜੀ ਦੀ ਅਣਥੱਕ ਸੇਵਾ ਵੇਖ ਸੀਸ ਝੁਕਾਇਆ ਅਤੇ ਕਿਸਾਨਾਂ ਦਾ ਮਾਮਲਾ ਮੁਆਫ ਕਰ ਦਿਤਾ। ਗੁਰੂ ਜੀ ਅੱਠ ਮਹੀਨੇ ਲਾਹੌਰ ਰਹੇ।

ਗੁਰੂ ਜੀ ਦੇ ਪਰਉਪਕਾਰੀ ਅਤੇ ਲੋਕ ਭਲਾਈ ਦੇ ਕਾਰਜਾਂ ਕਾਰਨ ਹੀ ਆਪ ਜੀ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਹਰਮਨ ਪਿਆਰੇ ਹੋ ਗਏ, ਸਿੱਖ ਲਹਿਰ ਇਕ ਲੋਕ-ਲਹਿਰ ਦਾ ਰੂਪ ਧਾਰਨ ਕਰ ਗਈ ਜਿਸ ਨੇ ਅਨੇਕ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਗੁਰੂ ਘਰ ਦੇ ਨਿਕਟ ਲਿਆਂਦਾ। ਆਪ ਜੀ ਦੀ ਸਰਬ-ਪ੍ਰਿਅਤਾ ਹੀ ਸ਼ਹੀਦੀ ਦਾ ਕਾਰਨ ਬਣੀ। ਜਦੋਂ ਸੱਚ ਦਾ ਝੰਡਾ ਬੁਲੇਂਦ ਹੁੰਦਾ ਹੈ ਤਾਂ ਝੂਠ ਨੂੰ ਕਾਂਬਾ ਛਿੜ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ 'ਜਿਉਕਰ ਸੁਰਜ ਨਿਕਲਿਆ ਤਾਰੇ ਛਿਪੇ ਅੰਧਰੇ ਪਲੋਆ' ਕੱਟੜਵਾਦ ਦੀਆਂ ਤੰਗ ਵਲਗਣਾਂ ਵਿਚ ਵਿਚਰਨ ਵਾਲੇ ਤੁਅਸਬੀ ਲੋਕ ਸਰਬ-ਮਨੁੱਖਤਾ ਦੀ ਸਾਂਝ, ਪਿਆਰ, ਬਰਾਬਰੀ ਅਤੇ ਨਿਆਂ ਦੇ ਸਦਾ ਹੀ ਵਿਰੋਧ ਕਰਦੇ ਰਹੇ ਹਨ। ਗੁਰੂ ਨਾਨਕ ਘਰ ਦੀ ਸੇਵਾ-ਸਿਮਰਨ-ਪਰਉਪਕਾਰ ਦੀ ਇਹ ਲਹਿਰ ਕੱਟੜ ਸ਼ਰਦੀ ਮੁਸਲਮਾਨਾਂ ਤੇ ਮੌਲਾਨਿਆਂ ਲਈ ਚੁਭਵੀਂ ਹੋ ਗਈ। ਅਕਬਰ ਦੀ ਸਹਿਨਸ਼ੀਲਤਾ, ਮਨੁੱਖੀ ਪਿਆਰ ਅਤੇ ਗੁਰੂ ਘਰ ਪ੍ਰਤੀ ਸ਼੍ਰਧਾ ਉਸਦੇ ਨਾਲ ਹੀ ਖਤਮ ਹੋ ਗਈ। ਸੋਖ ਅਹਿਮਦ ਸਰਹੱਦੀ ਅਤੇ ਸੋਖ ਫਰੀਦ ਬੁਖਾਰੀ ਵਰਗੇ ਜਾਨੂੰਨੀ ਮੁਸਲਮਾਨਾਂ ਨੇ ਜਹਾਂਗੀਰ ਨੂੰ ਗੱਦੀ-ਨਸ਼ੀਨੀ ਵਿਚ ਇਸ ਸ਼ਰਤ ਤੇ ਸਹਾਇਤਾ ਕੀਤੀ ਕਿ ਉਹ ਰਾਜਗੱਦੀ ਪ੍ਰਾਪਤ ਹੋਣ ਤੇ ਇਸਲਾਮ ਦੇ ਪ੍ਰਚਾਰ ਵਿਚ ਹਰ ਠੋਸ ਕਦਮ ਚੁੱਕੇਗਾ। ਗੁਰੂ ਨਾਨਕ ਘਰ ਦੀ ਦਿਨੋਂ ਦਿਨ ਵਧ ਰਹੀ ਇਹ ਲੋਕ ਪਿਆ ਲਹਿਰ ਉਨ੍ਹਾਂ ਨੂੰ ਇਸਲਾਮ ਦੇ ਪ੍ਰਚਾਰ ਵਿਚ ਬਹੁਤ ਵੱਡੀ ਰੁਕਾਵਟ ਲਗਦੀ ਸੀ। ਇਸ ਲਈ ਉਨ੍ਹਾਂ ਨੇ ਗੁਰੂ ਘਰ ਵਿਚ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ। ਖੁਸਰੋ ਦੀ ਬਗਾਵਤ ਸਮੇਂ ਉਨ੍ਹਾਂ ਨੂੰ ਗੁਰੂ ਘਰ ਵਿਚ ਇਲਜ਼ਾਮ ਲਾਉਣ ਦਾ ਸੁਨਹਿਰੀ ਮੌਕਾ ਮਿਲ ਗਿਆ। ਗੁਰੂ ਜੀ ਤੇ ਝੂਠਾ ਇਲਜ਼ਾਮ ਲਾਇਆ ਗਿਆ ਕਿ ਇਨ੍ਹਾਂ ਨੇ ਬਗਾਵਤ ਸਮੇਂ ਖੁਸਰੋ ਦੀ

ਮਾਇਕ ਸਹਾਇਤਾ ਕੀਤੀ ਅਤੇ ਮੱਥੇ ਤੇ ਤਿਲਕ ਲਾਇਆ। ਗੁਰੂ ਜੀ ਉਪਰ ਭਾਗੀ ਜੁਗਮਾਨਾ ਲਾਇਆ ਗਿਆ ਜਿਸ ਨੂੰ ਉਤਾਰਨਾ ਝੂਠ ਨਾਲ ਸਮਝੇਤਾ ਕਰਨ ਤੁਲ ਸੀ। ਗੁਰੂ ਜੀ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਸ ਲਈ ਉਨ੍ਹਾਂ ਨੇ ਪ੍ਰਮੁੱਖ ਗੁਰਸਿੱਖਾਂ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰਨਾਂ ਨੂੰ ਬੁਲਾ ਕੇ ਗੁਰਗੱਦੀ ਦੀ ਜ਼ਿੰਮੇਵਾਰੀ 15 ਮਈ 1606 ਨੂੰ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਸੌਂਪ ਦਿਤੀ ਅਤੇ ਆਪ ਸ਼ਹੀਦ ਹੋਣ ਲਈ ਤਿਆਰ ਹੋ ਗਏ। ਇਸ ਤਰ੍ਹਾਂ 1606 ਈ। ਵਿਚ ਜਹਾਂਗੀਰ ਦੇ ਹੁਕਮ ਨਾਲ ਅਤੇ ਨਖਸ਼ ਬੰਦੀਆਂ ਦੇ ਮੁਹਸ਼ਦ ਸੋਖ ਅਹਿਮਦ ਸਰਹੱਦੀ ਅਤੇ ਸੋਖ ਫਰੀਦ ਬੁਖਾਰੀ ਵਰਗੇ ਜਾਨੂੰਨੀ ਮੁਸਲਮਾਨਾਂ ਦੀ ਸਾਜ਼ਿਸ਼ ਨਾਲ ਲਾਹੌਰ ਕਿਲ੍ਹੇ ਵਿਚ ਤਸੌਰੇ ਦੇ ਕੇ ਆਪ ਜੀ ਨੂੰ ਸ਼ਹੀਦ ਕਰ ਦਿਤਾ। ਪਰ ਜਿਸ ਮਕਸਦ ਨਾਲ ਇਨਸਾਨੀਅਤ ਦਾ ਖੂਨ ਕੀਤਾ ਗਿਆ, ਉਹ ਮਕਸਦ ਪੂਰੀ ਤਰ੍ਹਾਂ ਫੇਲ੍ਹ ਹੋਇਆ। ਸੱਚ ਦੇ ਚੰਦਰਮਾਂ ਨੇ ਹੋਰ ਉਚਾਈਆਂ ਪਾਪਤ ਕੀਤੀਆਂ ਅਤੇ ਧਰਮ ਦੀ ਰੱਖਿਆ ਹਿਤ ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਦੇ ਨਾਲ ਮੀਰੀ ਦੀ ਤਲਵਾਰ ਵੀ ਧਾਰਨ ਕੀਤੀ।

ਸੱਚੇ ਮਾਰਗ ਦੀ, ਗੁਰਮਤਿ ਗਾਡੀ ਰਾਹ ਦੀ ਐਸੀ ਦਾਸਤਾਨ ਹੈ। ਇਹ ਅਟੱਲ, ਅਮਰ ਅਤੇ ਸਦੀਵ ਕਾਲੀ ਹੈ। ਇਸ ਦਾਸਤਾਨ ਨੂੰ ਹੀ, ਇਨ੍ਹਾਂ ਬਾਬਾਣੀਆਂ ਕਹਾਣੀਆਂ ਨੂੰ ਹੀ ਆਤਮ ਮਾਰਗ ਰਾਹੀਂ ਤੁਹਾਡੇ ਪਾਸ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਆਪ ਜੀ ਸੁਹਿਰਦ ਪਾਠਕ ਆਪਣੇ ਅਮੀਰ ਵਿਰਸੇ ਨੂੰ ਜਾਣ ਸਕੋ ਅਤੇ ਫਖਰ ਨਾਲ ਸਿਰ ਉਚਾ ਕਰਕੇ ਸੰਸਾਰ ਵਿਚ ਵਿਚਰ ਸਕੋ। 'ਆਤਮ ਮਾਰਗ' ਦੇ ਸੰਚਾਲਕ ਮਹਾਂਪੁਰਸ਼ਾਂ ਦਾ ਇਹੋ ਸੁਪਨਾ ਹੈ ਕਿ ਸੰਸਾਰ ਦੇ ਹਰ ਮਨੁੱਖ ਮਾਤਰ ਨੂੰ ਗੁਰਬਾਣੀ ਦੇ ਸੱਚ ਦਾ ਸੰਦੇਸ਼ ਦਿਤਾ ਜਾਵੇ, ਗੁਰੂ ਮਹਾਰਾਜ ਦੇ ਸਰਬ ਮਾਨਵਤਾ ਪ੍ਰਤੀ ਪਿਆਰ ਦਾ ਭਾਗੀ ਹੋਕੇ ਮਨੁੱਖ ਬਣ ਸਕੋ, ਭਾਵੇਂ ਉਹ ਕਿਸੇ ਜਾਤੀ ਦਾ ਹੋਵੇ, ਕਿਸੇ ਰੰਗ ਰੂਪ ਨਸਲ ਦਾ ਹੋਵੇ, ਕਿਸੇ ਦੇਸ ਜਾਂ ਭੇਸ ਦਾ ਹੋਵੇ। ਇਸ ਦੀ ਇਕ ਝਲਕ ਮਹਾਂਪੁਰਸ਼ਾਂ ਦੇ ਸੰਦੇਸ਼ 'ਸਨੇਹੀਆਂ ਦਾ ਪੰਨਾ' ਜੂਨ ਅੰਕ ਵਿਚ ਵੇਖ ਸਕਦੇ ਹੋ। ਇਹ ਪ੍ਰਵਚਨ ਨਾ ਕੇਵਲ ਆਪ ਪਿਆਨ ਨਾਲ ਪੜ੍ਹੇ, ਸਗੋਂ ਹੋਗਾਂ ਨੂੰ ਵੀ ਪੜ੍ਹਾਓ ਕਿ ਕਿਵੇਂ ਸਾਰੀ ਮਨੁੱਖਤਾ ਨੂੰ ਗੁਰੂ ਮਹਾਰਾਜ ਪਿਆਰ-ਕਲਾਵੇ ਵਿਚ ਲੈਂਦੇ ਹਨ, ਕਿਵੇਂ ਗੁਰਬਾਣੀ ਸਾਰੀ ਮਨੁੱਖਤਾ ਦੀ ਕਲਿਆਣ ਹਿਤ ਹੈ, ਸਭ ਨੂੰ ਸਹਿਜਮਈ, ਸੰਤੋਖੀ, ਵਿਗਾਸਮਈ, ਅਨੰਦਮਈ ਜੀਵਨ ਬਖਸ਼ਦੀ ਹੈ। ਤੁਸੀਂ 'ਆਤਮ ਮਾਰਗ' ਦੇ ਸਭ ਪਾਂਧੀ ਵਧਾਈ ਦੇ ਪਾਤਰ ਹੋ ਜੋ ਸੱਚ ਨਾਲ ਜੁੜੇ ਹੋਏ ਹੋ। ਸ਼ਾਲਾ! ਏਦਾਂ ਹੀ ਜੁੜੇ ਰਹਿਣਾ। ਕਿਤੇ ਆਲਸ ਜਾਂ ਢਿੱਲ ਨਹੀਂ ਆਉਣ ਦੇਣੀ। ਦੂਜਿਆਂ ਨੂੰ ਵੀ ਉਤਸ਼ਾਹ ਅਤੇ ਚੜ੍ਹਦੀ ਕਲਾ ਵਿਚ ਰੱਖਣ ਦਾ ਉਪਰਾਲਾ ਕਰਦੇ ਰਹਿਣਾ। 'ਆਤਮ ਮਾਰਗ' ਸਰਬ ਮਨੁੱਖਤਾ ਦੀ ਕਲਿਆਣ ਹਿਤ ਹੈ। ਇਹ ਸੁਨੇਹਾ ਘਰ ਘਰ ਪੁੱਜਦਾ ਕਰੀਏ। ਗੁਰੂ ਸਾਡੇ ਅੰਗ ਸੰਗ ਹਨ। ਗੁਰੂ ਪਿਆਰ ਵਿਚ ਜੀਵੀਏ, ਵਿਗਸੀਏ ਅਤੇ ਗੁਰੂ ਚਰਨਾਂ ਨਾਲ ਜੁੜੇ ਰਹੀਏ, ਇਹੋ ਆਪ ਸਭ ਲਈ ਸਾਡੀ ਅਰਦਾਸ ਹੈ ਅਤੇ ਮਹਾਂਪੁਰਸ਼ਾਂ ਦੀ ਆਪ ਸਭ ਨੂੰ ਅਸੀਸ।

**ਡਾ. ਜਗਜੀਤ ਸਿੰਘ**  
LLLLL

## ਕਿਵੇਂ ਸਚਿਆਰਾ ਹੋਈਐ ?

ਸੰਤ ਵਰਿਆਮ ਸਿੰਘ ਜੀ  
ਬਾਨੀ ਤੇ ਮੁਖੀ ਵਿ. ਗੁ. ਬੁਹਾਨੀ ਮਿਸ਼ਨ

(ਲੜੀ ਜੋੜਨ ਲਈ ਦੇਖੋ, ਮਈ ਅੰਕ, ਪੰਨਾ - 49 )

ਉਸ ਦਾ ਪਿਛੋਕੜ ਇਉਂ ਹੈ ਕਿ ਪੰਜਾਬ ਦੇ ਇਕ ਪਹਾੜ ਦੇ ਦੋ ਮਹਾਰਾਜੇ ਅਤਿ ਉਚ ਕੌਟੀ ਦੇ ਗੁਰਮੁਖ ਸਨ। ਭਾਈ ਤਿਲੋਕੇ ਵਾਂਗੀਂ ਹੀ ਪਰਮ ਪਦ ਵਿਚ ਵਾਸ ਰੱਖਣ ਵਾਲੇ ਪਰਉਪਕਾਰ ਕਮਾਉਂਦਿਆਂ ਯੁੱਧ ਵਿਚ ਸ਼ਹੀਦ ਹੋ ਜਾਂਦੇ ਹਨ ਕਿਉਂਕਿ ਅਵਸਥਾਵਾਂ ਬਹੁਤ ਉਚੀ ਸੀ ਅਤੇ ਉਹ ਆਪਣੀ ਰਾਣੀ ਜਿਸਦਾ ਨਾਮ ਰਾਜ ਸੀ ਉਸ ਨੂੰ ਠੀਕ ਉਸੇ ਤਰ੍ਹਾਂ ਨਾਲ ਉਚੀਆਂ ਅਵਸਥਾ ਦੀ ਗਿਆਤ ਕਰਾਉਂਦੇ ਸਨ ਜਿਵੇਂ ਭਾਈ ਤਿਲੋਕਾ ਜੀ ਰਾਜਕੁਮਾਰੀ ਨੂੰ ਕਰਾ ਰਹੇ ਸਨ। ਉਹ ਜਦੋਂ ਚੜ੍ਹਾਈ ਕਰ ਗਏ ਤਾਂ ਰਾਣੀ ਰਾਜ ਨੂੰ ਬਿਰਹੋਂ ਸਹਿਣਾ ਅੱਖਾ ਹੋ ਗਿਆ। ਖੁਦਕਸ਼ੀ ਉਹ ਕਰ ਨਹੀਂ ਸਕਦੀ ਕਿਉਂਕਿ ਉਸ ਗੁਰਮੁਖ ਨੇ ਰਸਤਾ ਦਸ ਦਿਤਾ ਸੀ ਅਤੇ ਕਹਿ ਦਿਤਾ ਸੀ ਕਿ ਤੂੰ ਮੇਰੇ ਸਰੀਰ ਨਾਲ ਪਿਆਰ ਨਾ ਕਰ, ਮੇਰਾ ਵਾਸਾ ਸਦਾ ਹੀ ਸਚਖੰਡ ਵਿਚ ਹੀ ਹੁੰਦਾ ਹੈ ਭਾਵੇਂ ਸੰਸਾਰ ਵਿਚ ਮੈਂ ਕਾਰਜ ਕਰ ਰਿਹਾ ਹਾਂ। ਜੇ ਤੂੰ ਮੇਰੇ ਸਰੀਰ ਛੱਡਣ ਤੋਂ ਬਾਅਦ ਮੇਰੇ ਤਕ ਪਹੁੰਚਣਾ ਚਾਹੁੰਦੀ ਹੈ ਤਾਂ ਤੈਨੂੰ ਖਾਸ ਸੰਜਮ ਵਿਚ ਜੀਵਨ ਬਿਤਾਉਣਾ ਪਵੇਗਾ। ਉਸ ਦੇ ਸਰੀਰ ਛੱਡਣ ਤੋਂ ਬਾਅਦ ਰਾਣੀ ਬਹੁਤ ਵਿਰਲਾਪ ਕਰਦੀ ਹੈ, ਉਹ ਵਿਛੜੀ ਰੂਹ ਨੇ ਆਪਣੇ ਪ੍ਰੀਤਮ ਪੱਤੀ ਐਸੇ ਵੈਣ ਪਾਏ ਕਿ ਜਿਵੇਂ ਰਾਣੀ ਬੈਰਾਗ ਵਿਚ ਰੁੜੀ ਹੋਈ ਹੈ ਪੜ੍ਹਨ ਵਾਲਾ ਵੀ ਰੁੜ੍ਹ ਜਾਂਦਾ ਹੈ। 24 ਘੰਟੇ ਸਾਰੇ ਰਾਜਸੀ ਕੰਮ ਕਾਰ ਛੱਡ ਕੇ ਇਕੋ ਧੁਨ ਲਗੀ ਰਹਿੰਦੀ ਹੈ ਕਿ ਮੈਂ ਆਪਣੇ ਪ੍ਰੀਤਮ ਪਿਆਰੇ ਨੂੰ ਟੋਲ ਲਵਾਂ ਕਿਉਂਕਿ ਉਹ ਕਾਲ ਤੋਂ ਉਪਰ ਸੀ ਉਸ ਦੀ ਹੋਂਦ ਸਦੀਵੀ ਹੈ ਪਰ ਮੈਨੂੰ ਦਿਸ ਨਹੀਂ ਰਿਹਾ। ਇਸ ਕਰਕੇ ਉਹ ਬਹੁਤ ਤਰਲੇ ਲੈਂਦੀ ਹੈ, ਬੈਰਾਗ ਕਹਿੰਦਾ ਦਾ ਹੈ ਪਰ ਅਜੇ ਤੱਤ ਬੱਚੇ ਮਹਾਂਪੁਰਸ਼ ਗੁਰਮੁਖ ਦਾ ਮਿਲਾਪ ਨਾ ਹੋਣ ਕਰਕੇ ਰਾਹ ਨਹੀਂ ਲੱਭ ਰਿਹਾ। ਉਹ ਇਨ੍ਹਾਂ ਵਹਿਣਾਂ ਵਿਚ ਪਈ ਸੰਸਾਰ ਤੋਂ ਬੇਸੂਧ ਹੋ ਜਾਂਦੀ ਹੈ। ਉਸ ਦੀਆਂ ਅੰਦਰਲੀਆਂ ਸ਼ਕਤੀਆਂ ਇਕੱਠੀਆਂ ਹੋ ਕੇ ਹੰਭਲਾ ਮਾਰਦੀਆਂ ਹਨ ਅਤੇ ਉਸ ਦੀ ਸੁਰਤ ਨੂੰ ਇਕ ਉਡਾਰੀ ਵਿਚ ਅਤਿ ਉਚਾ ਲੈ ਜਾਂਦੀਆਂ ਹਨ ਜਿਸਨੂੰ ਭਾਈ ਸਾਹਿਬ ਢਾ: ਵੀਰ ਸਿੰਘ ਜੀ ਨੇ ਬਹੁਤ ਸੰਦਰ ਅੱਖਾਂ ਦੀ ਪੁਸ਼ਾਕ ਪਹਿਨਾ ਕੇ ਬਹੁਤ ਸੋਹਣਾ ਲਿਖਣ ਦਾ ਯਤਨ ਕੀਤਾ ਹੈ। ਉਸ ਨੂੰ ਜੇ ਮੈਂ ਆਪਣੇ ਅੱਖਾਂ ਵਿਚ ਬਣਾ ਕੇ ਚੱਸਾਂ ਤਾਂ ਅਧੂਰਾ ਰਹਿ ਜਾਣਾ ਹੈ। ਕਿਉਂਕਿ ਜਿਸ ਅਵਸਥਾ ਵਿਚ ਉਨ੍ਹਾਂ ਨੂੰ ਇਸ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਹੈ ਉਹ ਇਕ ਬਹੁਤ ਹੀ ਗਹਿਰੀ ਚੁਪ ਦੀ ਅਵਸਥਾ ਹੈ, ਮਹਾਨ ਮੌਨ ਹੈ, ਜਿਥੋਂ ਇਹ ਰੂਪ ਦੀਆਂ ਲਹਿਰਾਂ ਕਲਮ ਰਾਹੀਂ ਰੂਪਮਾਨ ਹੋਈਆਂ। ਸੋ ਉਸੇ ਤਰ੍ਹਾਂ ਹੇਠਾਂ ਲਿਖਿਆ ਜਾ ਰਿਹਾ ਹੈ। ਉਸ ਨੂੰ ਇਕ ਰੂਹ ਮਿਲ ਜਾਂਦੀ ਹੈ ਜਿਸ ਦੀ ਪਹੁੰਚ ਉਸ ਅਦਿਸ ਦੇਸ਼ ਵਿਚ, ਬਰਬਗਾਹਟ ਦੇ ਤਰਵਾਂ ਮਾਰਦੇ ਜਿਉਂਦੇ ਜਾਗਦੇ ਦੇਸ਼ ਵਿਚ ਹੋਣ ਕਰਕੇ ਉਸ ਨੂੰ ਉਸ ਉਡਾਰੀ ਵਿਚ ਸਚਖੰਡ ਤਕ ਲੈ ਜਾਂਦੀ ਹੈ -

### ਉਡਾਰੀ

ਮਾਤਾ ਦਾ ਇਹ ਵਾਕ ਸੁਣ ਕੇ ਆਖਦੀ:-  
 ‘ਅੰਮ੍ਰਿਤੀ, ਨਹੀਂ ਵੱਸ ਮੇਰੇ ਕੁੱਝ ਬੀ।  
 ‘ਸੁਣ ਕੇ ਸਭ ਵਿਰਤਾਂਤ ਬੀਤਾ ਅੱਜ ਜੋ,  
 ‘ਆਪ ਤੁਸੀਂ ਲੌ ਦੇਖ ਮੇਰੀ ਬੇਵਸੀ।  
 ‘ਸੁਰਜ ਅੱਜ ਤ੍ਰਿਪੇਰੁ ਢਲਿਆ ਮਾਉਂ ਜੀ!  
 ‘ਨੀਵਾਂ ਨੀਵਾਂ ਹੋਇ ਪੱਛੋਂ ਭੁੱਬਿਆ  
 ‘ਲੱਥਾਂ ਦਿਹੁੰ ਬੀ ਨਾਲ ਸੁਰਜ ਲੱਖਿਆਂ।  
 ‘ਦੇਵੇਂ ਪੱਛੋਂ ਓਟ ਮਾਨੋਂ ਜਾ ਲੁਕੇ  
 ‘ਚਉਬਾਰੇ ਨਿਜ ਬੈਠ ਮੈਂ ਸਾਂ ਦੇਖਦੀ  
 ‘ਸ਼ਹੁਬਾਰੀ ਦੇ ਰਾਹ ਕੌਤਕ ਏਸਨ੍ਹੁੰ।  
 ‘ਸੁਰਜ ਨੂੰ ਇਉਂ ਦੇਖ ਉਹਲੇ ਹੋਵਦਾ,  
 ‘ਦਿਨ ਨੂੰ ਛਿਪਦਾ ਨਾਲ; ਸੋਚ ਵਿਚਾਰ ਕੇ,  
 ‘ਖੌਲਰ-ਇਕ ਘਬਰਾਇ ਹਿਰਦੇ ਉੱਠਿਆ,  
 ‘ਗਮ ਦੀ ਆਈ ਸੋਚ ਜਿਨ ਸਮਝਾਇਆ :-  
 ਦਿਹੁੰ ਦਾ ਕਾਰਣ ਸੀਗ ਸੁਰਜ ਸੋਹਿਣਾ  
 ‘ਜਦ ਸੁਰਜ ਹੈ ਆਪ ਛਿਪਿਆ ਜੱਗ ਤੋਂ  
 ‘ਦਿਨ ਬੀ ਛਿਪਿਆ ਨਾਲ ਕਾਰਣ ਆਪਣੇ।  
 ‘ਸੁਰਜ ਜਦੋਂ ਅਧਾਰ ਛਿਪਿਆ ਦੇਸ਼ ਤੋਂ  
 ‘ਦਿਨ ਜੋ ਸੀਗ ਅਧੇਯ ਛਿਪਿਆ ਨਾਲ ਹੀ!  
 ‘ਤਿਉਂ ਸੁਰਜ ਦੇ ਵਾਛ ਰਾਣਾ ਆਪ ਸੀ  
 ‘ਮੈਂ ਤਿਸਦੇ ਸਾਂ ਨਾਲ ਦਿਨ ਦੇ ਵਾਂਗਰੇ।  
 ‘ਹੁਣ ਜਦ ਛਿਪਿਆ ਕੰਤ ਉਸ ਦੇ ਨਾਲ ਹੀ  
 ‘ਛਿਪਣਾ ਹੋਸੀ ਜੱਗ ਮੈਨੂੰ ਨਾਰ ਨੂੰ।  
 ‘ਜਦ ਛਿਪਿਆ ਆਧਾਰ ਨਾਲ ਅਧੇਯ ਮੈਂ  
 ‘ਕਿੱਨੋਂ ਨਾ ਛਿਪੀਆਂ ਹੋਇ? - ਕਿੱਨੋਂ ਹਾਂ ਜਾਂਵਦੀ?  
 ਅਣਹੋਣੀ ਇਹ ਗੱਲ ਕੀਕੁੰ ਹੋ ਗਈ,  
 ਸੁਰਜ ਆਖਣ ਨਾਲ ਦਿਨ ਨਹਿੰ ਆਖਿਆ:  
 - ਗਣੇ ਜੀ ਦੇ ਨਾਲ ਮੈਂ ਨਾ ਕਿੱਨੋਂ ਗਈ?  
 ਇਉਂ ਆਈ ਜੋ ਯਾਦ, ਪਿਛਲੇ ਰੰਗ ਦੀ,  
 ਬਰਰ ਬਰਰ ਬਰਬਾਇ ਕੰਬਯਾ ਕਾਲਜਾ,  
 ਉੱਛਲਿਆ ਕਰ ਜੋਰ ਜਾਇ ਨ ਸਾਂਭਿਆ  
 ਉਠਿਆ ਇੱਕ ਉਬਾਲ ਚੜ੍ਹ ਗਯਾ ਸੀਸ ਨੂੰ,  
 ਉੱਥੋਂ ਪਾਣੀ ਹੋਇ ਲੱਥਾ ਹੇਠ ਨੂੰ,  
 ਨੈਣੋਂ ਮੌਲੇ ਧਾਰ ਹੋਕੇ ਵੱਸਿਆ।  
 ਰੋ ਰੋ ਹੋਇ ਨਿਛਾਲ ਲੰਮੀ ਧੇ ਗਈ,  
 ਦਿਲ ਸਿਮਟੀ ਜਗਾ ਨਾਲ ਛਾਈ ਮੂਰਛਾ।  
 ਪਾਸ ਨ ਹੋਸੀ ਕੋਇ, ਕਿਸੇ ਨ ਦੇਖਿਆ  
 ਮੈਨੂੰ ਨਾ ਸੀ ਹੋਸ਼ ਕੀ ਕੁੱਝ ਹੋ ਰਿਹਾ  
 ‘ਵਿਚ ਮੂਰਛਾ ਮਾਉਂ! ਜੋ ਮੈਂ ਦੇਖਿਆ

ਸੋ ਕੁਝ ਐਦਾਂ ਸੀਗ, ਸੁਣ ਲੈ ਕੰਨ ਦੇ:-  
 ਮੈਂ ਜਾਤਾ ਛਡ ਦੇਹ ਨਿਕਲੀ ਬਾਰੁ ਹਾਂ,  
 'ਨਿਕਲ ਚਲੀ ਹਾਂ ਉਡ ਉਪਰ ਵਾਰੁ ਨੂੰ,  
     ਨਿਕਲ ਉਡਦੀ ਜਾਇ ਗੁੱਡੀ ਅੰਬਰੀਂ।  
 ਉੱਤੋਂ ਤੱਕਾਂ ਹੇਠ ਸਾਰੇ ਦੇਸ ਨੂੰ,  
     ਧੌਲਰ ਤੇ ਰਣਵਾਸ - ਸਾਰੇ ਮਹਲ ਨੂੰ,  
 ਬਨ, ਬੇਲੇ ਤੇ ਬਿੱਛ, ਨਦੀ, ਸਮਾਧ ਨੂੰ,  
     ਬਗ, ਬਗੀਚੇ ਨਾਲ ਨੋਕਰ, ਚਾਕਰਾਂ,  
 ਦਾਸ, ਦਾਸੀਆਂ, ਮਾਉਂ! ਵਿੱਚੇ ਤੁੱਧ ਨੂੰ;  
     ਅਪਣਾ ਦੇਹੀ ਬੁੱਤ ਪਿਆ ਜੁ ਧੌਲਰੇ;  
 ਸਾਰੇ ਦੇਖਾਂ ਸਾਫ, ਪੰਡੀ ਵਾਕਰੇ  
     ਜੋ ਉਡਦਾ ਅਸਮਾਨ ਹੇਠਾਂ ਤੱਕਦਾ।  
 ਅਤਿ ਅਚਰਜ ਮੈਂ ਹੋਇ ਦੇਖਾਂ ਆਪ ਨੂੰ:-  
     ਇਹ ਕੀ ਵਰਤਾ ਖੇਲ? ਕਿੱਥੇ ਆ ਗਈ?  
 ਦੇਹੀ ਪਈ ਬਿਹੋਸ਼! ਮੈਂ ਹਾਂ ਜਾਗਦੀ!  
     ਹੌਲੀ ਛੁੱਲੋਂ ਵੱਧ ਹਲਕੀ ਪੌਣ ਤੋਂ,  
 ਚਮਕਾਂ ਹੀਰੇ ਵਾਂਡ ਨਿਗਮ ਹੋ ਰਹੀ:  
     ਉਡਦੀ ਜਾਵਾਂ ਆਪ ਅਪਨੇ ਆਪ ਹੀ।  
 ਫਿਰ ਦੇਖਾਂ ਚਲਿਫਰ ਛਾਇਆ ਤੇਜ਼ ਹੈ,  
     ਮਿੱਠਾ ਜਿਦਾ ਪ੍ਰਕਾਸ਼ ਬਿਜਲਯੋਂ ਸੋਹਿਣਾ,  
 ਅਖ ਚੁੰਧਿਆਵੇ ਨਾਹਿੰ, ਸਗੋਂ ਸੁਹਾਵਣਾ।  
 ਫਿਰ ਓਥੇ ਇਕ ਪੌਣ ਹਲਕੀ ਅੱਤ ਦੀ  
     ਸੁਖਮ ਵਾਛ ਅਕਾਸ਼ ਪਾਵੇ ਜੱਫੀਆਂ।  
     ਏ ਵਗਦੀ ਇਕ ਵੇਗ ਵਰਗਾ ਵਾਉ ਨਾ:  
 ਬਰਬਗਾਟ ਜਿਉਂ ਖਾਇ ਕੋਈ ਤਾਰ ਹੈ,  
     ਤਿੱਕੁਰ ਸੀ ਬਰਗਾਟ ਇਸਦਾ ਵੇਗ ਜੋ।  
 ਇਹ ਲੱਗੇ ਮੈਂ ਨਾਲ, ਅੰਦਰ ਬਾਹਰੇ  
     ਆਵੇ ਜਾਇ ਸੁਖੈਨ, ਜਫੀਆਂ ਪਾਵਦਾ।  
 ਜਦ ਮੈਂ ਉੱਚੀ ਉੱਡ ਬਹੁੜੀ ਜੀ ਚੜ੍ਹੀ,  
     ਦਿੱਸਣ ਵਿੱਚ ਪ੍ਰਕਾਸ਼ ਏਸ ਅਕਾਸ਼ ਦੇ  
 ਲੱਖਾਂ ਕ੍ਰੋੜਾਂ ਜੰਤ ਮੈਨੂੰ ਲੱਗ ਪੈ,  
     ਤਾਰੀਆਂ ਮੇਰੇ ਵਾਛ ਲੈ ਰਹੇ ਅੰਬਰੀਂ।  
 ਕੀਕੁਰ ਕਰਾਂ ਬਿਆਨ ਇਨ੍ਹਾਂ ਦੇ ਰੂਪ ਦਾ,  
     ਦੂਨੀਆਂ ਦੀ ਸੁਹਣੱਧ ਇਨ੍ਹਾਂ ਸਾਮੁਣੇ  
 ਸੀਗੀ ਕਾਈ ਮੇਲ ਜਿੱਕੁਰ ਹੋਵਦੀ।  
     ਏ ਸਨ ਸਭ ਪਰਸੰਨ, ਹਸਮੁਖ ਕੌਲ ਜਨੋਂ;  
 ਕਰਦੇ ਫਿਰਦੇ ਕੇਲ ਮੌਜਾਂ ਮਾਣਦੇ।  
     ਏਹਨਾਂ ਵਿਚੋਂ ਇੱਕ ਸੁੰਦਰ ਸੋਹਿਣੀ  
 ਨੱਠੀ ਦੂਰੋਂ ਆਇ ਮੈਂ ਵਲ ਧਾਊਂਦੀ,  
     ਆਕੇ ਲੀਤਗੁਸ ਪਾਇ ਘੁੜ ਗਲਵੱਕੜੀ।  
 ਕਰਦੀ ਐਦਾਂ ਪਜਾਰ, ਭੈਣਾਂ ਕਰਦੀਆਂ।  
 ਭੈਣਾਂ ਬੀ ਉਹ ਵੱਧ, ਅਪਨੇ ਆਪ ਦਾ  
     ਦੁਜਾ ਅੱਧਾ ਭਾਗ ਮੈਨੂੰ ਜਾਪਦੀ।  
 ਉਸਦੇ ਮਿਲਿਆਂ ਠੰਢ ਮੈਨੂੰ ਪਾ ਗਈ;  
     ਪਰ ਸੁਆਮੀ ਦੀ ਯਾਦ ਮੇਰੇ ਨਾਲ ਸੀ।

ਚਰਦਣ ਇਸਨੂੰ ਵੇਖ ਟੁੰਬਜਾ ਯਾਦ ਨੇ,  
     ਮੈਥੋਂ ਰਿਹਾ ਨ ਜਾਇ ਬਾਂਝੋਂ ਪੁੱਛਿਆਂ।  
 ਆਖਾਂ ਦੋ ਹਥ ਜੋੜ:-“ਸਜਨੀ ਪਜਾਰੀਏ!  
     “ਤੇਰ੍ਹੁੰ ਪਤਾ ਤੇ ਹੋਗ ਮੇਰੇ ਸੰਤ ਦਾ,  
 ਵਸਦੇ ਕਿਹੜੇ ਲੋਕ -ਕਿੱਥੇ ਆਟਿਕੇ?”  
     ਸੁਣਕ, ਬੋਲੀ ਓਹ ਕਹਿੰਦੀ, “ਭੈਣ ਜੀ,  
 “ਓ ਵੱਸਣ ਸਚੰਡ -ਵਿੱਚ ਸਰੂਪ ਦੇ,  
     ਕਹਿੰਦੇ ਜਿਸ ਨਿਰਬਾਣ ਪਦ ਨਿਰੰਕਾਰ ਦਾ,  
 ਸਾਰੇ ਜਿਸਦਾ ਬਾਉਂ - ਕੇਂਦਰ ਜਗਤ ਜੋ।  
     ਹੋ ਉਹ ਬਾਉਂ ਅਥਾਉਂ ਪਰ ਸਭ ਬਾਉਂ ਹੈ।  
 ਭਗਤੀ ਨਿਭੀ ਅਨਿੰਨ ਤੇਰੇ ਕੰਤ ਦੀ,  
     ਵਸਕੇ ਵਿਚ ਇਸ ਜੱਗ ਸੁੱਚਾ ਓ ਗਿਆ,  
 ਲੱਗਣ ਦਿੱਤਾ ਦਾਗ ਇੱਕ ਨ ਇਸਨੇ  
     ਆਤਮ ਅਪਨੇ ਜੋਗ-ਨਿਰਮਲ ਰੱਖਿਆ।  
 ਫਿਰ ਕਰਦਾ ਉਪਕਾਰ ਛੁੱਡੀ ਕਾਮਨਾ  
     ਹੁਕਮ ਜਾਣ ਕੇ ਓਹ। ਫਿਰ ਉਨ੍ਹ ਜਾਣਿਆਂ-  
 ਬਲੀਦਾਨ ਹੈ “ਦੇਹ” ‘ਮੇਰੀ’, ‘ਮੈਂ’ ਸਭੀ;  
     ਇਸਦਾ ਕਰਨਾ ਹੋਮ -ਹਉਮੈਂ ਵਾਰਨੀ;  
 ਵਾਰਾ ਫੇਰਾ ਏਹ ਕਰਨਾ ਆਪਣਾ।  
     ਖਾਲਕ ਵਿੱਚ ਧਿਆਨ ਲਿਵ ਨੂੰ ਧਾਰਕੇ,  
 ਸੱਚਾ ਕਰ ਕੇ ਪਜਾਰ ਖਲਕਤ ਨਾਲ ਓ,  
     ਕਮਲ ਵਾਂਡ ਨਿਰਲੇਪ ਰਹਿੰਦਾ ਖਲਕ ਤੋਂ  
 ਖਾਲਕ ਰੂਪ ਵਿਚਾਲ ਵਾਸਾ ਪਾ ਗਿਆ।  
     ਉਥੋਂ ਵਸਦਾ ਨਿੱਤ ਸਦਾ ਅਨੰਦ ਹੈ।”  
 ਹੋ ਅਚਰਜ ਹੋਰਾਨ ਫਿਰ ਮੈਂ ਪੁੱਛਿਆ:  
     ਕਿੱਥੇ ਹੈ ਉਹ ਦੇਸ਼? ਕਿੰਨੀ ਦੂਰ ਹੈ  
 ਐਸ ਬਾਉਂ ਤੋਂ ਹੋਰ? ਕਿਹੜੀ ਲਾਂਭ ਹੈ?”  
     ਖਿੜ ਖਿੜ ਹੱਸੀ ਓਹ ਕਹਿੰਦੀ, “ਭੈਣ ਜੀ!  
 “ਦੁਨੀਆਂ ਦੇ ਵੱਸ ਤੂੰ ਤਾਂ ਹੈਂ ਪੜ੍ਹੀ  
     “ਜਪੁਜੀ ਬਾਣੀ ਆਪ, -ਮੰਤਰ ਰੱਬ ਦਾ?  
 ਕੀ ਉਸਦੇ ਸਭ ਭੇਤ ਸਮਝੇ ਤੂੰ ਨਹੀਂ?  
     ਹੋਸੀ ਤੇਰ੍ਹੁੰ ਯਾਦ ਪੌੜੀ ਸੈਂਤਵੀ,  
 ਲੈ ਮੈਂ ਦਿਆਂ ਸੁਣਾਇ ਸਮਝੀ ਭੇਤ ਨੂੰ:-  
     ਸਚ ਖੰਡਿ ਵਸੇ ਨਿਰੰਕਾਰੁ॥  
 ਕਰਿ ਕਰਿ ਵੇਖੈ ਨਦਰਿ ਨਿਹਾਲ॥  
     ਤਿਥੇ ਖੰਡ ਮੰਡਲ ਵਰਭੰਡ॥  
 ਜੇ ਕੋ ਕਥੈ ਤ ਅੰਤ ਨ ਅੰਤ॥  
 ਤਿਥੇ ਲੋਆ ਲੋਆ ਆਕਾਰ॥  
     ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥  
 ਵੇਖੈ ਵਿਗਸੈ ਕਰਿ ਵੀਚਾਰ॥  
     ਨਾਨਕ ਕਥਨਾ ਕਰੜਾ ਸਾਰੁ॥ ੩੭॥  
 “ਦੇਖ, ਗੁਰੂ ਜੀ ਵਾਕ ਕੀ ਹਨ ਆਖਦੇ:  
     ਕਰੜਾ ਜਿੱਕੁਰ ਸਾਰ ਕਥਨਾ ਇਸਦਾ,  
 ਆਖਨ ਸਕਦਾ ਕੋਇ, ਸਮਝ ਨ ਆਂਵਦੀ  
     ਜੇ ਕੋ ਦੇਹ ਸੁਣਾਇ ਕਿਰਪਾ ਧਾਰ ਕੇ;

ਦੇਖਣ ਹੀ ਪਰਵਾਨ ਉਸਦਾ ਪਜਾਰੀਏ!  
 ਸੁਣਿਆਂ ਸਮਝਣ ਆਇ ਕਹਿਣਾ ਸੌਖ ਨਾ।”  
 ਦੋਵੇਂ ਹਥ ਮੈਂ ਜੋੜ ਕੀਤੀ ਬੇਨਤੀ :  
     ਗੁਰੂ ਦੁਹਾਈ ਘੱਤ ਪਾਵਾਂ ਵਾਸਤਾ,  
 ਦਰਸ਼ਨ ਦੇਹ ਕਰਾਇ ਸੁੰਦਰ ਦੇਸ ਦਾ  
     ਜਿੱਥੇ ਦੇਖਾਂ ਕੰਤ ਸਿਰ ਦਾ ਤਾਜ ਮੈਂ।”  
 ਸੁਣ ਕੇ ਮੇਰੇ ਵਾਕ ਚਿਹਨਾ ਵੱਟਿਆ,  
     ਸ਼ਰਮ ਖਾਇ ਚੁਪ ਧਰ ਤੱਕੀ ਹੇਠ ਨੂੰ,  
 ਫਿਰ ਉਪਰ ਨੂੰ ਦੇਖ ਆਖੇ, “ਭੈਣ ਜੀ!  
     ਉੱਥੇ ਪਹੁੰਚ ਨ ਸੌਖ, ਨਾ ਹੀਂ ਖੇਡ ਹੈ।  
 ਪਰ ਆ ਮੇਰੇ ਨਾਲ ਤਾਂਧਾਂ ਵਾਲੀਏ!  
     ਜਿਥੋਂ ਤਾਈਂ ਪਹੁੰਚ ਮੇਰੀ ਹੋ ਸਕੂ,  
 ‘ਲੈ ਚਲਦੀ ਹਾਂ ਨਾਲ ਉਥੋਂ ਤੀਕ ਮੈਂ।  
     ਇਉਂ ਕਹਿੰਦੀ ਓ ਹੋਰ ਉਡੀ ਉਪਰੇ  
 ਮੈਨੂੰ ਲੈ ਕੇ ਨਾਲ ਅਪਣੇ ਆਸਰੇ।  
     ਤਿੱਖੇ ਉੱਡਣ ਬਾਦ ਥਾਂ ਇਕ ਆ ਗਿਆ,  
 ਸੰਦਰ ਤੇ ਰਮਣੀਕ, ਸੋਭਾ ਕੀ ਕਹਾਂ!  
     ਚਮਕੇ ਵਾਡ ਬਲੋਰ ਧਰਤੀ ਏਸਦੀ,  
 ਬਨ, ਬਿਛ ਅਚਰਜ ਰੰਗ ਸੂਖਮ ਰੂਪ ਦੇ;  
     ਫਲ ਤੇ ਛੁੱਲ ਅਪਾਰ ਪਰ ਸਭ ਸੂਖਮਃ  
 ਸਿਸ਼ਟੀ ਹੋਰੋ ਰੰਗ, ਰਚਨਾ ਹੋਰ ਸੀ।  
     ਮੁੰਹੋਂ ਸਕਾਂ ਨ ਆਖ, ਦੇਖੀ ਸੀ ਨਹੀਂ,  
 ਸੁਣੀ ਨ ਐਸੀ ਸੀਗ ਪਹਿਲੇ ਮੈਂ ਕਦੇ।  
     ਸਾਰੇ ਖੁਸ਼ੀ ਦਿਸੰਨ ਮੰਗਲ ਗਾਂਵਦੇ,  
 ਕਿਸੇ ਨ ਮੱਥੇ ਵੱਟ, ਤੀਉੜੀ ਨਾ ਕਿਸੇ,  
     ਭਰਵੱਟੇ ਤੇ ਨਗੀਂ ਬੈਠੀ ਚਿੰਤ ਸੀ।  
 ਸਭ ਆਨੰਦ ਅਨੰਦ ਹਸਦੇ ਖੇਡਦੇ,  
     ਸਾਨੂੰ ਖਿਕਦੇ ਵੇਖ, ਮਿਲਦੇ, ਪਜਾਰਦੇ  
 ਨਾਲੇ ਕਰਦੇ ਢੇਰ ਆਗਤ ਭਾਗਤਾਂ।  
     ਏਥੇ ਵਰਤਨਾ ਹੋਰ ਕੌਤਕ ਪੌਂਚਿਆਂ -  
 -ਸਾਡੀ ਸੂਖਮ ਦੇਹ ਪਲਟੀ ਸੀ ਗਈ-  
     ਹੋ ਅਤਿ ਸੂਖਮ ਹੋਰ ਬਹੁਤ ਪ੍ਰਕਾਸ਼ਦੀ;  
 ਸਮਝ, ਬੁੱਧ, ਬਲ, ਜੋਰ ਹੋਇਆ ਵੱਧ ਸੀ।  
 ਸੋਚਣ ਦੀ ਸੀ ਛੇਰ ਜੋ ਕੁਝ ਏਸ ਥਾਂ,  
     ਸੋਈਓ ਰਚਿਆ ਜਾਇ ਅੱਖਾਂ ਸਾਮੁਣੇ।  
 ਖੁਸ਼ੀ ਏਸ ਥਾਂ ਓਹ ਕਹੀ ਨ ਜਾਇ ਜੋ।  
     ਬਜਨ ਬਹੁਤ ਇਸ ਥਾਉਂ, ਪ੍ਰਮ ਅਮੁੱਲਵਾਂ।  
 ਜਿੱਥੋਂ ਪਹਿਲੇ ਉੱਡ ਮੈਂ ਓ ਸਾਂ ਗਏ  
     ਉਸ ਤੋਂ ਏਥੇ ਵੱਧ ਪ੍ਰਕਾਸ਼ ਸੁਹਾਉ ਸੀ।  
 ਔਸਾ ਸੁਹਣਾ ਦੇਸ ਜਾਂ ਮੈਂ ਦੇਖਿਆ  
     ਹਿਰਦੇ ਆਸਾ-ਜੋਸ਼ ਮੇਰੇ ਉੱਠਿਆ  
 ਏਥੇ ਪਤੀ ਸੁਜਾਨ ਮੈਨੂੰ ਮਿਲ ਪਉ।  
     ਛੁਰਨਾ ਮੇਰਾ ਦੇਖ ਬੋਲੀ ਭੈਣ ਓ :-  
 ਤੇਰਾ ਮੀਤ ਸੁਜਾਨ ਐਥੋਂ ਦੂਰ ਹੈ।  
     ਏ ਹੈ ਗਜਾਨ ਸੁ ਖੰਡ -ਮਨ ਦਾ ਥਾਉਂ ਹੈ:

ਸਮਝ ਨ ਹੈ ਇਕ ਠੌਰ -ਵਜਾਪਿਆ ਸਾਰੜੇ।”  
     ਮੈਂ ਉਸਦੇ ਇਹ ਵਾਕ ਸਮਝ ਨ ਸੀ ਸਕੀ।  
 ਫਿਰ ਉਸਨੇ ਏ ਪਾਠ ਕੀਤਾ ਪ੍ਰੇਮ ਦਾ:-  
     ਗਿਆਨ ਖੰਡ ਕਾ ਆਖਹੁ ਕਰਮੁ॥  
 ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨੁ ਮਹੇਸੁ॥  
     ਕੇਤੇ ਬਗੇ ਘਾੜਤਿ ਘੜੀਅਹੁ ਰੂਪ ਰੰਗ ਕੇ ਵੇਸ॥  
 ਕੇਤੀਆ ਕਰਮ ਭੂਮੀ ਮੇਰ ਕੇਤੇ ਯੁ ਉਪਦੇਸ॥  
     ਕੇਤੇ ਇੰਦ ਰੰਦ ਸੂਰ ਕੇਤੇ ਕੇਤੇ ਯੁ ਉਪਦੇਸ॥  
 ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥  
     ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥  
 ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥  
     ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥  
 ਗਿਆਨ ਖੰਡ ਮਹਿ ਗਿਆਨੁ ਪਰਚੰਡੁ॥  
     ਤਿੱਥੇ ਨਾਦ ਬਿਨੋਦ ਕੌਡ ਅਨੰਦ॥

ਪੰਨਾ - 7

ਏਸ ਉਚਾਰਣ ਨਾਲ -ਇਸ ਵਿਚ ਜੋ ਕਿਹਾ  
     ਸਾਰਾ ਰੂਪ ਅਨੂਪ ਦੋਹਾਂ ਭਾਂਤ ਦਾ-  
 ਦਿੱਸ ਪਿਆ ਤੇ ਨਾਲ ਮੈਂ ਬੀ ਹੋ ਗਈ  
     ਓਨ੍ਹਾਂ ਵਰਗੀ ਇੱਕ, ਸੂਖਮ ਰੂਪ ਦੀ:  
 ਕੀਕਰ ਕਹਾਂ ਬਨਾਇ ਜਾਚ ਨ ਆਂਵਦੀ।  
     ਸਾਰੇ ਸਨਗੇ ਆਪ ਜਾਣਹਾਰ ਏ,-  
 ਗਜਾਨ ਇਨ੍ਹਾਂ ਵਿਚਕਾਰ ਸੀ ਬਹੁ ਮੁੱਲਵਾਂ।  
     ਟਿਕੇ ਰੂਪ ਮਨ, ਮਾਉਂ! ਸਾਰੇ ਜਾਪਦੇ।  
 ਰਹਿਤ ਕਾਮਨਾ ਓਹ, ਪਾਵਨ ਰੂਪ ਸੇ,  
     ਬਲ ਬੁਧ ਨਾਲ ਸੁਹਾਉ ਵਿਚ ਆਨੰਦ ਦੇ।  
 ਖੱਡ ਕਾਲ ਦੀ ਏਹ ਮੇਲਣ ਜਾਣਦੇ;  
     ਵਿੱਥਾਂ ਕਿ ਆਖੋ ‘ਦੇਸ਼’ ਜਾਣਨ ਭੇਤ ਏ।  
 ਧਾਰਨ ਸੁੰਦਰ ਰੂਪ ਰੂਪ ਅਰੂਪਵੇ,  
     ਮਿਲੈ ਜਗਤ ਦੇ ਨਾਲ ਜਗਤੋਂ ਵੱਖਰੇ।  
 ਆਖਾਂ ਕੀ ਮੈਂ ਓਹੁ ਅਸਲੀ ਹਾਲ ਤੋਂ  
     ਹੋਂਦੋਂ ਲੈ ਕੇ ਭਾਵ ਬਣਦਾ ਹੋਰ ਹੈ।  
 ਤਾਂਤੇ ਅਗਲਾ ਹਾਲ ਦਿਆਂ ਸੁਣਾਇ ਮੈਂ।  
     ਮਾਰ ਉਡਾਗੀ ਫੇਰ ਏਥੋਂ ਉੱਡੀਆਂ।  
 ਸੂਖਮ ਤਰਲ ਜੁ ਦੇਹ ਮੇਰੀ, ਮਾਉਂ! ਸੀ।  
     ਹੁਣ ਪਲਟੀ ਓ ਹੋਰ ਸੂਖਮ ਹੋ ਗਈ,  
 ਆਨੰਦਮਜ ਬੀ ਵੱਧ, ਵੱਧ ਤੇਜ਼ਸਵੀ।  
     ਪਹੁੰਚੇ ਸਾਂ ਇਕ ਥਾਉਂ ਉਸ ਤੋਂ ਸੋਹਿਣੇ।  
 ਪੈਣ ਕਿ ਕਹੋ ਅਕਾਸ਼ ਉਸ ਤੋਂ ਸੂਖਮੰ  
     ਏਥੇ ਸੀ ਕੁਦੀ ਚੀਜ਼ ਜਾਣਾਂ ਮੈਂ ਨਹੀਂ।  
 ਸੁੰਦਰ ਸੀ ਏ ਥਾਉਂ, ਜਾਣੋਂ ਮੈਂ ਸੁੰਦਰਾ  
     ਏਥੋਂ ਜਨਮ ਸੁ ਧਾਰ ਜਾਦੀ ਹੋਰ ਬੇ।  
 ਮੰਗਲ, ਕਹੋ ਅਨੰਦ, ਮੌਜਾਂ ਪਜਾਰੀਆਂ  
     ਖਿੜੀਆਂ ਵਾਂਗ ਗੁਲਾਬ ਆਪੇ ਏਸ ਥਾਂ।  
 ਲੋਕੀ ਕਹਿਣ ਬਿਕੁੰਠ -ਪਰ ਉਹ ਚੀਜ਼ ਕੀ।

ਇਕ ਇਕ ਏਥੇ ਜੀਵ ਰਚੇ ਬਿਕੰਠ ਹੈ।  
 ਪ੍ਰੇਮ ਅਵਸਥਾ ਵੱਧ ਏਥੇ ਬਹੁਤ ਸੀ,  
     ਪਜਾਰਿਆਂ ਸੰਦੇ ਮੇਲ ਦਿੱਸਣ ਏਸ ਥਾਂ,  
 ਘਾੜਤ ਬਹੁਤ ਅਨੁਪ ਘੜੀਏ ਏਸ ਥਾਂ,  
     ਬਾਣੀ ਸੂਖਮ ਅੱਤਿ ਸੂਖਮ ਫੁਰਨਿਓਂ  
 ਏਥੇ ਧਾਰੇ ਰੂਪ ਬਹੁਤ ਅਨੁਪਮੰ।  
     ਘੜੀਆਂ ਜਾਣੀਂ ਇਸ ਥਾਉਂ ਉਹ ਉਹ ਘਾੜਤਾਂ  
 ਉਪਕਾਰੀ, ਸੂਖਦਾਇ, ਗਜਾਨ ਸਰੂਪ ਜੋ।  
     ਸੁਰਤ, ਮੱਤ, ਮਨ, ਬੁੱਧ, ਸੁਧਿ ਸਭ ਏਸ ਥਾਂ  
 ਘੜੀਆਂ, ਅੰਮੀਂ ਜਾਣ, ਆਖ ਨ ਮੈਂ ਸਕਾਂ।  
     ਏਥੇ ਕਹਿੰਦੀ ਭੈਣ - “ਕੇਸਾ ਲੋਕ ਹੈ ?  
 “ਨਾਹੀਂ ਜਾਣੀ ਲੋਕ ਥੁੰਜੇ ਹੈ ਕਿਸੇ  
     ਗਤੀ ਅਚਰਜ ਅਨੁਪ ਸਰਬ ਵਿਆਪ ਹੈ।”  
 ਸਮਝ ਨ ਆਈ ਮੂਲ ਮੈਨੂੰ ਏਸ ਦੀ।  
     ਫਿਰ ਇਕ ਸ਼ਹਦ ਅਲਾਪ ਓਥੇ ਹੋ ਪਿਆ।  
 ਉਹ ਸੀ ਅਚਰਜ ਰਾਗ ਮਗਨ ਕਰਾਵਦਾ।  
     ਮੈਂ ਸੁਣਿਆ ਉਹ ਮਾਉਂ, ਜਪੁਜੀ ਵਾਕ ਸੀ-  
 ਸਰਮ ਖੰਡ ਕੀ ਬਾਣੀ ਰੂਪ॥  
     ਤਿਥੇ ਘਾੜਤਿ ਘੜੀਐ ਬਹੁਤ ਅਨੁਪ॥  
 ਤਾਕੀਆ ਗਲਾ ਕਥੀਆ ਨਾ ਜਾਹਿ॥  
     ਜੇ ਕੌ ਕਹੈ ਪਿਛੈ ਪਛਤਾਇ॥  
 ਤਿਥੇ ਘੜੀਐ ਸੁਰਤਿ ਮਤਿ ਮਨਿ ਸੁਧਿ॥  
     ਤਿਥੇ ਘੜੀਐ ਸੁਰਾ ਸਿਧਾ ਕੀ ਸੁਧਿ॥  
 ਜੋ ਕੁਝ ਇਸਦਾ ਭਾਵ ਰੂਪ ਅਰੂਪ ਹੋ  
     ਉੱਥੇ ਇਸੇ ਸਾਫ, ਤਦ ਮੈਂ ਸੋਚਿਆ:-  
 ਏਥੇ ਮੇਰਾ ਕੰਤ ਪ੍ਰੀਤਮ ਹੋਇਗਾ।”  
     ਭੁਰਨਾ ਮੈਨੂੰ ਏਹ ਭੁਰਦੇ ਸਾਰ ਹੀ  
 ਬੋਲੀ ਮੇਰੀ ਭੈਣ ਮੈਂ ਵਲ ਤੱਕ ਕੇ:-  
     ਭੁਰਨਾ ਤੇਰਾ ਆਪ ਏਸੇ ਥਾਉਂ ਤੇ  
 ਰਚ ਪਜਾਰੇ ਦਾ ਰੂਪ ਤੈਨੂੰ ਦੱਸ ਸੀ,  
     ਪਰ ਵਸਦਾ ਨਹਿੰ ਓਹ ਪਜਾਰੀ, ਏਸ ਥਾਂ।  
 ਘਾੜਤ ਬਹੁਤ ਅਨੁਪ ਘੜੀਏ ਏਸ ਥਾਂ  
     ਤੂੰ ਘੜ ਸਕਸੇ ਆਪ ਜੋ ਕੁਝ ਚਾਹਿੰ ਤੂੰ।  
 ਲੇ ਭੁਰਨੇ ਨੂੰ ਹੋਕ ਅੱਗੇ ਚੱਲੀਏ।”  
     ਭਾਵੇ ਸੁਹਣੇ ਲੋਕ ਵਸਦੇ ਏਸ ਥਾਂ  
 ਸੁਹਣਾ ਕਰ ਸਤਿਕਾਰ ਭਰਿਆ ਪ੍ਰੇਮ ਦਾ  
     ਦਿੱਤਾ ਸਾਨੂੰ ਤੌਰ ਅਪਨੇ ਦੇਸ ਤੋਂ।  
 ਦੋਵੇਂ ਉਡੀਆਂ ਫੇਰ ਉਚਿਆਂ ਹੋਰ ਥੀ  
     ਸਰਮ ਖੰਡ’ ਵਿਚ ਦੇਹ ਸਾਡੀ ਸੀ ਬਣੀ  
 ਉਹ ਬਦਲੀ ਹੁਣ ਹੋਰ ਹੋਈ ਸੂਖਮੰ,  
     ਅਤਿ ਸੂਖਮ ਉਹ ਹੋਇ ਲਗੇ ਵਿਦੇਹ ਸੀ;  
 ਭਾਸੇ ਰੂਪ ਨ ਰੰਗ ਪਰ ਅਤਿ ਤੇਜ ਮੈ।  
     ਏਸ ਰੂਪ ਵਿਚ ਆਇ ਪਹੁੰਚੇ ਹੋਰ ਥਾਂ।  
 ਏਥੋਂ ਦਾ ਕੀ ਹਾਲ ਦੱਸਾ ਖੋਲ੍ਹਕੇ:  
     ਐਸਾ ਏਥੇ ਤੇਜ ਜਿਸਦੇ ਸਾਮੁਣੇ

ਪਹਿਲੇ ਸਾਰੇ ਤੇਜ ਦਿਸਦੇ ਮਾਤ ਸੇ।  
     ਆਤਮ-ਜ਼ੋਰ ਅਪਾਰ ਹੱਦੋਂ ਲੰਘਿਆ  
 ਏਥੇ ਕਰਦਾ ਵਾਸ ਸਕਤੀ ਵਾਲੜਾ।  
     ਜੋਧ ਮਹਾਬਲ ਸੂਰ ਵਸਦੇ ਏਸ ਥਾਂ  
 ਵਿੱਚ ਜਿਨ੍ਹਾਂ ਭਰਪੂਰ ਸਾਈਂ ਆਪ ਸੀ  
     ਸੁੰਦਰਤਾ ਅਤਿ ਤੀਕ ਪਹੁੰਚੀ ਏਸ ਥਾਂ,  
 ਰੂਪ ਅਕੱਥ ਅਪਾਰ ਲਸਦਾ ਦਿਸਦਾ।  
     ਮੌਤ ਨ ਸਕਦੀ ਪਾਇ ਫੇਰ ਏਸ ਥਾਂ;  
 ਸੋਚ ਫਿਰੇ ਪਰਧਾਨ ਕਿਹਾ ਨ ਜਾਇ ਜੋ।  
     ਸਰਗੁਣ ਤੋਂ ਹੈ ਪਾਰ ਮਾਨੋ ਲੋਕ ਏ  
 ਨਿਰਗੁਣ ਤੋਂ ਹੈ ਹੇਠ ਪਹਿਲਾ ਪੇਰ ਏ;  
     ਜੋ ਕੁਝ ਸੀ ਇਸ ਥਾਉਂ ਉਸਦਾ ਰੂਪ ਨਾ,  
 ਫਿਰ ਪਰ ਨਹੀਂ ਅਰੂਪ -ਰੂਪ ਅਰੂਪ ਸੀ।  
     ਕਰਮਯੰਡ’ ਇਸ ਨਾਉਂ ਦਸਿਆ ਭੈਣ ਨੇ।  
     ਬਖਸ਼ਿਸ਼ ਫਜ਼ਲ ਅਪਾਰ ਬਰਖਾ ਵਾਕੁਰੇ  
 ਵਸਦਾ ਸੀ ਇਸ ਥਾਉਂ ਨਿੱਤਰ ਧਾਰ ਹੋ।  
     ਭਗਤੀ ਦੇ ਸਿਰਮੌਰ ਰੱਤੇ ਪ੍ਰੇਮ ਜੋ  
 ਵਸਦੇ ਸਨ ਇਸ ਲੋਕ ਸੁੰਦਰ ਅੱਤ ਦੇ:  
     ਕਰਦੇ ਪ੍ਰਭੁ ਨੂੰ ਪਜਾਰ ਲੇਖਯੋਂ ਪਾਰ ਹੋ।  
 ਮਿਟੇ ਜਿਨ੍ਹਾਂ ਸਿਰ ਲੰਖ ਹੁਏ ਅਲੇਖਯੋਂ  
     ਵਸਦੇ ਸੇ ਇਸ ਥਾਉਂ ਸੁੰਦਰ ਸੋਹਿਣੇ।  
 ਸਾਈਂ ਦਿੱਤੇ ਆਖ ਜਿਹੜੇ “ਆਪਣੇ”,  
     ਜੋ ਸਾਈਂ ਦੇ ਢਾਰ ਰੱਤੇ ਪ੍ਰੇਮ ਦੇ  
 ਸਾਈਂ-ਸੁਜਸ ਅਪਾਰ ਕਰਦੇ ਸੇ ਰਹੇ।  
     ਸੋਚਾ ਸਦਾ ਅਨੰਦ ਧੇਖਯੋਂ ਰਹਤਵਾਂ,  
 ਨਿਰਮਲ ਤੇ ਨਿਰਦੁੰਦ ਪੂਰਨ ਮੌਜ ਦਾ  
     ਏਥੇ ਕਰਦਾ ਵਾਸ: ਮੇਰੀ ਅੰਮੀਏ!  
 ਟਿੱਕੀ ਸੁਰਜ ਵਾਲ ਜਿੱਕੁਰ ਤੇਜ ਦੀ  
     ਮੰਡਲ ਭਾਸੇ ਵੱਖ ਜੁਲਿਆ ਨਾਲ ਹੀ  
 ਦੇਵੇ ਹੈ ਝਲਕਾਰ ਤਿੱਕੁਰ ਲੋਕ ਏ  
     ਅਗਲੇ ਖੰਡ ਉਦਾਲ ਭਲੁਕਾਂ ਮਾਰਦਾ  
 ਰਹਬਰ ਮੇਰੀ ਭੈਣ ਮੈਨੂੰ ਦੱਸਿਆ।  
     ਆਖਣ ਲੱਗੀ “ਰਾਜ! ਸੁਣ ਮੈਂ ਜੋ ਕਹਾਂ।”  
 ਜੋ ਉਸ ਆਖਜਾ ਮਾਉਂ ਜਪੁਜੀ ਪਾਠ ਸੀ :-  
     ਕਰਮ ਖੰਡ ਕੀ ਬਾਣੀ ਜੋਰੁ॥  
 ਤਿਥੇ ਹੋਰੁ ਨ ਕੋਈ ਹੋਰੁ॥  
     ਤਿਥੇ ਜੋਧ ਮਹਾ ਬਲ ਸੂਰ॥  
 ਤਿਨ ਮਹਿ ਰਾਮੁ ਰਹਿਆ ਭਰਪੂਰ॥  
     ਤਿਥੇ ਸੀਤੇ ਸੀਤਾ ਮਹਿਮਾ ਮਾਹਿ॥  
 ਤਾ ਕੇ ਰੂਪ ਨ ਕਬਨੇ ਜਾਹਿ॥  
     ਜਿਨਕੈ ਰਾਮੁ ਵਸੈ ਮਨ ਮਾਹਿ॥  
 ਤਿਥੇ ਭਗਤ ਵਸਹਿ ਕੇ ਲੋਆ॥  
     ਕਰਹਿ ਅਨੰਦ ਸਚਾ ਮਨਿ ਸੋਇ॥  
 ਇਹ ਕੁਝ ਮੂੰਹੋਂ ਬੋਲ ਕਹਿੰਦੀ ਫੇਰ ਓ:  
     ਕਾਲ, ਦੇਸ ਦੀ ਕੈਦ ਵਿੱਥਾਂ ਹੱਦ ਦੀ

ਘੇਰ ਰਹੀ ਇਸ ਬਾਉਂ ਜਾਣੀਂ ਨਾ ਸਖੀ!  
 ਏਹ ਹੈ ਸਰਬਵਿਆਪ - ਸਾਰੇ ਪੁਰਿਆ,  
 ਇੱਕ ਦੇਸ ਨਾ ਏਹ, ਰਹੀ ਸੁਚੇਤ ਤੂੰ।”  
 ਪਰ ਅੰਮੀ! ਮੈਂ ਹਾਇ ਸਮਝੀ ਭੇਤ ਨਾ  
 ਕੀ ਕਹਿੰਦੀ ਸੀ ਓਹ ਸਜਨੀ ਸੱਚ ਦੀ।  
 ਪਰ ਸੀ ਓਥੇ ਸੁੱਖ ਹੱਦੋਂ ਲੰਘਿਆ।  
 ਡੁਰਨੇ ਤੋਂ ਬੀ ਘੱਟ ਇਕ ਆਭਾਸ ਹੈ  
 ਲੰਘਿਆ ਹਿਰਦੇ ਭਾਵ ਸੂਖਮ ਮੇਰਿਓਂ,-  
 ਮਤ ਹੋਵੇ ਇਹ ਲੋਕ ਜਿੱਥੇ ਸੋਹਿਣਾ  
 ਮੇਰਾ ਪ੍ਰੀਤਮ ਆਣ ਭਾਗ ਲਗਾ ਰਿਹਾ।  
 ਪਰ ਡੁਰਨੇ ਨੇ ਰੂਪ ਹਿਰਦੇ ਮੈਂ ਅਜੇ  
 ਧਾਰਜਾ ਸੀ ਨਾ ਠੀਕ ਬੋਲੀ ਉਹ ਸਖੀ :-  
 ਰੋਕ ਰਿਦੇ ਨੂੰ ਭੈਣ! ਨਾਹਿੰ ਤ ਆਵਸੀ  
 ਏਥੇ ਭੁਦੇ ਸਾਰ ਤੇਰਾ ਕੰਤ ਓ।  
 ਪਰ ਏ ਕਰਨੀ ਬਾਤ ਤੈਨੂੰ ਨਾ ਬਣੇ।  
 ਉਸਦਾ ਸਖੀ! ਨਿਵਾਸ ਸੱਚੇ ਖੰਡ ਹੈ।  
 ਮਾਯਾ ਦਾ ਪਰਭਾਵ ਪਿੱਛੇ ਰੂੰ ਗਿਆ  
 ਮਾਯਾ ਮੁਸ਼ਕ ਨ ਰੇਖ ਏਥੇ ਜਾਣ ਤੂੰ।  
 ਜੋ ਪੌੜ੍ਹਯਾ ਇਸਥਾਉਂ ਅੱਗੇ ਜਾਂਵਦਾ,  
 ਮੁੜ ਪਿੱਛੇ ਨਾ ਜਾਇ,-ਬਖਸ਼ਸ਼ ਲੋਕ ਏ।  
 ਪਿੱਛੇ ਪਿੱਛੇ ਬਾਉਂ ਏਥੇ ਜੋ ਤੁਸਾਂ  
 ਓਥੋਂ ਹੇਠਾਂ ਜਾਣ ਸਕਦਾ ਹੋਇ ਸੀ।  
 ਇਹ ਤੇ ਅਗਲਾ ਲੋਕ ਦੋਵੇਂ ਇੱਕ ਨੇ,  
 ਜੁੜੇ ਮਿਲੇ ਹਨ ਨਾਲ ਸਖੀਏ ਦੇਖ ਲੈ।  
 ਬਿਰ ਹੈ ਪਰ ਬੱਹੁਮ ਸੇਵਕ ਹੋ ਗਏ  
 ਕੈ ਵਸਦੇ ਸਚ ਖੰਡ ਕੈ ਬਿਰ ਏਸ ਥਾਂ,  
 ਜਾਣੇ ਸਾਈਂ ਭੇਤ ਆਪਹਿ ਆਪਣੇ।  
 ਸੋ ਹੁਣ ਪਜਾਰੀ ਤਜਾਰ ਤਕੜੀ ਹੋਇਕੇ  
 ਅਦਬ ਪ੍ਰੇਮ ਦੇ ਨਾਲ ਆਪ ਸੁਆਰ ਕੇ  
 ਦੇਖ ਸਾਮੁਣੇ ਵੇਲ ਸੱਚੇ ਖੰਡ ਨੂੰ।”

## ਦਰਸ਼ਨ

ਰਾਜ ਕੌਰ ਇਹ ਆਖ ਪਾਸਾ ਪਰਤਿਆ,  
 ਬੈਠੀ ਸੀ ਹੁਣ ਤੀਕ ਕੁੱਛੜ-ਮਾਉਂ ਜੋ:  
 ਫਿਰ ਗਲਵਕੜੀ ਪਾਇ ਕੁਝ ਮੁਸਕਾਇਕੇ  
 ਕਹਿੰਦੀ:- ‘ਆਗਜਾ ਦੇਹੁ ਮਾਤਾ ਪਜਾਰੀਏ!  
 ‘ਸਾਵਣਾਨ ਹੁਣ ਹੋਇ ਪੱਲਾ ਪਾ ਗਲੇ  
 ਮੂੰਹੋਂ ਕਰਾਂ ਉਚਾਰ ਅਗਲਾ ਹਾਲ ਮੈਂ:  
 ਲਈਏ ਹੋਰ ਬਣਾਇ ਬੈਠਕ ਅਦਬ ਦੀ।  
 ਡਾਢਾ ਹੈ ਉਹ ਹਾਲ ਤੇਜਾਂ ਵਾਲੜਾ,  
 ਅਤਿ ਭੈ ਅਦਬ ਸੁ ਨਾਲ ਕਹਿਣਾ ਚਾਹੀਏ:  
 ਸੁਣਨ ਬਣੇ ਭੈ ਨਾਲ ਅਦਬਾਂ ਨਾਲ ਓ।’  
 ਮਾਤਾ ਸੁਣ ਏ ਵਾਕ ਮਾਗੀ ਚੌਕੜੀ;  
 ਗਲ ਪੱਲਾ ਹਥ ਜੋੜ ਹਿਰਦੇ ਨਿੰਮ੍ਰਤਾ  
 ਬੈਠ ਗਈ ਸੀ ਕੌਲ ਅਦਬ ਸਰੂਪ ਹੋ।

ਜਿਵੇਂ ਅਦਬ ਦੇ ਨਾਲ ਬੈਠੀ ਰਾਜ ਸੀ!  
 ਹੁਣ ਖੁੱਲੇ ਬੁਲ੍ਹ ਸਿੱਪ ਨਿਕਲੇ ਵਾਕ ਏ-  
 ਸੁਣ ਹੇ ਪਜਾਰੀ ਮਾਉਂ! ਚੱਕੀ ਅੱਖ ਮੈਂ,  
 ਡਿੱਠਾ ਨੀਝ ਲਗਾਇ ਪਾਸੇ ਸਾਮੁਣੇ-  
 ਸੀ ਇਕ ਤੇਜ ਪ੍ਰਕਾਸ਼ -ਪੁੰਜ ਪ੍ਰਕਾਸ਼ ਦਾ-  
 ਬੇਹਦ ਅਗਮ ਅਥਾਰ ਪਾਰ ਉਗਰ ਨਾ,  
 ਝਲਕ ਝਲਕ ਚਮਕਾਰ ਜਾਇ ਨ ਝੱਲਿਆ;  
 ਲਹਿਰਾਂ ਖਾਵੇ ਐਉਂ ਕ੍ਰੋੜਾਂ ਬਿਜਲੀਆਂ  
 ਪੁੰਜ ਨ ਹੰਘਣ ਮੂਲ -ਹੋਣ ਨਿਕਾਰੀਆਂ;  
 ਚਮਕੇ ਦਿੱਸੇ ਸਾਫ ਮੇਨ੍ਹੁ ਸਾਮੁਣੇ।  
 ਚਾਨਣ ਇਹ ਨਾ ਸੀਗ ਜਿਹੜਾ ਦਿੱਸਦਾ  
 ਸਾਨੂੰ ਏਥੇ ਰੋਜ਼; ਉਹ ਵੰਨ ਹੋਰ ਦਾ।  
 ਬੋਲ੍ਹ ਕਹਾਂ ਕੀ ਹਾਲ ਜਾਇ ਨ ਦੱਸਿਆ  
 ਜੀਭ ਵਿੱਚ ਨਾ ਜ਼ੋਰ ਅੰਦਰ ਤਾਣ ਨਾਂ।  
 ਸਾਡੇ ਉਸਦੇ ਵਿੱਚ ਅਜਬ ਸੁਹਾਊ, ਮਾਂ!  
 ਸਮਝ ਅਕਲ ਤੋਂ ਦੂਰ, ਦਿੱਸੇ ਛਾਇਆ:  
 ਜਿੱਕੁਰ ਗਿਰਦ ਗੁਲਾਬ ਸੂਖਮ ਗੰਧ ਦਾ  
 ਛਾਇਆ ਰਹੇ ਸੁਹਾਊ, ਰਸੀਏ ਦੇਖਦੇ।  
 ਹੁਣ ਸੁਖ ਸਜਨੀ ਓਹ ਕਹਿੰਦੀ ਵਾਕ ਏ:-  
 ਇੱਥੋਂ ਤਾਈਂ ਪੌੜ੍ਹ ਮੇਰੀ ਹੋ ਸਕੀ  
 ਇਸ ਤੋਂ ਅੱਗੇ ਜਾਇ ਸਕਦੀ ਮੈਂ ਨਹੀਂ,  
 ਨਾਂ ਹੀ ਸਕਾਂ ਲਿਜਾਇ ਅੱਗੇ ਤੁੱਧ ਨੂੰ।  
 ਅੱਥੋਂ ਅੱਖਾਂ ਬੋਲ੍ਹ, ਨੀਝ ਲਗਾਇਕੇ  
 ਦੇਖ ਪਿਆਰਾ ਦੇਸ਼ ਅਪਣੇ ਕੰਤ ਦਾ:  
 ਦੇਖ ਤੇਜ ਦੀ ਵੱਲ, ਇਹ ਉਹ ਬਾਉਂ ਹੈ  
 ਜਿੱਥੇ ਸੂਰਤ ਸਿੰਘ ਜਾਕੇ ਵੱਸਿਆ।  
 ਇਹ ਹੈ ਸੱਚਾ ਖੰਡ ਮਾਯਾ ਰਹਿਤ ਹੈ;  
 ਆਤਮ ਸੁੱਛ ਨਿਰੋਲ ਨਾਤਮ (ਅਨਾਤਮ) ਕੁੱਝ ਨਾਂ।  
 ਇੱਥੇ ਪਹੁੰਚੇ ਓਹ - ਮਾਇਆ ਰਹਿਤ ਜੋ  
 ਮਨ ਬੁਧਿ ਚਿਤ ਹੰਕਾਰ ਚਾਰੇ ਅੰਤਰੇ,  
 ਕਾਰਨ, ਲਿੰਗ ਸਬੂਲ ਤਿੰਨੇ ਦੇਹੀਆਂ,  
 ਲੰਘ ਇਨ੍ਹਾਂ ਨੂੰ ਸ਼ੁੱਧ ਚੇਤਨ ਹੋਇਆ।  
 ਜਿਨ੍ਹੋਂ ਪਛਾਤਾ ਆਪ ਅਪਣਾ ਆਪ ਹੈ,  
 ਆਪ ਪਛਾਨਣ ਨਾਲ ਪਾਇਆ ਮੇਲ ਹੈ;-  
 ਜੁੜੇ ਮਿਲੇ ਇਕ ਹੋਇ ਰਹੇ ਨ ਵੱਖਰੇ,  
 ਉਹ ਪਹੁੰਚੇ ਇਸ ਬਾਉਂ - ਏ ਸਚ ਖੰਡ ਹੈ।  
 ਵਾਸਾ ਵਿੱਚ ਸੁਰੂਪ ਇਸ ਥਾਂ ਹੋਂਵਦਾ।  
 ਏਸ ਅਵਸਥਾ ਵਿੱਚ ਪਹੁੰਚੇ ਜੋ ਨਹੀਂ,  
 ਪਰ ਪਹੁੰਚੇ ਤੇ ਤੁੱਲ ਜੋ ਹਨ ਹੋ ਰਹੇ  
 ਹਾਂ, ਹਨ ਸੱਚੇ ਲੋਕ ਰੱਤੇ ਪ੍ਰੇਮ ਦੇ,  
 ਮਿਲੇ ਰੱਥ ਦੇ ਨਾਲ ਵਿਛੜਨ ਨਾ ਕਦੇ।  
 ਉਹਨਾਂ ਦੀ ਹੈ ਪੌੜ੍ਹ ਅੱਥੋਂ ਤੀਕਰੇ  
 ਅੱਥੋਂ ਕਦਮ ਅਗੇਰ ਧਰਦੇ ਓ ਨਹੀਂ।  
 ਪਰ ਇਹ ਬੀ ਹੈ ਲੋਕ ਮਿਲਿਆ ਓਸਨੂੰ।  
 ਓਸੇ ਦਾ ਹੈ ਰੰਗ ਏਥੇ ਪਸਰਿਆ।”

ਇਹ ਸੁਣ ਮੈਂਨ੍ਹੋਂ, ਮਾਇ! ਟੁੰਬਜਾ ਪ੍ਰੇਮ ਨੇ:  
 -ਪ੍ਰੇਮ ਅਵਸਥਾਂ ਵਿੱਚ ਲਹਿਰਾ ਪ੍ਰੇਮ ਨੇ  
     ਖਾਧਾ ਕਰਕੇ ਜ਼ੋਰ ਹੋਇ ਬਰਾਟ ਜਗੋ-  
 ਮੈਂ ਹੋ ਪ੍ਰੇਮ ਸੁਪ੍ਰੇਮ ਤੱਕਾ ਪ੍ਰੇਮ ਨ੍ਹੋਂ।  
     ਨਿਉਂ ਨਿਉਂ ਕਰਾਂ ਪ੍ਰਣਾਮ ਮੈਂ ਉਸ ਤੇਜ਼ ਨ੍ਹੋਂ;  
 ਭੁਕ ਭੁਕ ਕਰਾਂ ਨਮਾਮ ਅਪਨੀ ਭੈਣ ਨ੍ਹੋਂ।  
     ਵਾਹ ਆਗੂ ਵਾਹ ਧੰਨ ਤੂੰ ਸਦ ਧੰਨ ਹੈ!  
 ਦਿੱਤਾ ਮੈਨ੍ਹੋਂ ਦੱਸ ਬੇਗਮ ਹੈ ਪੁਰਾ,  
 ਸ਼ੁਕਰ ਕਰਾਂ ਲਖ ਵੇਰ ਸ਼ੁਕਰ ਗੁਜ਼ਾਰਦੀ,  
     ਛਿੱਠਾ ਸ਼ਹਿਰ ਸੁਮੇਰ ਪਜਾਰੇ ਵਾਲੜਾ।  
 ਵਾਗੀ ਮੈਂ ਕੁਰਬਾਨ ਨਗਰੀ ਏਸ ਤੋਂ  
 ਜਿੱਥੇ ਢੋਲੇ ਜਾਇ ਡੇਰਾ ਘੱਤਿਆ।  
     ਚਉਂਖਨੀ ਬਲਿਹਾਰ ਤੈਥੋਂ ਸ਼ੈਰੂ ਵੇ!  
 ਦਿੱਤਾ ਜਿਨ ਬਿਸਰਾਮ ਮੇਰੇ ਮਿੱਤ੍ਰ ਨ੍ਹੋਂ।  
     ਵਾਰੇ ਵਾਰੇ ਜਾਉਂ ਐਸੇ ਦੇਸ਼ ਤੋਂ  
 ਸਾਈਂ ਸਿਰ ਦੇ ਤਾਜ ਜਿਥੋਂ ਜਾ ਟਿਕੇ।  
     ਹੈਵੇ ਸਗਲ ਪਵਿੱਤ ਜਿੱਥੇ ਕੰਤ ਹੈ।  
 ਸਦਕੇ ਜਾਵਾਂ ਨਿਤ ਐਸੇ ਖੰਡ ਤੋਂ  
     ਜੀ ਸੁਹਣੇ ਨੇ ਜਾਇ ਜਿੱਥੇ ਲਾ ਲਿਆ।  
 ਹੇ ਤੂੰ ਹੰਸ ਅਵਤਾਰ ਸਰਵਰ ਏਸ ਦੇ!  
     ਪਹੁੰਚਜੋਂ ਅਪਨੇ ਦੇਸ਼ ਹੰਸਾਂ ਵਿੱਚ ਆ।  
 ਕਰਨੈਂ ਮੌਜ ਅਨੰਦ ਅਪਨੇ ਦੇਸ਼ ਤੂੰ।  
     ਹੋਇਆ ਨਾਲ ਅਭੇਦ ਸਿਰਜਨਹਾਰ ਦੇ,  
 ਨਾਲੇ ਹੋਇ ਅਭੇਦ ਨਾਲ ਪਿਆਰਿਆਂ,  
     ਨਾਲੇ ਹੋਕੇ ਵੱਖ ਮਿਲਿਆ ਸਾਰਿਆਂ  
 ਮਾਣੋਂ ਮੌਜ ਅਪਾਰ ਬ੍ਰਹਮਾਨੰਦ ਦੀ।  
     ਵਾਹ ਵਾ ਏਹੋਂ ਠੀਕ ਤੇਰਾ ਦੇਸ ਹੈ;  
 ਪਾ ਉਮੰਗ ਉਪਕਾਰ ਏਥੋਂ ਤੂੰ ਭੁਰਜੋਂ  
     ਮਾਰ ਉਡਾਗੀ ਹੇਠ ਪਹੁੰਚਜੋਂ ਭੂਮਿ ਤੇ  
 ਕਰਨੇ ਹਿਤ ਉਪਕਾਰ ਸਾਰੇ ਜੱਗ ਦਾ।  
     ਜਿੱਥੇ ਵਸਦੇ ਕਾਗ, ਉੱਝੂ, ਲੁਮੜੀ,  
 'ਡੱਡੂ, ਪਾੜ੍ਹੇ, ਸੋਰ, ਸੱਪ, ਅਨੂਹਿਆਂ,  
     'ਬਗਲੇ; ਹੰਸ, ਸ੍ਰ ਮੌਰ, ਤੋਤੇ, ਕੋਇਲਾਂ,  
 'ਵੱਸਣ ਕੋਲੋਂ ਕੋਲ ਰਹਿੰਦੇ ਗੁਂਢ ਹੀ  
     ਪਰ ਨਹਿੰ ਕਰਦੇ ਪਜਾਰ ਆਪੋ ਵਿੱਚ ਨੇ  
 ਇਕ ਦੂਜੇ ਨ੍ਹੋਂ ਖੋਰ ਰੋਜ਼ੀ ਤੌਰਦੇ।  
     ਗਉਂ ਨ੍ਹੋਂ ਰਖਦੇ ਮੁੱਖ ਧਰਤੀ ਵੱਸਦੇ;  
 ਗਉਂ ਦੇ ਬੱਧੇ ਸੱਭ ਲੀਕਾਂ ਕੱਢਦੇ  
     ਗਉਂ ਤੋਂ ਖਾਲੀ ਹੋਇ ਜਾਣਨ ਨਾ ਕਿਸੇ।  
 ਲੋੜ ਫਸੇ ਨ੍ਹੋਂ ਘੇਰ ਲਾਹਾ ਕੱਢਦੇ;  
     ਗਉਂ ਫਾਬੇ ਨ੍ਹੋਂ ਖੋਰ ਲਾਭ ਉਠਾਉਂਦੇ,  
 ਕਰਦੇ ਨਹੀਂ ਪਿਆਰ ਗਉਂ ਤੋਂ ਸੱਖਣਾ,  
     ਸੁਅਰਥ, ਗਰਜ ਤਿਆਗ ਕਰਦੇ ਨਾਂ ਕਦੀ।  
 ਦੇਣੇ ਸੰਦਾ ਪਜਾਰ ਲੈਣਾ ਤਜਾਗ ਕੇ  
     ਕਰਦੇ ਕਦੀ ਨ ਏਹ ਸੁਅਰਥ ਕੁੱਠੜੇ।

ਐਸੀ ਨੀਚ; ਅਧੀਨ, ਧਰਮੋਂ ਸੱਖਣੀ  
     ਜਨਮਭੂਮਿ ਹੈ ਹਾਇ! ਮੇਰੀ ਨੀਚ ਦੀ,  
 ਜਿੱਥੇ ਆਕੇ ਆਪ ਧਰਮ ਪ੍ਰਚਾਰਿਆ।  
     ਭੁਸੀ ਹੰਸ-ਅਵਤਾਰ ਹੈਸੋਂ ਸੱਚ ਦੇ,  
 ਮੈਂ ਕਾਵਾਂ ਦੀ ਬੰਸ ਨੀਵੀਂ ਮੈਂ ਅਸਾਂ,  
     ਮੌਹੀ ਦੇਖ ਸਰੂਪ ਤੇਰਾ ਹੰਸ ਦਾ;  
 ਅਸਲਾ ਅਪਨਾ ਭੁੱਲ ਹੰਡਲਾ ਮਾਰਿਆ  
     ਕਿਵੇਂ ਪੌੜ੍ਹ ਮੈਂ ਜਾਉਂ ਤੇਰੀ ਪੌੜ੍ਹ ਨ੍ਹੋਂ।  
 ਕਿਰਲੀ ਸੀਗੀ ਜਾਤ, ਜੱਢਾ ਮਾਰਿਆ  
     ਚੰਦਨ ਦੇ ਸ਼ਹਤੀਰ ਮੂਰਖ ਮੱਤ ਮੈਂ।  
 ਧੰਨ ਹੰਸ ਅਵਤਾਰ! ਤੂੰ ਸਦ ਧੰਨ ਹੈ!  
     ਕਰਕੇ ਕਿਰਪਾ ਢੇਰ ਤਜ ਭੁਲ ਲਾਜ ਨ੍ਹੋਂ  
 ਕਿਰਤਾਰਥ ਕਰ ਲੀਨ ਨੀਚ ਅਜਾਨ ਮੈਂ।  
     ਪਰ ਮੈਂ ਮੂਰਖ ਅੱਤਿ ਸਮਝੀ ਨਾਂ ਰਤੀ।  
 ਸਾਂ ਮੈਂ ਕਾਲੀ ਬੰਬ, ਕਾਲੀ ਹੀ ਰਹੀ:  
     ਕੇਵਲ ਕੁਪ ਨਿਹਾਲ ਮੌਹੀ ਮੈਂ ਗਈ;  
 ਦੂਰ ਨ ਕੀਤੀ ਮੁਲ ਕਾਲਖ ਆਪਣੀ।  
     ਸਿੱਖੀ ਤੈਥੋਂ ਨਾਹਿੰ ਜਾਚ ਅਨੋਖੜੀ  
 ਦੁੱਧੋਂ ਪਾਣੀ ਅੱਡ ਕਰਨੇ ਵਾਲੜੀ।  
     ਤੂੰ ਲਾ ਜਤਨ ਅਪਾਰ ਮੈਨ੍ਹੋਂ ਜੋਗ ਦੇ;  
 ਮੈਂ ਜੋਗੋਂ ਹੋ ਦੂਰ ਰਹਾਂ ਅਜੋਗਵੀਂ।  
     ਮੈਂ ਸਾਕਤ ਸਾਂ ਢੀਠ ਕਾਲੀ ਕੰਬਲੀ;  
 ਸੀ ਮੇਰੇ ਵਿੱਚ ਚੁੱਕ ਦੋਸ ਨ ਸੀ ਤੁਸਾਂ;  
     ਰਹੀ ਪਜਾਰਦੀ ਦੇਹ, ਉੱਛੇ ਹੰਸ ਓ।  
 ਗਏ ਘਰਾਂ ਨ੍ਹੋਂ, ਛੱਡ ਕਾਗਾਂ ਦੇਸ ਨ੍ਹੋਂ।  
     ਹੰਸ ਹੰਸ ਦਾ ਮੇਲ ਹੰਸੀਂ ਜਾ ਮਿਲੇ।  
 ਰੋਂਦੇ ਰਹਿ ਗਏ ਕਾਉਂ ਕਰਮਾਂ ਆਪਣੇ।  
     ਹੰਸ ਕਾਉਂ ਦਾ ਮੇਲ ਕਦ ਤਕ ਨਿੱਭਦਾ:  
 ਮੂਰਖ ਹੁੰਦੇ ਕਾਉਂ ਅੰਮ੍ਰਿਤ-ਸਾਰ ਨਾ।  
     ਮੌਤੀ ਹੰਸਾਂ ਪਾਸ, ਅੰਮ੍ਰਿਤ ਦੇਵਦੇ।  
 "ਕਾਗਉਂ ਹੰਸ ਕਰੋਇ" ਗੁਰ ਸਮਰੱਥ ਹੈ।  
     "ਜਾਉਂ ਸਿਖਾਂ ਮੈਂ ਚੁਕ" ਸਤਿਗੁਰ ਕੀ ਕਰੇ?  
 ਸਭ ਅਉਗਣ ਮੈਂ ਵਿੱਚ ਤੂੰ ਨਿਰਦੋਸ ਸੈ:  
     ਗੁਣ ਤੇਰੇ ਤੋਂ ਹਾਇ! ਰਹੀ ਅਵੇਸਲੀ;  
 ਕਦਰ ਨ ਪਾਈ ਮੁਲ ਤੇਰੀ ਹੰਸ ਦੀ।  
     ਪਰ ਤੂੰ ਹੰਸ ਅਵਤਾਰ, ਛੱਡੀ ਮੂਲ ਨਾਂ  
 ਹੰਸਾਂ ਵਾਲੀ ਬਾਣ ਪਰਉਪਕਾਰ ਦੀ।  
     ਮੇਰੇ ਜਿਹੀ ਅਜਾਣ ਨਿਰਗੁਣ ਨੀਚ ਨ੍ਹੋਂ  
 ਅੰਧ ਕੁਪ ਤੋਂ ਖਿੱਚ ਸੱਦਜਾ ਦੇਸ ਥਾਂ;  
     ਕੀਤਾ ਦੂਰ ਅਨੁਰ ਬਖਸ਼ਜਾ ਚਾਨਣਾ,  
 ਦਿੱਤਾ ਸੱਭ ਦਿਖਾਲ ਲੁਕਿਆ ਭੇਤ ਜੋ।  
     ਇੱਥੇ ਹੀ ਨਾ ਬੱਸ ਅਪਣੇ ਦੇਸ ਦਾ  
 ਦਿੱਤਾ ਕੁਪ ਦਿਖਾਲ ਨੇੜੇ ਸੱਦ ਕੇ।  
     ਮੈਂ ਇਸ ਲਾਇਕ ਨਾਹਿੰ, ਪਰ ਤੂੰ ਧੰਨ ਹੈ!  
 ਸਭ ਵਡਿਆਈ ਤੁੱਧ, ਤੇਰੇ ਬਿਰਦ ਨ੍ਹੋਂ।

ਹੰਸਾਂ ਦੀ ਇਹ ਗੀਤ ਬਿਰਦ ਓ ਆਪਣਾ  
 ਸਦਾ ਨਿਬਾਹੁਣ, ਐਬ ਨਹੀਂ ਚਿਤਾਰਦੇ:  
 ਦੇਵਣ ਪਾਰ ਲਾਂਘਾਇ ਲੜ ਜਿਸ ਲਾਂਵਦੇ।  
     ਪਰ ਤੂੰ ਕੀਤਾ ਵੱਧ ਸਭ ਤੋਂ ਵੱਧਕੇ।  
 ਸਾਕਤ ਤਾਰੇ ਕੌਣ? ਕੋ ਸਮਰੱਥ ਨਾਂ,  
     ਸਾਕਤ ਕਰੇ ਕਦੀਕੁ? ਮੂਲੋਂ ਨਾਂ ਕਦੀ।  
 ਪਾਪੀ ਤਰੇ ਅਨੇਕ, ਖੋਟੇ ਸੈ ਬਚੇ,  
     ਸਾਕਤ ਤਰ੍ਹਾਂ ਨ ਕੋਇ, ਖੋਜੋ ਪੱਥੀਆਂ।  
 ਐਪਰ ਦੇਖੋ ਆਣ ਉੱਚਾ ਸੋਹਿਣਾ,  
     ਨਾਨਕ ਬਿਰਦ' ਅਨੁਪ ਅਚਰਜ ਅੱਤ ਦਾ।  
 ਪੇਦਾ ਕੀਤੇ ਹੰਸ ਐਸੇ ਏਸਨੇ  
     ਸਾਕਤ ਨੂੰ ਲੜ ਲਾਇ ਤੋੜ ਨਿਬਾਹੁਦੇ,  
 ਲੈਂਦੇ ਆਪ ਉਬਾਰ ਭਉ ਦੇ ਸਾਗਰੋਂ।  
     ਧੰਨ ਧੰਨ ਸਿਰਤਾਜ ਤੂੰ ਸਦ ਧੰਨ ਹੈ!  
 ਕਿੱਥੇ ਮੇਰੀ ਭੂਮਿ ਕਿੱਥੇ ਦੇਸ ਹੈ?  
     ਕਿੱਥੇ ਕਿਰਪਾ ਧਾਰ ਮੈਨੂੰ ਖਿੱਚਿਆ?  
 ਕਿਸਮੁੰਹ ਸ਼ੁਕਰ ਅਲਾਉਂ ਤੁੱਧ ਸਲਾਹੀਆਂ,  
     ਕਿਸ ਮੁਖ ਸ਼ੁਕਰ ਸੁਣਾਉਂ, ਜਸ ਕਿਸ ਮੁੱਖੜੇ।  
 ਇੱਥੇ ਬੀ ਪਰ ਪਹੁੰਚ ਅਸਲਾ ਆਪਣਾ  
     ਛੁਟਦਾ ਮੈਥੋਂ ਨਾਹਿਂ, ਦੱਸੋਂ ਕੀ ਕਰਾਂ?  
 ਛੁਰਨੇ ਛੁਰਦੇ, ਹਾਇ! ਸ਼ੁਕਰੋਂ ਬਾਹਿਰੇ।  
     ਕਰੋ ਕਿਰਪਾ ਪ੍ਰਭੁ ਆਪ ਵਿੱਚੇ ਸ਼ੁਕਰ ਦੇ  
 ਸ਼ੁਕਰ ਰੂਪ ਹੋ ਜਾਉਂ, ਆਪਾ ਵਿੱਸਰਾਂ;  
     ਮਸਤ ਸ਼ੁਕਰ ਵਿਚਕਾਰ ਕਰਦੀ ਸ਼ੁਕਰ ਮੈਂ  
 ਫਿਰਾਂ ਸ਼ੁਕਰ ਦੀ ਗੰਧ ਜਗਤ ਖਿਲਾਰਦੀ;  
     ਰਹੇ ਨ ਸ਼ੁਕਰੋਂ ਬਾਝ ਸੁਰਤੀ ਹੋਰ ਮੈਂ।  
 ਪੂਰੋ ਜਾਂ ਇਕ ਆਸ ਮੇਰੀ ਜੋ ਰਹੀ:  
     ਦੇਵੋ ਝਲਕ ਦਿਖਾਇ ਸੁੰਦਰ ਰੂਪ ਦੀ।  
 ਮੁੰਹ ਛੋਟੇ ਦੀ ਗੱਲ ਸਜਦੀ ਹੈ ਨਹੀਂ,  
     ਹੱਦ ਸ਼ੁਕਰ ਦੀ ਟੱਪ ਲਾਂਘਦੀ ਹੈ ਨਹੀਂ,  
 ਪਰ ਕੀ ਕਰਾਂ? ਸੁਜਾਨ! ਸਾਕਤ ਭਾਗੀਆਂ,  
     ਸਾਕਤ ਵਾਲੀ ਬਾਣ ਛੁਟਦੀ ਹੈ ਨਹੀਂ।  
 ਮਿਲਦੀ ਦਾਤੋਂ ਦਾਤ ਰਜਦੀ ਹਾਂ ਨਹੀਂ:  
     ਮੰਗਾਂ ਹੋਰੋ ਹੋਰ ਤ੍ਰਿਸ਼ਨਾ ਕੁੱਠੀਆਂ।  
 ਤੂੰ ਹੰਸਾਂ ਤੋਂ ਵੱਧ ਕੀਤੀ ਕਾਰ ਹੈ,  
     ਮੈਂ ਕਾਵਾਂ ਤੋਂ ਵੱਧ ਸਾਕਤ ਨਿੱਕਲੀ,  
 ਸਮਝਾਂ, ਜਾਣਾਂ ਫੇਰ ਮੰਗਾਂ ਮੰਗਦੀ:  
     ਹਠ ਧਰਮੀ ਹੈ ਢੇਰ - ਪੱਕੀ ਢੀਠਤਾ।  
 ਲਟਲਟ ਬਲਦਾ ਹੱਥ ਦੀਵਾ, ਸੱਚ ਹੈ  
     ਫਿਰ ਡਿੱਗਾਂ ਮੈਂ ਖੂਹ; ਅਚਰਜ ਦੇਖਣਾ।  
 ਜੋ ਮਿਲਿਆ ਮੈਂ ਓਸ ਨ ਸ਼ੁਕਰ ਗੁਜ਼ਾਰਦੀ,  
 ਅਜੇ ਨ ਮਿਲਿਆ ਜੋਇ ਮੰਗਾਂ ਓਸ ਨੂੰ।  
     ਮੈਂ ਮੰਗਾਂ ਹੁਣ ਹਾਇ! ਦਰਸ ਪਿਆਰਿਆ!  
 ਦੇਵੋ ਦਰਸ ਦਿਖਾਲ ਪਜਾਰੇ ਕੰਤ ਜੀ,  
     ਲੇਵੋ ਘੁੰਡ ਉਤਾਰ ਚਾਨਣ ਵਾਲੜਾ,

ਤਰਸਾਂ ਦਰਸ਼ਨ ਜੋਗ, ਦਰਸ਼ਨ ਦੇ ਦਿਓ।  
     ਅਪਣਾ ਬਿਰਦ ਪਛਾਣ ਕਿਰਪਾ ਆਪਣੀ,  
 ਅਪਣੀ ਕਰਕੇ ਮੇਰੁ ਪੜਦਾ ਚੱਕ ਕੇ  
     '-ਕਰ ਬੁਰਕੇ ਨੂੰ ਦੂਰ- ਨੂਰ ਦਿਖਾ ਦਿਓ।

ਵਿਛੋੜਾ ਸੁਣੇ ਛੁਖੁ ਵਿਛੁ ਭਿਠੇ ਮਰਿਓਦਿ॥  
 ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ॥  
 ਪੰਨਾ - 1100

ਸਤਿਗੁਰ ਨਾਨਕ ਦੇਵ ਸੱਤ ਸਰੂਪ ਦੀ  
     ਦਿਆਂ ਦੁਹਾਈ ਤੁੱਧ -ਪਾਵਾਂ ਵਾਸਤਾ-  
 ਤੈਨੂੰ ਓਨ੍ਹਾਂ ਨਾਲ ਜਿਹੜਾ ਪ੍ਰੇਮ ਹੈ  
     ਹੈ ਓਹ ਹੱਦੋਂ ਵੱਧ -ਉਸਦਾ ਅੰਤ ਨਾ,  
 ਉਸਦੀ ਖਾਤਰ ਕੰਤ! ਮੁੱਖ ਦਿਖਾਵਣਾ।  
     ਕਲਗੀਆਂ ਵਾਲਾ ਪਜਾਰ ਤੈਨੂੰ ਹੈ ਕਰੇ,  
 ਖਾਤਰ ਓਸ ਪਿਆਰ - ਉਸਦੇ ਵਾਸਤੇ-  
     ਇਕ ਦਮ ਦਰਸ ਦਿਖਾਲ, ਪਿਛੋਂ ਸੋ ਕਗੀ  
 ਭਾਣਾ ਜੋ ਕੁਝ ਹੋਇ ਸਾਈਂ! ਆਪ ਦਾ।  
     ਪ੍ਰੇਮ ਪ੍ਰਵਾਹ ਦੇ ਵੇਗ ਕੰਮਲੀ ਹੋ ਗਈ  
 ਅਦਬ, ਬਿਅਦਬ, ਅਜੋਗ ਜੋ ਮੁੰਹ ਆ ਗਿਆ  
     ਨਿਕਲਜਾ ਅੰਦਰ ਪਾੜ ਮਾਨੋਂ ਮੇਰਿਓਂ,  
 ਇਹ ਦੇਖਾਂ ਹੁਣ ਮਾਇ! ਵਰਤਜਾ ਸਾਮੁਣੇ:-  
     ਸੱਚਖੰਡ ਦਾ ਤੇਜ ਲਹਿਰੇ ਮਾਰਦਾ  
 ਦੇਕੇ ਝਲਕ ਅਨੁਪ ਝਲਕਾ ਐਕੁਨਾਂ  
     ਝੱਲਜਾ ਜਾਇ ਨ ਤੇਜ ਭਿੱਠਾ ਜਾਇ ਨਾ।  
 ਇੱਕ ਪ੍ਰਕਾਸ਼ੋਂ ਹੋਰ ਵੱਡਾ ਨਿਕਲਦਾ,  
     ਤੇਜ਼ੋਂ ਤੇਜ ਪ੍ਰਕਾਸ਼ ਉਮਭੀ ਆਂਵਦਾ।  
 ਅੰਤ ਤੇਜ ਦਾ ਤੇਜ ਝਲਕਾਂ ਮਾਰਕੇ  
     ਚਮਤਕਾਰ ਚਮਕਾਰ ਦੇ ਕੇ ਲਿਸ਼ਕਿਆ  
 ਇੱਤਾ ਜਿਸ ਦਿਖਲਾਇ ਅਚਰਜ ਰੂਪ ਏ:  
     ਤਖਤ ਇਕ ਤੇਜ ਸਰੂਪ ਉਸਤੇ ਰਾਜਦੇ  
 ਦਸ ਪਤਿਸ਼ਾਹੀਆਂ ਆਪ ਸਤਿਗੁਰ ਸੋਹਿਣੇ।  
     ਤੇਜ਼ੋਂ ਤੇਜ ਵਧੀਕ ਸਭ ਤੋਂ ਵੱਧ ਕੇ  
 ਗਜਾਨ ਤੇਜ ਤੋਂ ਵੱਧ ਉਨ੍ਹਾਂ ਸਰੂਪ ਸੀ।  
     ਦਿੱਸਣ ਇੱਕੋ ਰੂਪ ਦਸ ਭਾਸਦੇ।  
 ਚਰਨਾਂ ਕਮਲਾਂ ਵਿੱਚ ਮੱਤਾ ਪ੍ਰੇਮ ਦਾ  
     ਬਿਰਾਜ ਰਿਹਾ ਸੀ ਆਪ ਸਾਈਂ ਮੇਰੜਾ।

ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ॥  
     ਉਗਝਿ ਰਹਿਓ ਸਭ ਸੰਗਿ ਅਨੁਪ ਰੂਪਾਵਤੀ॥  
 ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਗੀਆ॥  
     ਮੋਹੀ ਦੇਖਿ ਦਰਸੁ ਨਾਨਕ ਬਲਿਹਾਗੀਆ॥  
 ਮੋਹਿਤ ਹੋਈ, ਮਾਉਂ! ਦਰਸ਼ਨ ਦੇਖਕੇ  
     ਮੂਰਤ ਵਾਂਗ ਅਚੱਲ, ਮਨ ਹਰਿ ਸੇਂ ਗਿਆ,  
 ਭੁੱਲੀ ਅਪਣਾ ਆਪ, ਸਭ ਕੁਝ ਭੁੱਲਿਆ,

‘ਮੈਂ’ ‘ਮੇਰੀ’ ਹੋ ਮਾਉਂ! ਓਥੇ ਨਾ ਰਹੀ।  
 ਦੇਖਣ ਵਾਲਾ ਕੌਣ ਕਿਸ ਨੂੰ ਦੇਖਦਾ?  
 ਇਤਨੀ ਵੀ ਵਿਥ ਦੂਰ ਹੋਈ ਨਾਲ ਹੀ।  
 ਪਰ ਇਕ ਆਵੇ ਯਾਦ ਵੇਲੇ ਓਸਦੀ:  
     ਇੱਕ ਦਿਸੇਂਦਾ ਆਪ ਪਜਾਰਾ ਮਿੱਤ੍ਰ ਓ;  
 ਦਿੱਸਣ ਵਾਲਾ ਸੁਾਦ ਭਾਸੇ ਛਾਇਆ  
     ਵਿੱਚ ਅਕਾਸ ਪਤਾਲ ਚਾਰ ਚੁਫੇਰੜੇ।  
 ਇਕ ਪਿਯ, ਇਕ ਦੀਦਾਰ ਇੱਕ ਅਨੰਦ ਸੀ;  
     ਤਿੰਨੇ ਇੱਕ ਸਰੂਪ ਬਣਕੇ ਇੱਕ ਹੀ  
 ਝਲਕਣ ਭਲੁਕਣ ਅੱਡ ਪਾਰਾਵਾਰ ਨਾ।  
     ਤਿੰਨੇ ਇੱਕੋ ਇੱਕ ਇੱਕੋ ਤਿੰਨ ਸੇ;  
 ਤਿੰਨੇ ਭਏ ਅਭੇਦ ਦਿੱਸਣ ਵੱਖਰੇ।  
     ਜੇ ਆਖਾਂ ਸੇ ਵੱਖ ਤਾਂ ਭੀ ਠੀਕ ਨਾਂ;  
 ਜੇ ਆਖਾਂ ਸੇ ਇੱਕ ਤਾਂ ਭੀ ਭੁੱਲਦੀ।  
     ਕਿਹਾ ਨ ਕਿਸੀ ਭੌਲ, ਮਾਏ! ਜਾਂਵਦਾ;  
 ਪਤਾ ਨ ਛਿੱਠੇ ਬਾਝ ਸਕਦਾ ਲੱਗ ਹੈ;  
     ‘ਛਿੱਠੇ ਬਾਝ ਸੁਆਦ, ਆਵੇ ਹੈ ਨਹੀਂ।’

### ਉਤਰਾਈ

ਹੁਣ ਮੱਥੇ ਹਥ ਫੇਰ ‘ਊਫ਼’ ਮੂੰਹ ਆਖ ਕੇ,  
     ਗਣੀ ਕਹਿੰਦੀ ਮਾਉਂ! ਸੁਕਰ ਅਕਾਲ ਦਾ  
 ਲੁੰ ਲੁੰ ਜੀਭ ਬਣਾਇ ਕਰੀਏ ਜੇ ਕਦੀ,  
     ਲਖ ਲਖ ਗੇੜਾ ਦੇਇ ਇੱਕੋ ਵਾਰ ਹੀ  
 ਕਰੀਏ ਸਦਾ ਉਚਾਰ - ਸਦ ਹੀ ਜੀਵਦੇ  
     ਆਖ ਨ ਸਕੀਏ ਇਕ ਕਿਣਕਾ ਮਾੜ੍ਹ ਬੀ।  
 ਰੇਤ ਥਲੇ ਅਸਗਾਹ ਕਿਣਕੇ ਇਕ ਦਾ  
     ਮੁੱਲ ਜੁ ਹੋਵੇ, ਮਾਉਂ! ਉਹ ਮੁੱਲ ਜਾਣ ਲੈ;  
 ਸੁਕਰ ਅਸਾਂ ਦਾ ਮੁੱਲ ਉਸ ਤੋਂ ਘੱਟ ਹੈ।  
     ਭਾਵੇਂ ਬੌੜਾ ਮੁੱਲ ਸਾਡੇ ਧੰਨ ਦਾ  
 ਤਾਂ ਬੀ ਕਰਨਾ ਜੋਗ ਸਾਨੂੰ ਹੈ ਬਣੇ।  
     ਸੁਣ ਹੁਣ ਅਗਲਾ ਹਾਲ, ਅੰਮੀਂ ਮੇਰੀਏ -  
 ਦਰਸ਼ਨ, ਜਿਸਦਾ ਹਾਲ ਚੁੱਕੀ ਆਖ ਹਾਂ,  
     ਮਾਨੋਂ ਸੀ ਚਮਕਾਰ ਤਿੱਖਾ ਬਿਜਲੀਓਂ,  
 ਬਿਜਲੀ ਲਾਵੇ ਭੇਰ ਜਦ ਹੈ ਖੇਉਂਦੀ,  
     ਇਸ ਦਰਸ਼ਨ ਨੇ ਛਿੱਲ ਕਰੀ ਨ ਢਿੱਤੀ,  
     ਡਾਢੀ ਕਾਹਲੀ ਨਾਲ ਉਹਲੇ ਹੋ ਗਿਆ।  
 ਜਾਂ ਹੋ ਭਾਸਜਾ ਓਰ ਮੈਨੂੰ ਕਾਹਿਲਾ -  
     ਜਾਪਯਾ ਮੈਨੂੰ ਤੇਜ ਅਖ ਪਲਕਾਰੜਾ  
 ਇਸ ਤੋਂ ਬਹੁਤ ਵਧੀਕ ਤਿੱਖਾ ਭਾਸਿਆ।  
     ਚਾਹੋ ਬਹੁਤਾ ਕਾਲ ਹੋਵੇ ਓ ਰਿਹਾ।  
 ਜਾਣੇ ਸਿਰਜਨਹਾਰ ਅਪਨੇ ਭੇਤ ਨੂੰ  
     ਅਸੀਂ ਨ ਸਕਦੇ ਜਾਣ ਕਰਨੇ ਓਸਦੇ  
 ਸੁਕਰ ਬਣੇ ਹੈ ਨਿੱਤ ਅਸਾਂ ਉਚਾਰਨਾ।  
     ਉਹਲੇ ਪਰਗਟ ਕੀਹ ਉਸਨੂੰ ਆਖਣਾ।  
 ਇਹ ਬੀ ਐਵੇਂ ਵਾਕ ਮੂੰਹੋਂ ਆਖੀਏ,  
     ਦਰਸ਼ਨ ਸਦਾ ਪ੍ਰਕਾਸ਼ ਗੁੰਮ ਨ ਹੋਂਵਦਾ।

ਨੈਣਾਂ ਸਾਡੇ ਦੌਸ਼, ਸਕਦੇ ਦੇਖ ਨਾ  
     ਦਰਸ਼ਨ ਸਦਾ ਪ੍ਰਕਾਸ਼ ਪਰਗਟ ਜੋ ਸਦਾ।  
 ਇਹ ਝਲਕਾਰਾ ਦੇਖ, ਕਿੰਨਾ ਹੀ ਸਮਾ  
     ਮਾਨੋਂ ਰਹੀ ਬਿਹੋਸ਼ ਯਾ ਮਦ ਮੱਤੀਆਂ  
 ਯਾ ਬਣ ਉਸ ਦਾ ਰੂਪ ਰਹੀ ਨ ਵੱਖਰੀ।  
     ਜਦ ਫਿਰ ਪੂਰੀ ਹੋਸ਼ ਪਰਤੀ, ਦੇਖਦੀ  
 ਲੂੰ ਲੂੰ ਹੋਇਆ ਜੀਭ, ਸੁਕਰ ਗੁਜ਼ਾਰਦਾ  
     ਸੁਕਰ ਸੁਕਰ ਦੀ ਵਾਜ ਚਾਰ ਚੁਫੇਰੜਿਂ  
 ਗੁੰਜ ਰਹੀ ਸੀ ਐਉਂ ਮਾਨੋਂ ਗਿਰਦ ਮੈਂ  
     ਹੋਵੇ ਸੁਕਰ ਸੰਗੀਤ ਸੁਕਰ ਸੰਗੀਤ ਹੈ।  
 ਕਰਮ ਖੰਡ ਦਾ ਲੋਕ ਬਖਸ਼ਿਸ਼ ਵਾਲੜਾ  
     ਸਾਰਾ ਸੁਕਰ ਸਰੂਪ ਹੋਇਆ ਜਾਪਦਾ  
 ਉਸ ਸੁਕਰਾਨੇ ਵਿੱਚ ਛਿੱਠਾ ਪਾਸ ਮੈਂ  
     ਸਥਿ ਸੁਹਾਵੀ ਨਾਲ ਮੇਰੇ ਹੈ ਖੜੀ  
 ਦੇਖ ਓਸਨੂੰ ਨਾਲ ਮੇਰੀ ਜਿੰਦੜੀ  
     ਛਿੱਗੀ ਚਰਨਾਂ ਵਿੱਚ ਧੰਨ ਧੰਨ ਆਖਦੀ  
 ਪਰ ਉਸ ਦੈਵੀ ਨਾਰ ਮੈਨੂੰ ਚੁੱਕ ਕੇ  
     ਲਾਧਾ ਗਲ ਦੇ ਨਾਲ ਕਹਿੰਦੀ, ਪਜਾਰੀਏ  
 ਕਿਸੇ ਵਾਸਤੇ ਕਤ ਕੀਤਾ ਮੈਂ ਨਹੀਂ;  
     ਕੁਈ ਨ ਕਰਨੇ ਜੋਗ ਏਥੇ ਵੱਖਰਾ;  
 ਕਰਦਾ ਅਪਨੇ ਨਾਲ ਸਭ ਹੀ ਹੈ ਕੁਈ,  
     ਜੋ ਕਭ ਕਰੇ ਹਿਆਰ ਦੂਏ ਨਾਲ ਹੈ।  
 ਤੂੰ ਨਾ ਕੋਈ ਹੋਰ - ਮੇਰਾ ਰੂਪ ਹੈ;  
     ਮੈਂ ਅਪਨੇ ਹੀ ਨਾਲ ਕੀਤਾ ਪਜਾਰ ਹੈ  
 ਜੋ ਕੀਤਾ ਮੈਂ ਨਾਲ ਤੇਰੇ ਪਜਾਰ ਹੈ  
     ਸਭ ਕੋਈ ਇਸ ਰੰਗ ਪਜਾਰੇ ਆਪ ਨੂੰ:  
 ਪਜਾਰਨ ਦੂੰ ਜੋਗ ਪਜਾਰਨ ਆਪਨੂੰ -  
     ਸੁਕਰ ਆਪਣਾ ਆਪ ਕਰਦਾ ਕੌਣ ਹੈ।  
 ਦੇਖ ਜਗਤ ਦੇ ਨਾਲ ਤੂੰ ਮੈਂ ਜੁੜ ਰਹੇ,  
     ਜੁੜਨਾ ਜਗਤ ਸੁ ਨਾਲ ਸਾਡੇ ਜਾਪਦਾ।  
     ਮਣਕੇ ਇਕੋ ਸੂਤ ਪ੍ਰੇਤੇ ਦੇਖ ਲੈ -  
 ਮਾਲਕ ਮਲਕਤ ਨਾਲ ਮਲਕਤ ਖਾਲਕੇ।  
     ਜੋ ਖਾਲਕ ਦੇ ਨਾਲ ਸੁੜ ਹੈ ਜਾਂਵਦਾ,  
 ਉਹ ਖਲਕਤ ਦੇ ਨਾਲ ਸੁੜ ਹੈ ਜਾਂਵਦਾ,  
     ਜੁੜਿਆ ਮਲਕਤ ਨਾਲ ਮਲਕੋਂ ਵੱਖ ਨਾ।  
 ਅਰ ਮਲਕਤ ਦੇ ਨਾਲ - ਮਾਲਕ ਵੇਖਦਾ -  
     ਜੋ ਜੁੜ ਜਾਵੇ, ਓਹ ਮਾਲਕ ਜਾ ਮਿਲੇ  
 ਪਰ ਇਕ ਨਿਕਾ ਭੇਦ ਭੁੱਲੀਂ ਨਾ ਕਦੀ  
     ਜੋ ਮਾਲਕ ਦੇ ਨਾਲ ਜੁੜਿਆ ਸੋਹਿਣਾ  
 ਉਹ ਮਲਕਤ ਦੇ ਨਾਲ ਜੁੜਿਆ ਜਾਣਨਾ  
     ਜੋ ਮਲਕਤ ਦੇ ਨਾਲ ਜੁੜਦਾ ਹੈ ਨਿਗ,  
 ਮਾਲਕ ਦੀ ਹੈ ਯਾਦ ਰਖਦਾ ਨਾਲ ਨਾ,  
     ਮਾਲਕ ਦੀ ਮਖਲੁਕ ਜਾਣੇ ਹੈ ਨਹੀਂ,  
 ਕਰਦਾ ਹੈ ਵਿੱਚ ਪਜਾਰ ਮਲਕਤ ਨਾਲ ਹੈ -  
     ਓ ਜਦ ਮਲਕਤ ਨਾਲ ਜੁੜ ਹੈ ਜਾਂਵਦਾ,

ਜੁੜੇ ਨ ਖਾਲਕ ਨਾਲ, ਹੈ ਉਪਕਾਰੀਆ  
 ਨਿਰਗੁਣ ਰੂਪ ਅਕਾਲ ਸਭ ਦਾ ਮੂਲ ਜੋ  
 ਉਸ ਸੰਗ ਉਸ ਦਾ ਜੋੜ ਤਦ ਤਕ ਹੋਇ ਨਾ  
 ਜਦ ਤਕ ਭਗਤੀ ਧਾਰ ਸੱਚੇ ਪਜਾਰ ਦੀ  
 ਲਿਵ ਲਾ ਕੇ ਉਸ ਨਾਲ ਉਨ੍ਹੁੰ ਨ ਪਜਾਰ ਦਾ।  
 ਪ੍ਰਭੁ ਮਿਲਿਆਂ ਸਚਿੰਡ ਮਿਲਿਆ ਜਾਣੀਏ।  
 ਤਾਂ ਤੇ ਮਲਕਤ ਪਜਾਰ ਕਰੀਏ ਐਕੁਰਾਂ,  
 ਹੁਕਮ ਉਸਦਾ ਜਾਣ, ਕੀਤੀ ਉਸਦੀ  
 ਉਸ ਦੇ ਬਾਲਕ ਜਾਣ ਮਲਕਤ ਸੇਵੀਏ।  
 ਲਿਵਲਾਯੇ ਪ੍ਰਭੁ ਨਾਲ ਧਾਰਨੀਏਂ ਉਸਨੂੰ।  
 ਉਸਨੂੰ ਮਾਲਕ ਜਾਣ ਸਦਾ ਅਰਧੀਏ  
 ਸੁਖ ਦੇਈਏ ਮਖਲੂਕ ਦਿਲ ਪਰ ਰੱਬ ਨੂੰ  
 ਦਿਲ ਰਗੜੇ ਰਥ ਨਾਲ, ਨਾਲ ਨ ਮਲਕ ਦੇ।  
 ਆਦਰਸ਼ ਹੋਵੇ ਓਹ ਅੱਖਾਂ ਸਮੁਣੇ,  
 ਉਸ ਦਾ ਪ੍ਰੇਮ ਪਿਆਰ ਦਿਲ ਦੀ ਕਾਰ ਹੋ।  
 ਪਰਮੇਸਰ ਦੇ ਪਯਾਰ ਵਿਚ ਪਰੋਤਿਆਂ  
 ਲਿਵ ਲਗਯਾਂ ਉਸ ਨਾਲ ਜੋ ਕੁਛ ਹੋਇਗਾ  
 ਉਸ ਮਾਲਕ ਦੇ ਨਾਲ ਮਿਲਿਆਂ ਰੱਖਸੀ!  
 ਕਰਮ ਕਰਤ ਨਿਹਕਾਮ ਹੋਈਏ ਐਕੁਰਾਂ।  
 ਕਦੀ ਨ ਜਾਈਏ ਉਕ ਨੁਕਤੇ ਏਸ ਤੋਂ।  
 ਪਦ ਪੂਰਨ ਤੇ ਪੌੜ੍ਹ ਜਦ ਹੋ ਜਾਂਵਦੀ  
 ਵਣ ਤਿਣ ਪਰਬਤ ਆਪ ਦਿੱਸੇ ਪਸਰਿਆ  
 ਘਟ ਘਟ ਜਾਪੇ ਜੋਤ ਉਸਦੀ ਵਸਦੀ  
 ਪੇਖਨ ਸਭ ਹੋ ਬ੍ਰਹਮ ਇਸ ਪਦ ਪੌੜ੍ਹਿਆਂ  
 ਤਦ ਵਰਤਨ ਸੰਸਾਰ ਵਿਚ ਜਿਉਂ ਰਾਹੀਏ।  
 ਉਸ ਦੀ ਜੋ ਹੈ ਜਾਚ ਆਪੇ ਆਉਂਦੀ  
 ਬ੍ਰਹਮਗਯਾਨੀ ਨੂੰ ਆਪ - ਨੇਕੀ ਜੋ ਸੁਧਾ  
 ਉਸ ਦੇ ਵਿਚ ਉਮਾਹ ਪਰਉਪਕਾਰ ਦਾ  
 ਚਸਮੇ ਵਾਂਕੁ ਹੋਇ, ਲਿਖਿਆ ਹੈ ਗੁਰੂ।  
 ਉਹ ਹੈ ਧਰਮ ਸੁ ਮੇਘ ਉਸ ਤੋਂ ਵਰਸਦਾ  
 ਧਰਮ ਮੀਂਹ ਦੇ ਵਾਡ ਛਾਹਿਬਰ ਲਾਇਕੇ  
 ਪਰ, ਇਹ ਸਾਰਾ ਭੇਤ ਗੁੜ ਰਹੱਸਯ ਹੈ,  
 ਉਚ ਅਭਗਯਾਸੀਆਂ ਜੋਗ ਹੀ ਏ ਦੱਸੀਏ:  
 ਸੁਰਤ ਜਿਨ੍ਹਾਂ ਦੀ ਸਾਫ ਉਜਲ ਹੋ ਗਈ।  
 ਮੈਂ ਆਖਯਾ ਹੋ ਭੈਣ! ਇਸ ਵਿਚ ਦੋਸ਼ ਕੀ?  
 ਹਸ ਬੋਲੀ ਓਹ ਲੋਕ ਤੁਹਾਡੇ ਵਿਚ ਹੈ  
 ਖੁਦਗਰਜੀ ਦਾ ਰਾਜ, ਸੁਾਰਥ ਚੰਧਰੀ  
 ਕਿਸੇ ਨਾਲ ਨਹਿੰ ਕੋਈ ਕਰਦਾ ਪਯਾਰ ਹੈ।  
 ਦੁਖ ਓਥੇ ਪਰਧਾਨ, ਓਥੇ ਲੋੜ ਹੈ  
 ਪਯਾਰ ਕਰਨ ਦੀ ਢੇਰ ਦੁੱਖ ਵੰਡਾਣ ਦੀ।  
 ਕਰਨਾ ਚਾਹੇਜੇ ਪਯਾਰ ਦਰਦ ਵੰਡਾਵਣੇ।  
 ਗਮਦਰਦੀ ਦੀ ਲੋੜ ਡਾਢੀ ਉਸ ਥਾਂ,  
 ਜਗਯਾਸੁ ਨੂੰ ਜੋਗ - ਹਰ ਇਕ ਸਿੱਖ ਨੂੰ  
 ਏਸ ਪਯਾਰ ਤੋਂ ਮੁੱਢ ਸਿੱਖੀ ਦਾ ਕਰੇ।  
 ਇਸਨੂੰ ਕਹੁ ਉਪਕਾਰ ਸੇਵਾ ਆਖ ਲੈ

ਮੈਂ ਸਭ ਗੁੜ ਰਹੱਸਯ ਦੱਸੇ ਤੁੱਧ ਨੂੰ,  
 ਦਸਣੋਂ ਵਰਜਗਾ ਫੇਰ ਸੀ ਇਸ ਕਾਰਣੇ  
 ਸੁਾਰਥ ਵਾਲੇ ਲੋਕ ਕਿਧਰੇ ਲੈਣ ਨਾ  
 ਹੀਏ ਬਹਾਨਾ ਧਾਰ ਸੁਣ ਉਪਦੇਸ਼ ਏ।  
 ਬੇਦਰਦੇ ਹੋ ਫੇਰ ਆਖਣ ਨਾ ਅਸੀਂ  
 ਉਚ ਸੁਰਤੇ ਹਾਂ ਲੋਕ, ਸਾਡੀ ਵਿਗੜਦੀ  
 ਕੀਤੀਜਾਂ ਪਰਉਪਕਾਰ ਸੁਰਤੀ ਸ੍ਰੁਛ ਜੋ।  
 ਆਸਾ ਲੈਂਦੇ ਟੋਲ ਨੀਵੋਂ ਲੋਕ ਜੋ  
 ਉਚ ਉਪਦੇਸਾ ਵਿਚੁੰ, ਅਰਥ ਹਨ ਕੱਢਦੇ  
 ਆਪ ਨੇ ਮਤਲਬ ਜੋਗ - ਸੁਾਰਥ ਵਾਲੜੇ  
 ਢੱਕਣ ਅਪਣਾ ਆਪ ਦੇ ਪਰਮਾਣ ਓ  
 ਵਿਚੋਂ ਉਚ ਉਪਦੇਸ ਗੁੜ ਰਹੱਸਯ ਚੋਂ।  
 ਸੋ ਹੋ ਪਯਾਰੀ ਰਾਜ! ਮੈਂ ਤੂੰ ਦੋ ਨਹੀਂ  
 ਜਿਵੇਂ ਬਿੱਛ ਦੇ ਭਾਲ ਹੋਣ ਨ ਵੱਖਰੇ,  
 ਭਾਵੇਂ ਵੱਖ ਦਿਸੰਨ ਗਿਣਤੀ ਵੱਖਰੀ  
 ਅੱਡ ਅੱਡ ਪੱਤਰ ਛੁੱਲ ਫਲ ਬੀ ਵੱਖਰੇ  
 ਹੋਵਣ ਵੱਖੋਂ ਵੱਖ ਪਰ ਫਿਰ ਇਕ ਨੇ।  
 ਤਿਵੇਂ ਪ੍ਰਭੁ ਦੇ ਨਾਲ ਮੈਂ ਤੂੰ ਮਿਲ ਰਹੇ,  
 ਆਪੋ ਵਿਚ, ਉਸ ਨਾਲ, ਸਾਰੇ ਨਾਲ ਹੋ।  
 ਸਮਝਾਵਣ ਦੇ ਕਾਣ ਐਦਾਂ ਆਖੀਏ,  
 ਅਸਲ ਜਿਵੇਂ ਹੈ, ਰਾਜ! ਦੇਖਾ ਹੀ ਬਣੇ।  
 ਪਰ ਬਿਨ ਨਾਮ ਅਧਾਰ ਦ੍ਰਿਸ਼੍ਟੀ ਨ ਖੁਲਦੀ।  
 ਸਭ ਹਾਲਾਂ ਦੀ ਸੂਝ ਤੈਨੂੰ ਆਵਸੀ,  
 ਤੇਰੇ ਸਿਰ ਤੇ ਹੱਥ ਹੈ ਉਸ ਸੰਤ ਦਾ।  
 ਇਉਂ ਕਹਿ ਕੇ ਉਸ ਭੈਣ ਮੈਂ ਵਲ ਤੱਕਿਆ,  
 ਫਿਰ ਕੀਤੀ ਦੰਡੋਤ ਸੱਚੇ ਲੋਕ ਨੂੰ,  
 ਮੈਂ ਬੀ ਤਦ ਪਰਣਾਮ ਕੀਤਾ ਉਸਨੂੰ।  
 ਕੌਮਲ ਸੁਰ ਵਿਚ ਓਹ ਫਿਰ ਇਉਂ ਬੋਲਦੀ:  
 ਆ ਪਯਾਰੀ! ਹੁਣ ਕੁਚ ਕਰੀਏ ਚੱਲੀਏ।  
 ਆਖਣ ਦੀ ਸੀ ਭੇਰ ਉਸ ਦੀ, ਮਾਉਂ ਜੀ!  
 ਪਰਤ ਪਈਆਂ ਤਤਕਾਲ ਦੇਵੋਂ ਹੇਠ ਨੂੰ,  
 ਪਰ ਨੈਣਾਂ ਵਿਚਕਾਰ ਸੂਰਤ ਕੰਤ ਦੀ  
 ਮੇਰੇ ਰਹੀ ਬਿਗਯਾਜ ਮੂਰਤ ਵਾਕੁਰੇ।  
 ਅਪਨੇ ਵਿਚ ਸੁਰੰਧ ਨਾਲੇ ਆਉਂਦੀ  
 ਮੈਂਨੂੰ ਆਪਣੇ ਆਪ ਕੁਦੀ ਅਗੰਮ ਤੋਂ,  
 ਜਿਸਦੀ ਮਹਿਮਾ, ਮਾਉਂ! ਆਖ ਨ ਮੈਂ ਸਕਾਂ।  
 ਸਿਰ ਮਸਤਯਾ ਉਸ ਗੰਧ, ਦਰਸ਼ਨ ਨੈਨ ਸੇ,  
 ਕੰਨ ਮਸਤ ਸੇ ਰਾਗ ਸੁਣ ਜੋ ਸੀ ਲਿਆ,  
 ਜੀਭ ਸੁਕਰ ਵਿਚਕਾਰ ਮਸਤੀ ਸੀ ਗਈ,  
 ਹੱਥ ਮਸਤ ਇਸ ਸੁਾਦ ਜੁੜੇ ਜੁ ਕੰਤ ਪੈ,  
 ਮੇਰੀ ਮਸਤੀ ਦੇਹ - ਸੁਖਮ ਦੇਹ ਜੋ -  
 ਪਯਾਰੇ ਜੀ ਦੇ ਦੇਸ ਜਿਹੜੀ ਸੀ ਗਈ  
 ਰਿਦਾ ਮਸਤ ਪਾ ਮੇਲ ਪਯਾਰੇ ਕੰਤ ਦਾ -  
 ਮਸਤੁਲ ਮਸਤ ਸੁਜਾਣ - ਦੇਹ ਮਨ ਆਤਮਾ

ਮਸਤੀ ਸੀ ਇਕ ਰੰਗ ਚੜ੍ਹਿਆ ਸੋਹਣਾ  
 ਜਿਸ ਵਿਚ ਹੋਸ਼ ਨ ਗੁੰਮ ਅਸਲੀ ਸੀ ਹੁਈ  
     ਇਸ ਮਸਤੀ ਦੀ ਝੋਕ ਘਟੀ ਸੁ ਹੇਠ ਆ  
 ਕਰਮ ਖੰਡ ਤੋਂ ਲੰਘ ਜਦ ਆ ਪੰਜ੍ਹੀਆਂ  
     ਸ਼ਰਮ ਖੰਡ ਵਿਚਕਾਰ ਦੋਵੇਂ ਸਾਂ ਅਸੀਂ  
 ਹੋਇਆ ਹੋਰ ਸਰੂਪ - ਸੁਖਮਤਾ ਘਟੀ।  
     ਓਥੋਂ ਫੇਰ ਉਤਾਰ ਹੋਯਾ ਹੇਠ ਨੂੰ  
 ਗਜਾਨਖੰਡ ਵਿਚਕਾਰ ਆਇਆਂ ਉਤਰ ਕੇ  
     ਹੋਰੋਂ ਹੋਇਆ ਰੂਪ ਮੇਰਾ, ਅੰਮੀਏ!  
 ਏਥੋਂ ਫੇਰ ਉਤਾਰ ਹੋਇਆ ਹੇਠ ਨੂੰ।  
     ਸੁਰਗ ਭਿਸਤ ਕੁਛ ਹੋਰ ਉਸ ਨੂੰ ਆਖ ਲੈ।  
 ਇਥੇ ਆ ਕੇ ਭੈਣ ਲੱਗੀ ਕਹਿਣ ਏ।  
     ਮੈਂ ਜਾਵਾਂ ਨਿਜ ਦੇਸ਼ ਦੇਵੇਂ ਆਗਿਆ,  
 ਤੁਸੀਂ ਕਰੋ ਪਰਵੇਸ਼ ਦੇਹੀ ਆਪਣੀ।  
     ਸੱਲ ਲਾਂਵੀਂ ਇਹ ਸੋਇ ਸੁਣ ਕੇ ਪਾਟਿਆ  
 ਹਿਰਦਾ ਹੋਇ ਕੜੱਕ ਮੇਰਾ ਟੁੱਟਿਆ,  
     ਦੋਵੇਂ ਜੋੜੇ ਹੱਥ ਮੈਂ ਰੋ ਆਖਿਆ  
 ਬਿਰਹੋਂ ਹੱਥੋਂ ਮਾਰ ਖਾਧੀ ਬਹੁਤ ਮੈਂ  
     ਵਿਛੋੜੇ ਨੇ ਨਿਤ ਕੀਤਾ ਚੂਰ ਹੈ;  
 ਵਿੱਜੋਗਾਂ ਨੇ ਤੀਰ ਮਾਰੇ ਵਿੰਨ੍ਹੇਂ  
     ਹਿਰਦਾ ਜਿਨ੍ਹਾਂ ਸਹਾਰ ਹੋਯਾ ਛਾਨਣੀ।  
 ਹੋ ਪਜਾਰੀ! ਕਰ ਪਜਾਰ, ਲੱਗਾ ਰਹਣ ਦੇ  
     ਸੰਜੋਗਾਂ ਦਾ ਤੇਲ ਫੱਟੀ ਮੇਰਿਆਂ।  
 ਅੱਲੇ ਹਨਗੇ ਘਾਊਂ, ਪੱਕੇ ਹਨ ਨਹੀਂ,  
     ਤੇਲ ਮੇਲ ਦਾ ਪੁੰਝ ਨੰਗੇ ਨਾ ਕਰੀ,  
 ਪਾਟ ਪੈਣਗੇ ਫੇਰ, ਵੱਡੇ ਹੋਣਗੇ  
     ਹੁੰਦੀ ਬਨੀ ਪਿਛਾੜ, ਭੈਣ! ਅਗਾੜ ਤੋਂ।  
 ਮਲੁਮ ਸੁਹਾਵੀ ਏਹ ਸੱਚੇ ਮੇਲ ਦੀ  
     ਫੱਟਾਂ ਤੋਂ ਨਾ ਲਾਹ - ਲੱਗੀ ਰਹਿਣ ਦੇ,  
 ਘਾਊਂ ਨ ਛੁੱਟਾ ਠੀਕ, ਸਥੀਏ ਹੈ ਅਜੇ!  
     ਸੁਣ ਤਰਲੇ ਦੇ ਵਾਕ ਗਲੇ ਲਗਾਇਕੇ  
 ਕਹਿੰਦੀ ਭੈਣ ਸੁਜਾਨ, ਮੇਰੇ ਵੱਸ ਨਾ,  
     ਹੈ ਇਹ ਜਿਸ ਦੇ ਵੱਸ ਉਸ ਦੀ ਹੋ ਰਹੇ,  
 ਚਾਰੇ ਜੇ ਨਿਤ ਨਿਤ ਮੇਲ ਸੁਹਾਵਣਾ।  
     ਰਿਦੇ ਭੁਸਾਂ ਦੇ ਪ੍ਰੇਮ ਪੈਦਾ ਹੋ ਗਿਆ  
 ਜੋਮ ਜੋਸ਼ ਦਾ ਪ੍ਰੇਮ ਹੈ ਇਹ ਕਹਰ ਦਾ,  
     ਪਰ ਹੈ ਨਿਰਮਲ ਸਾਫ ਕਾਈ ਮੇਲ ਤੋਂ।  
 ਪਤੀ ਨਾਲ ਹੈ ਪ੍ਰੇਮ ਪਤਿਬੁਤ ਭਾਵ ਦਾ,  
     ਸੰਤ ਭਾਵਨਾ ਨਾਲ ਇਸ ਦੇ ਹੈ ਮਿਲੀ।  
 ਪ੍ਰਭੂ-ਪ੍ਰੇਮ ਦੀ ਚਾਸ ਇਸ ਵਿਚ ਹੈ ਰਲੀ,  
     ਏ ਹੈ ਪ੍ਰੇਮ ਮਹਾਨ, ਇਸ ਦੀ ਆਨ ਨੂੰ  
 ਕਦੀ ਨ ਭੁੰਨੇ ਆਪ ਸੱਚਾ ਰੱਬ ਹੈ।  
     ਹੋਰ ਨ ਕੋਈ ਆਨ ਐਸੀ ਹੈ ਬਲੀ,  
 ਜੈਸੀ ਆਨ-ਪਰੇਮ ਪ੍ਰੇਮ ਸਰੂਪ ਨੂੰ;

ਇਸ ਨੂੰ ਕਦੀ ਨ ਭੁੰਨ ਕਰੇ ਨਿਰਾਦਰੀ:  
 ਲਾਜ ਬਿਰਦ ਦੀ ਜਾਣ ਇਸ ਨੂੰ ਪਾਲਦਾ।  
     ਕਿਰਪਾ ਹੋਈ ਅੱਜ ਏਸੇ ਕਾਰਣੇ  
 ਤੇਰੇ ਉਤੇ, ਜਾਣ ਪਜਾਰੀ, ਰੱਬ ਦੀ  
     ਛਿੱਠਾ ਤੈਂ ਚਮਕਾਰ ਗੁੱਝਾ ਜੱਗ ਤੋਂ।  
 ਜੇ ਚਾਹੇਂ ਇਹ ਰੰਗ ਮਾਣੋ ਤੂੰ ਸਦਾ,  
     ਕਰ ਤੂੰ ਓਹੋ ਕਾਰ ਸੂਰਤ ਸਿੰਘ ਜੋ  
 ਕਰਦਾ ਵਿਚ ਸੰਸਾਰ ਭੌਜਲ ਲੰਘਿਆ,  
     ਪੁੰਚਾ ਜਾ ਸਚਖੰਡ ਵਤਨ ਜੁ ਪ੍ਰੇਮ ਦਾ  
 ਮੈਂ ਨਾ ਤੈਥੋਂ ਢੂਰ, ਨੇੜੇ ਜਾਣ ਲੈ,  
     ਅੇਪਰ ਮਿਲਣਾ ਜਾਣ ਮੇਰਾ ਤੁੱਧ ਨੂੰ  
 ਹੈਵੇਂ ਹੁਕਮ ਅਨੁਸਾਰ ਮੇਰੇ ਵਸ ਨਾ।  
 ਕਹਿੰਦੀ ਐਸੇ ਵਾਕ, ਪਜਾਰੀ ਮਾਊਂ ਜੀ!  
     ਇਥੇ ਹੀ ਉਹ ਗੁੰਮ ਐਕੁਰ ਹੋ ਗਈ  
 ਜਿਵੇਂ ਦੁੱਧ ਦੀ ਛਿੱਟ ਵਿਚ ਤਲਾਉ ਦੇ  
     ਸਿੱਟੀ ਹੋਵੇ ਗੁੰਮ ਸਿਟਦਯਾਂ ਸਾਰ ਹੀ।  
 ਗਿਆ ਹਨੇਰਾ ਛਾਇ ਪਤਲੇ ਵੰਨ ਦਾ  
     ਚਾਰ ਚਵਫੇਰੇ, ਮਾਊਂ! ਓਸੇ ਆਨ ਹੀ।  
 ਇਕ ਹਨੇਰੀ ਬਾਊਂ ਆਈ ਸਾਮੁਣੇ,  
     ਵੜਨਾ ਉਸ ਦੇ ਵਿਚ ਮੇਨ੍ਹੁੰ ਪੇ ਗਿਆ।  
 ਫਿਰ ਜਾਪੇ ਹੈ ਇਕ ਆਈ ਕੋਠੜੀ  
     ਇਹ ਸੀ ਅੰਨ੍ਹ ਅੰਨ੍ਹੇਰ, ਵੜਨੀ ਪੇ ਗਈ।  
 ਵੜੀ ਧਸੀ ਇਸ ਵਿਚ, ਮਾਨੋ ਹੈ ਕਿਸੇ  
     ਮੱਲੋ ਮੱਲੀ ਧੱਕ ਅੰਦਰ ਵਾੜਿਆ  
 ਘੁਟਦਾ ਜਾਵੇ ਦੰਮ, ਘਾਬਰ ਮੈਂ ਗਈ  
     ਦਿੱਸੇ ਭਾਲੇ ਨਾਂਹ, ਲੱਗੇ ਨਾ ਪਤਾ।  
 ਹੋ ਚਲੀਆਂ ਬੇਹੋਸ਼ ਐਦਾਂ ਭਾਸਿਆ।  
     ਅੱਖਾਂ ਪ੍ਰਲੀਆਂ ਫੇਰ ਦੇਖਾਂ ਮੈਂ ਤਦੋਂ,  
 ਮਹਲ ਉਹੋ ਉਹ ਬਾਊਂ ਓਹੋ ਮੈਂ ਦੁਖੀ  
     ਓਹੋ ਠੀਕ ਸਰੀਰ ਜਿਸ ਵਿਚ ਰੋਂਵਦੀ  
 ਹੋਈ ਸਾਂ ਬੇਹੋਸ਼ - ਨੀਦਰ ਹੋ ਜਿਵੇਂ।  
     ਹੁਣ ਜਦ ਆਈ ਜਾਗ ਉਠੀ ਮੈਂ ਤਦੋਂ,  
 ਦੇਖਾਂ ਛੁੱਲ ਸਰੀਰ ਹੌਲਾ ਹੋ ਰਿਹਾ;  
     ਬਲ ਸੀ ਘਟਿਆ ਨਾਲ, ਘਾਬਰ ਸੀ ਨਹੀਂ,  
 ਹਿਰਦਾ ਠੰਦਾ ਠਾਰ ਖੌਲਰ ਹੈ ਨਹੀਂ,  
     ਪਰ ਹਰਿਆਨੀ ਘੇਰ ਲੀਤਾ ਆ ਤਦੋਂ -  
 ਸੀ, ਹੈ, ਹੋਊ ਕੀਹ? ਸਮਝ ਨ ਆਂਵਦੀ  
     ਸੁਪਨਾ ਸੀ, ਭਖਲਾਇ ਜਾਂ ਏ ਸੱਚ ਸੀ?  
 ਕਿਉਂ ਹੋਈ ਇਹ ਕਾਰ? ਕਿੱਕੁਰ ਹੋ ਗਈ?  
     ਕਿਸਨੇ ਕੀਤਾ ਏਹ? ਕਿਸ ਦੇ ਵਾਸਤੇ?  
 ਸਮਝ ਨ ਆਵੇ, ਸੋਚ ਮੈਂ ਬਉਰਾਨੀਆਂ।  
     ਕੁਛ ਚਿਰ ਸੋਚ ਵਿਚਾਰ ਕਰਦਿਆਂ ਐਕੁਰਾਂ  
 ਤਾਕਤ ਫਿਰ ਪਈ ਫੇਰ ਉਠੀ ਮੈਂ ਤਦੋਂ।  
     ਭਰ ਪਈ ਪਿਛਲੇ ਦਾਇ ਬਾਹਰ ਧੌਲਰੋਂ,

ਗੋਲ ਬਗੀਚੇ ਵਿਚ ਬੈਠੀ ਜਾਇਕੇ,  
 ਮਾਨੋਂ ਵਾਜਾਂ ਮਾਰ ਸੱਦਜਾ ਯਾਦ ਨੂੰ,  
 ਜੋ ਸੀ ਘੁੰਮਰ ਪਾਇ ਅੰਦਰ ਜਾਪਦੀ।  
 ਕਰ ਕਰ ਮੁੜ ਮੁੜ ਯਾਦ ਸਾਰੇ ਓ  
 ਜੋੜ ਜੋੜ ਕੇ ਨਾਲ ਪ੍ਰੋਵਾਂ ਸੰਗਲੀ,  
 ਅੰਤ ਬਨ ਗਈ ਸਾਫ ਲੜੀ ਖਿਆਲ ਦੀ,  
 ਹੋ ਬੀਤਿਆ ਸਭ ਹਾਲ ਪਰਤਖ ਹੋ ਗਿਆ।  
 ਵਿਚ ਸਿਮਰਤੀ ਓਹ - ਚੇਤੇ ਵਿਚ ਹਾਂ -  
 ਬੈਠਾ ਮੂਰਤ ਧਾਰ, ਜਿਉਂ ਮੈਂ ਦੱਸਿਆ।  
 ਇਸ ਵੇਲੇ ਇਕ ਦਾਸ ਆਯਾ ਡਾਕ ਲੈ,  
 ਜੋ ਸੀ ਕਰਦਾ ਸੇਵ ਰਾਣੇ ਦੀ ਸਦਾ,  
 ਭੇਤੀ ਹੈਸੀ ਏਹ ਸਾਈਂ ਸੇਵ ਦਾ।  
 ਮੈਂ ਇਸ ਪਾਸੋਂ ਆਪ ਪਜਾਰੇ ਕੰਤ ਦੇ।  
 ਪੁੱਛੋ ਗੁਪਤ ਹਵਾਲ ਸਿਮਰਨ ਵਾਲੜੇ  
 ਦਿਤੇ ਓਸ ਸੁਣਾਇ ਕਿਰਪਾ ਧਾਰ ਕੇ।  
 ਏਸ ਬਾਉਂ ਦਾ ਹਾਲ ਸੁਣ ਕੇ ਓਸ ਤੋਂ  
 ਮੈਂ ਆਖਜਾ ਉਸ 'ਜਾਉ' ਕਰੋ ਤਜਾਰੀਆਂ,  
 ਓਹੋ ਸਾਜ ਸਮਾਨ ਸਾਰਾ ਲਾਵਣਾ,  
 ਜੋ ਪਜਾਰੇ ਦੇ ਜੋਗ ਲੌਂਦਾ ਸੈਂ ਤਦੋਂ।  
 ਉਸ ਨੇ ਇਸ ਧੁਰ ਛੱਡ ਸਭ ਕੁਛ ਜੋੜਿਆ,  
 ਲੈ ਕੇ ਮੈਨੂੰ ਨਾਲ ਆਇਆ ਏਸ ਬਾਂ,  
 ਫਿਰ ਮੈਂ ਦਿਤਾ ਤੌਰ, ਵਰਜਾ ਉਸਨੂੰ -  
 ਦੱਸੀਂ ਕਿਸੇ ਨ ਹਾਲ ਏਥੇ ਅੱਣ ਦਾ,  
 ਤੂੰ ਟੁਰ ਘਰ ਨੂੰ ਜਾਉ ਆਵੀਂ ਕੱਲ ਨੂੰ।”  
 ਜਦ ਸਾਂ ਹੁਦੀ ਇਕੰਤ ਬੁਕਰਾਂ ਮੈਂ ਭਰੀ  
 ਦੌਵੇਂ ਹੱਥ ਸੁ ਜੋੜ ਗੋਡੇ ਟੇਕ ਕੇ  
 ਧਰ ਸੂਰਤ ਦਾ ਯਜਾਨ ਪਜਾਰੇ ਕੰਤ ਦੀ  
 ਕੀਤੀ ਬਿਨੈ ਉਚਾਰ, ਸੁਕਰ ਗੁਜ਼ਾਰਦੀ:  
 ਏਸ ਹਾਲ ਵਿਚ ਲੀਨ ਹੋਈ ਫੇਰ ਮੈਂ।  
 ਮੈਨੂੰ ਰਹੀ ਨ ਹੋਸ਼, ਇਸ ਰੰਗ ਰੱਤਿਆਂ।  
 ਸਮਾਂ ਕਿ ਮਹਲ ਕਿ ਮਾਉਂ! ਸਾਰੇ ਵਿੱਸਰੇ,  
 ਇਕ ਰੰਗ ਇਕਪਰਵਾਹ ਧਾਰਾ ਤੇਲ ਜਨੋਂ  
 ਮਨ ਹੋਯਾ ਲਿਵਲੀਨ, ਸਮਾਨ ਜਾਪਿਆ  
 ਲੰਘਦਾ ਕਿਹੜੇ ਦਾਉ ਹੈ ਉਹ ਜਾਂਵਦਾ।  
 ਫਿਰ ਕੁਛ ਪਰਤੀ ਹੋਸ਼ ਤਾਂ ਮੈਂ ਹੋ ਗਈ  
 ਆਪ ਸੰਗੀਤ ਸੁਰੂਪ, - ਗਾਵਣ ਲੱਗੀਆਂ।  
 ਮੈਨੂੰ ਯਾਦ ਨ ਮੂਲ ਮੈਂ ਕੀ ਗਾਵਿਆਂ?  
 ਕਿੰਨਾ ਲੰਘਨਾ ਕਾਲ? ਹੁਣ ਕੀ ਹੈ ਸਮਾਂ?  
 ਦਿੱਤਾ ਤੁਸਾਂ ਜਗਾਇ ਤਾਂ ਮੈਂ ਜਾਗੀਆਂ।  
 ਆਪੇ ਕਿਰਪਾ ਧਾਰ ਲੱਭਾ ਹੈ ਤੁਸਾਂ।  
 ਮੈਂ ਦੋਸਣ ਹਾਂ ਠੀਕ, ਮਾਤਰਾ ਤੁੱਧ ਦੀ,  
 ਪਰ ਮੇਰੇ ਨਾ ਵੱਸ, ਦੇਖੋ ਆਪ ਹੀ  
 ਸੋਚ ਸਮਝ ਕੇ ਹਾਲ - ਮੇਰੀ ਬੇ ਵਸੀ।  
 ਤੂੰ ਅੰਮੀ, ਮੈਂ ਧੀਆ, ਜਾਈ ਤੇਰੀਆਂ

ਮਾਵਾਂ ਧੀਆਂ ਵਿਚ ਵਿੱਥ ਨ ਹੋਵਦੀ  
 ਧੀਆਂ ਮਾਵਾਂ ਭੇਤ ਇਕੋ ਹੋਵਦਾ  
 ਅੰਮੀ! ਤੂੰ ਮੈਂ ਇਕ ਦੋਵੇਂ ਇਕ ਹਾਂ।

(ਪੁਸਤਕ - ਰਾਣਾ ਸੂਰਤ ਸਿੰਘ ਵਿਚੋਂ ਧੰਨਵਾਦ ਸਹਿਤ)  
 ਸੋ ਸ਼ਬਦ ਪੜਿਆ ਗਿਆ ਸੀ ਜਿਸ ਨੂੰ ਇਥੇ ਫੇਰ ਪੜ੍ਹਦੇ ਹਾਂ -  
 ਧਾਰਨਾ - ਮੈਨੂੰ ਦਸਿਓ ਪਿਆਰਿਓ!  
 ਅੱਗੇ ਮੇਲਾ ਕਿਵੇਂ ਹੁੰਦੇ।  
 ਅੱਗੇ ਮੇਲਾ ਕਿਵੇਂ ਹੁੰਦੇ - 2, 2.  
 ਮੈਨੂੰ ਦਸਿਓ ਪਿਆਰਿਓ!  
 ਅੱਗੇ ਮੇਲਾ ਕਿਵੇਂ ਹੁੰਦੇ।

ਸਭਨਾ ਮਰਣਾ ਆਇਆ ਵੇਛੋੜਾ ਸਭਨਾਹ॥  
 ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ॥  
 ਜਿਨ ਮੇਰਾ ਸਹਿਬੁ ਵੀਸਰੈ ਵਡੜੀ ਵੇਦਨ ਤਿਨਾਹ॥  
 ਭੀ ਸਾਲਾਹਿਰੁ ਸਾਚਾ ਸੋਇ॥  
 ਜਾ ਕੀ ਨਦਰਿ ਸਦਾ ਸੁਖੁ ਹੋਇ॥  
 ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ॥  
 ਸਭਨਾ ਦਾਤਾ ਏਕੁ ਤੁ ਮਾਣਸ ਦਾਤਿ ਨ ਹੋਇ॥  
 ਜੋ ਤਿਸੁ ਭਾਵੈ ਸੋ ਥਾਮੈ ਰੰਨ ਕਿ ਤੁਨੈ ਹੋਇ॥  
 ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ॥  
 ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ॥  
 ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ॥  
 ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥  
 ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥  
 ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ॥

ਪੰਨਾ - 595

ਮੇਲ ਉਨ੍ਹਾਂ ਦਾ ਹੁੰਦਾ ਹੈ ਜੋ ਇਥੇ ਨਾਮ ਜਪ ਕੇ  
 ਆਪਣੀ ਹਉਂ ਨੂੰ ਪੂਰੀ ਤਰ੍ਹਾਂ ਨਾਲ ਮਿਟਾ ਦਿੰਦੇ ਹਨ। ਉਸ  
 ਦੇਸ਼ ਦਾ ਵਾਸਾ ਪ੍ਰਾਪਤ ਕਰ ਲੈਂਦੇ ਹਨ ਜਿਥੇ ਉਹ ਗੁਰਮੁਖ  
 ਪਿਆਰੇ ਗਏ ਹਨ ਜਿਨ੍ਹਾਂ ਨੇ ਇਸ ਸੰਸਾਰ ਵਿਚ ਆ ਕੇ  
 ਕਰੜੀਆਂ ਘਾਲਾਂ ਘਾਲ ਕੇ ਸੰਸਾਰ ਨੂੰ ਰਾਹ ਦਿਖਾਇਆ। ਗੱਲਾਂ  
 ਨਾਲ ਮੇਲ ਨਹੀਂ ਹੁੰਦਾ। ਜਿਹੜੇ ਆਪਣੇ ਜੀਵਨ ਨੂੰ ਔਗੁਣਾਂ  
 ਤੋਂ ਰਹਿਤ ਰਖਦੇ ਹਨ ਉਨ੍ਹਾਂ ਵਿਚ ਗੁਣ ਪੈਦਾ ਹੋ ਕੇ ਉਚੀ  
 ਉਡਾਰੀ ਮਾਰਨ ਲਈ ਜਿਵੇਂ ਰਾਕੇਟ ਵਿਚ fuel ਪੈਂਦਾ ਹੈ ਇਸ  
 ਤਰ੍ਹਾਂ ਨਾਮ ਸ਼ਕਤੀ ਪੈਦਾ ਹੋ ਜਾਂਦੀ ਹੈ ਜੋ ਸਾਰੇ ਪਰੀਪੂਰਨ  
 ਹੁੰਦਿਆਂ ਹੋਇਆਂ ਵੀ ਅਤਿ ਦੂਰ ਹੈ, ਉਥੇ ਪਹੁੰਚਾਉਣ ਦੀ  
 ਸੱਤਾ 'ਨਾਮ' ਵਿਚ ਹੁੰਦੀ ਹੈ। ਜੋ ਇਸ ਤੋਂ ਬੇਮੁਖ ਹੋ ਕੇ  
 ਆਪਣੀਆਂ ਮਰਜ਼ੀਆਂ ਕਰਦੇ ਹਨ ਉਹ ਨਰਕਾਂ ਵਿਚ ਜਾਂਦੇ  
 ਹਨ। ਉਹ ਕਰਮ ਕਿਰਤ ਦੇ ਬੰਨ੍ਹੇ ਹੋਏ ਅਨੇਕਾਂ ਜੂਨਾਂ ਵਿਚ  
 ਭਟਕਦੇ ਹਨ। ਕਰਮ ਕਿਰਤ ਦੀ ਨਕੇਲ ਸਭ ਦੇ ਨੱਕ ਵਿਚ  
 ਪਈ ਹੋਣ ਕਰਕੇ ਉਹ ਕਰਮ ਕਿਰਤ ਦੇ ਮਾਰੂ ਘੇਰੇ ਤੋਂ ਬਾਹਰ  
 ਨਹੀਂ ਜਾ ਸਕਦੇ। ਜੇ ਅਜੇ ਵੀ ਆਪਣੀ ਮੱਤ ਛੱਡ ਕੇ ਗੁਰੂ  
 ਦੀ ਮਤ ਧਾਰ ਲਈ ਜਾਵੇ ਤਾਂ ਅਜੇ ਵੀ ਮਿਲਾਪ ਹੋ ਸਕਦਾ  
 ਹੈ ਅਤੇ ਉਨ੍ਹਾਂ ਸਜਣਾਂ ਦਾ ਮਿਲਾਪ ਹੋ ਸਕਦਾ ਹੈ -

(ਬਾਕੀ ਪੰਨਾ 51 ਤੋਂ)

# ਭਗਵਤ ਗੀਤਾ ਦੀ ਚਿਰ ਸਥਾਈ ਆਤਮ ਵਿਦਿਆ

## PERENNIAL PSYCHOLOGY OF THE BHAGVAD GITA

**ਮੁਲ ਲੇਖਕ - ਡਾ. ਸਵਾਮੀ ਰਾਮ ਜੀ**  
**ਅਨੁਵਾਦਕ - ਡਾ. ਬੀਬੀ ਤੇਜਿੰਦਰ ਮਲਹੋਤਰਾ**

(ਲੜੀ ਜੋੜਨ ਲਈ ਦੇਖੋ, ਮਈ ਅੰਕ, ਪੰਨਾ - 62)

18. ਜਿਹੜੇ ਬ੍ਰਾਹਮਿਗਿਆਨੀ ਹਨ, ਸਮਦਿਸ਼ਟੀ ਰਖਦੇ ਹਨ, ਗਰੀਬੀ ਵਿਚ ਰਹਿੰਦੇ ਹਨ ਉਹ ਬ੍ਰਾਹਮਣ, ਗਊ, ਹਾਥੀ, ਕੁੱਤਾ, ਚੰਡਾਲ ਸਭ ਨੂੰ ਇਕ ਨਿਗੁਹ ਨਾਲ ਦੇਖਦੇ ਹਨ।

19. ਜਿਨ੍ਹਾਂ ਨੇ ਮਨ ਸਥਿਰ ਕਰ ਲਿਆ ਹੈ, ਇਕਾਗਰ ਕਰ ਲਿਆ ਹੈ ਉਨ੍ਹਾਂ ਨੇ ਸਭ ਕੁਝ ਜਿੱਤ ਲਿਆ ਹੈ ਬ੍ਰਾਹਮ ਸੰਪੂਰਣ ਹੈ ਸਦਾ ਸਥਿਰ ਹੈ ਉਹ ਸਦਾ ਬ੍ਰਾਹਮ ਨਾਲ ਇਕ ਹੋ ਕੇ ਰਹਿੰਦੇ ਹਨ।

ਜਿਸ ਨੂੰ ਆਤਮ ਗਿਆਨ ਹੋ ਗਿਆ ਹੈ ਉਸ ਨੂੰ ਸਭ ਵਿਚ ਬ੍ਰਾਹਮ ਹੀ ਦਿਸਦਾ ਹੈ ਉਸ ਨੂੰ ਬ੍ਰਾਹਮਣ ਕਹਿੰਦੇ ਹਨ। ਬ੍ਰਾਹਮਣ ਗਿਆਨੀ ਹੋਣ ਦੇ ਨਾਲ ਨਿਮਾਣਾ ਵੀ ਹੁੰਦਾ ਹੈ ਅਤੇ ਤੁਛ ਵੀ, ਇਹੋ ਜਿਹਾ ਗਿਆਨੀ ਜਿਹੜਾ ਸਦਾ ਹੀ ਗਿਆਨ ਦੀ ਭਾਲ ਵਿਚ ਹੋਵੇ ਉਸ ਇਕ ਦੀ ਖੋਜ ਵਿਚ ਹੋਵੇ ਉਸ ਨੂੰ ਪੰਡਤ ਵੀ ਕਹਿੰਦੇ ਹਨ, ਉਹ ਹੌਲੀ ਹੌਲੀ ਅਭੇਦ ਹੋ ਜਾਂਦਾ ਹੈ - ਉਸ ਇਕ ਨਾਲ। ਮਰਨ ਦਾ ਡਰ ਉਹ ਜਿੱਤ ਚੁਕਦਾ ਹੈ, ਜੰਮਣ ਮਰਨ ਦੇ ਬੰਧਨ ਤੋਂ ਛੁਟ ਜਾਂਦਾ ਹੈ, ਆਤਮਾ ਹਰ ਬੰਧਨ ਤੋਂ ਸੁਤੰਤਰ ਹੋ ਜਾਂਦੀ ਹੈ ਜਿਹੜੇ ਇਕੋ ਆਤਮਾ ਨੂੰ ਸਭ ਜਗ੍ਹਾ ਦੇਖਦੇ ਹਨ ਉਹ ਉਸ ਵਿਚ ਹੀ ਲੀਨ ਰਹਿੰਦੇ ਹਨ ਜਿਵੇਂ ਦਰਿਆ ਸਮੁੰਦਰ ਵਿਚ ਜਾ ਮਿਲਦਾ ਹੈ ਤੇ ਇਕ ਹੋ ਜਾਂਦਾ ਹੈ ਤੇ ਸਮੁੰਦਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਹੀ ਬ੍ਰਾਹਮਣ ਨੂੰ ਵੀ ਆਤਮਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ।

ਸਾਧਾਰਨ ਮਨੁੱਖ ਇੰਦੀਆਂ ਦੇ ਵੱਖ ਰੂਪਾਂ ਵਿਚ ਹੀ ਉਲਝਿਆ ਰਹਿੰਦਾ ਹੈ, ਵੱਖ-ਵੱਖ ਭਾਵਨਾਵਾਂ ਵਿਚ ਹੀ ਉਲਝਿਆ ਰਹਿੰਦਾ ਹੈ ਉਹ ਭੈੜਾ ਹੈ, ਉਹ ਚੰਗਾ ਹੈ, ਉਹ ਸੋਹਣਾ ਹੈ, ਉਹ ਕੋਹਣਾ ਹੈ, ਉਹ ਗਰੀਬ ਹੈ, ਉਹ ਅਮੀਰ ਹੈ, ਸਾਧਾਰਨ ਮਨੁੱਖ ਜੀਵਨ ਦਾ ਬਹੁਤ ਸਾਰਾ ਹਿੱਸਾ ਇਨ੍ਹਾਂ ਭੇਦਾਂ ਵਿਚ ਹੀ ਗੁਆ ਦਿੰਦਾ ਹੈ। ਬ੍ਰਾਹਮਿਗਿਆਨੀ ਸਭ ਵਿਚ ਇਕੋ ਹੀ ਦੇਖਦਾ ਹੈ, ਉਹ ਇਨ੍ਹਾਂ ਭੇਦਾਂ ਵਿਚ ਨਹੀਂ ਉਲਝਦਾ ਉਸ ਨੂੰ ਹਰ ਚੀਜ਼ ਵਿਚ ਉਸ ਵਾਹਿਗੁਰੂ ਦੇ ਹੀ ਦਰਸ਼ਨ ਹੁੰਦੇ ਹਨ, ਸਾਰਿਆਂ ਚਿਹਰਿਆਂ ਵਿਚ ਉਸ ਇਕ ਦਾ ਹੀ ਚਿਹਰਾ ਦਿਸਦਾ ਹੈ, ਬ੍ਰਾਹਮਿਗਿਆਨੀ ਹਰ ਇਕ ਨੂੰ ਪਿਆਰ ਨਾਲ ਮਿਲਦਾ ਹੈ ਬਚਨ ਕਰਦਾ ਹੈ, ਦਿਆਲਤਾ ਦੇ ਘਰ ਰਹਿੰਦਾ ਹੈ, ਸਦਾ ਹੀ ਸੁਗੋਸ਼ ਸੁਹਿਰਦ ਰਹਿੰਦਾ ਹੈ, ਬ੍ਰਾਹਮਿਗਿਆਨੀ ਸਭ ਨੂੰ ਪਿਆਰ ਕਰਦਾ ਹੈ, ਕਿਸੇ ਨੂੰ ਵੀ ਉਹ ਦੂਸਰਾ ਨਹੀਂ ਸਮਝਦਾ। ਸਵਾਲ ਉਠਦਾ ਹੈ ਕੋਈ ਕਿਵੇਂ ਕੁੱਤੇ ਨੂੰ, ਗਊ ਨੂੰ, ਚੂਹੇ ਨੂੰ, ਕੀੜੀ ਨੂੰ ਬਗਾਬਰ ਸਮਝ ਸਕਦਾ ਹੈ? ਜਦੋਂ ਕਿ ਇਹ ਹਰ ਜੀਵ ਵੱਖਰੇ ਵੱਖਰੇ ਹਨ ਉਨ੍ਹਾਂ ਨੂੰ ਇਕ ਕਿਵੇਂ ਸਮਝਿਆ

ਜਾ ਸਕਦਾ ਹੈ? ਪੜ੍ਹੇ ਲਿਖਿਆਂ ਨੂੰ, ਵੱਖ-ਵੱਖ ਜੀਵਾਂ ਦਾ ਪਤਾ ਹੈ, ਕੋਈ ਵੀ ਪੜ੍ਹਿਆ ਲਿਖਿਆ ਇਹ ਉਮੀਦ ਨਹੀਂ ਰਖਦਾ ਕਿ ਕੁੱਤਾ ਦੁੱਧ ਦੇਵੇਗਾ ਪਰ ਬ੍ਰਾਹਮਿਗਿਆਨੀ ਆਤਮਾ ਨੂੰ ਪਛਾਣਦੇ ਹਨ ਤੇ ਦੇਖਦੇ ਹਨ ਤੇ ਸਭ ਵਿਚ ਉਸ ਆਤਮਾ ਦਾ ਹੀ ਸਤਿਕਾਰ ਕਰਦੇ ਹਨ, ਉਹ ਜਾਣਦਾ ਹੈ ਕਿ ਸਾਰੇ ਗਹਿਣੇ ਸੋਨੇ ਤੋਂ ਬਣਦੇ ਹਨ, ਵੱਖ ਵੱਖ ਤਰ੍ਹਾਂ ਦੇ ਗਹਿਣੇ ਵੱਖ-ਵੱਖ ਡਿਜ਼ਾਇਨਾਂ ਦੇ ਪਰ ਧਾਤ ਤਾਂ ਇਕ ਹੀ ਹੈ - ਸੋਨਾ। ਉਹ ਇਹ ਵੀ ਗਿਆਨ ਰਖਦਾ ਹੈ ਕਿ ਵੱਖ-ਵੱਖ ਗਹਿਣੇ ਕਿਥੇ ਤੇ ਕਿਸ ਤਰ੍ਹਾਂ ਵਰਤੇ ਜਾਣੇ ਹਨ।

ਅਗਿਆਨੀ ਜਨਮ ਮਰਣ ਦੇ ਰਹੱਸ ਨੂੰ ਨਹੀਂ ਜਾਣਦੇ ਇਹ ਰਹੱਸ ਕੇਵਲ ਬ੍ਰਾਹਮਿਗਿਆਨੀ ਤੱਤ ਬੇਤੇ ਮਹਾਂਪੁਰਖ ਹੀ ਜਾਣਦੇ ਹਨ, ਉਹ ਸਮੇਂ ਦੀ ਘੁੰਡੀ ਖੇਲ੍ਹ ਚੁੱਕੇ ਹਨ ਅਤੇ ਭੂਤ ਵਰਤਮਾਨ ਤੇ ਭੱਵਿਖ ਉਨ੍ਹਾਂ ਲਈ ਇਕ ਹੀ ਹਨ, ਉਹ ਇਨ੍ਹਾਂ ਸਭ ਨੂੰ ਦੇਖ ਸਕਦੇ ਹਨ ਉਹ ਅਗਲੇ ਪਾਸੇ ਦਾ ਵੀ ਸਭ ਕੁਝ ਜਾਣਦੇ ਹਨ, ਜਿਨ੍ਹਾਂ ਨੇ ਬ੍ਰਾਹਮ ਦੀ ਪ੍ਰਾਪਤੀ ਕਰ ਲਈ ਹੈ, ਉਨ੍ਹਾਂ ਲਈ ਬ੍ਰਾਹਮਿਗਿਆਨ ਸਦੀਵੀ ਹੋ ਜਾਂਦਾ ਹੈ।

20. ਉਹ ਬ੍ਰਾਹਮਣ ਹੈ (ਭਾਵ ਬ੍ਰਾਹਮਿਗਿਆਨੀ ਹੈ) ਜਿਹੜਾ ਖੁਸ਼ੀ ਵਿਚ ਖੁਸ਼ ਨਹੀਂ ਹੁੰਦਾ, ਦੁਖ ਵਿਚ ਦੁਖੀ ਨਹੀਂ ਹੁੰਦਾ, ਉਹ ਸਥਿਰ ਹੈ ਗਿਆਨੀ ਹੈ, ਸੰਕੇ ਰਹਿਤ ਹੈ, ਬ੍ਰਾਹਮ ਨੂੰ ਜਾਣਦਾ ਹੈ, ਬ੍ਰਾਹਮ ਵਿਚ ਹੀ ਸਥਿਰ ਰਹਿੰਦਾ ਹੈ।

21. ਜਿਸ ਨੂੰ ਆਤਮ ਅਨੰਦ ਪ੍ਰਾਪਤ ਹੈ, ਬਾਹਰ ਦੀ ਕਿਸੇ ਚੀਜ਼ ਦਾ ਉਸ ਉਤੇ ਅਸਰ ਨਹੀਂ ਪੈਂਦਾ, ਜਿਸ ਨੇ ਆਪਣੇ ਆਪ ਨੂੰ ਯੋਗ ਰਾਹੀਂ ਬ੍ਰਾਹਮ ਨਾਲ ਜੋੜਿਆ ਹੋਇਆ ਹੈ, ਉਹ ਪਰਮ ਅਨੰਦ ਪ੍ਰਾਪਤ ਕਰ ਲੈਂਦਾ ਹੈ।

ਜਿਨ੍ਹਾਂ ਦੇ ਜੀਵਨ ਵਿਚ ਹਰ ਤਰ੍ਹਾਂ ਦਾ ਸਮ ਹੈ, ਨਾ ਤਾਂ ਉਹ ਬਹੁਤ ਖੁਸ਼ ਹੁੰਦੇ ਹਨ, ਨਾ ਹੀ ਉਨ੍ਹਾਂ ਨੂੰ ਆਪਣੀਆਂ ਪ੍ਰਾਪਤੀਆਂ ਤੇ ਗਰਵ ਹੈ, ਨਾ ਹੀ ਉਹ ਨਿਗਸ ਹੁੰਦੇ ਹਨ, ਨਾ ਹੀ ਉਹ ਢਹਿੰਦੀ ਕਲਾ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਦੀ ਬੁੱਧੀ ਸਥਿਰ ਹੈ, ਉਹ ਬ੍ਰਾਹਮਿਗਿਆਨੀ ਹੁੰਦਿਆਂ ਹੋਇਆਂ ਕਦੀ ਵੀ ਛਲਿਆ ਨਹੀਂ ਜਾਂਦਾ, ਜਿਹੜੇ ਭੋਗ ਨਹੀਂ ਭੋਗ ਰਹੇ, ਜਿਹੜੇ ਭੋਗਾਂ ਦੇ ਮੋਹ ਵਿਚ ਨਹੀਂ ਫਸੇ ਰੋਏ ਉਹ ਸਦੀਵੀ ਅਨੰਦ ਅਵਸਥਾ ਵਿਚ ਰਹਿੰਦੇ ਹਨ, ਆਪਣੇ ਆਪ ਵਿਚ ਰਹਿੰਦੇ ਹਨ, ਸਮਤਾ ਇਨ੍ਹਾਂ ਨੂੰ ਸੰਪੂਰਨਤਾ ਤੇ ਪ੍ਰਹੁੰਚਾ ਦਿੰਦੀ ਹੈ ਉਹ ਪੂਜੇ ਜਾਂਦੇ ਹਨ।

ਸਾਰੇ ਜਗਿਆਸੁਆਂ ਲਈ ਇਹ ਇਕ ਬਹੁਤ ਹੀ ਮਹੱਤਵਪੂਰਨ ਸਿਖਿਆ ਹੈ, ਕਿਸੇ ਨੂੰ ਵੀ ਪ੍ਰਾਪਤੀ ਕਰਕੇ ਬਹੁਤ ਪ੍ਰਸੰਨ ਨਹੀਂ ਹੋਣਾ ਚਾਹੀਦਾ ਜਦੋਂ ਕੋਈ ਹਾਲਾਤ ਅਨੁਕੂਲ ਨਾ ਹੋਣ ਉਸ ਤੋਂ ਵੀ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ, ਸਾਰੇ

ਹਾਲਾਤ ਵਿਚ ਸਮ ਰਹਿਣਾ ਇਹ ਹੀ ਬਹੁਮਗਿਆਨੀ ਹੋਣ ਦਾ ਸਭ ਤੋਂ ਵੱਡਾ ਸੰਕੇਤ ਹੈ। ਉਹ ਕਦੀ ਵੀ ਆਪਣੀ ਸ਼ਾਂਤੀ ਨਹੀਂ ਛਡਦੇ, ਸੰਸਾਰ ਦੇ ਲੋਭ ਮੋਹ ਵਿਚ ਨਹੀਂ ਫਸਦੇ ਉਨ੍ਹਾਂ ਦੀ ਸ਼ਾਂਤੀ ਤੇ ਸੱਥਿਰਤਾ ਨਿਰਲੇਪ ਹੋਣ ਕਰਕੇ ਹੈ, ਉਨ੍ਹਾਂ ਦੀ ਸ਼ਾਂਤੀ ਤੇ ਸਥਿਰਤਾ ਕਦੀ ਵੀ ਭੰਗ ਨਹੀਂ ਹੁੰਦੀ ਉਹ ਅਟੱਲ ਹੈ, ਬਹੁਮ ਨਾਲ ਇਕ ਹੋਏ ਉਹ ਸਦਾ ਹੀ ਸਦੀਵੀ ਅਨੰਦ ਵਿਚ ਰਹਿੰਦੇ ਹਨ ਭਾਵੇਂ ਰੂਪ ਵਟਾਉਂਦੇ ਰਹਿੰਦੇ ਹਨ।

ਆਮ ਮਨੁੱਖ ਸਫਲਤਾ ਨਾਲ ਜਾਂ ਅਸਫਲਤਾ ਨਾਲ ਬੜੀ ਛੇਤੀ ਹੀ ਆਪਣਾ ਸੰਤੁਲਨ ਗੁਆ ਬੈਠਦੇ ਹਨ, ਸਫਲਤਾ ਨਾਲ ਮਨੁੱਖ ਹੰਕਾਰਿਆ ਜਾਂਦਾ ਹੈ ਫੁਲਿਆ ਨਹੀਂ ਸਮਾਉਂਦਾ, ਆਪਣੇ ਆਪ ਨੂੰ ਕੁਝ ਸਮਝਣ ਲਗ ਪੈਂਦਾ ਹੈ, ਅਸਫਲਤਾ ਨਾਲ ਉਹ ਨਿਰਾਸ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ, ਹੀਣਤਾ ਦੀ ਭਾਵਨਾ ਆ ਜਾਂਦੀ ਹੈ, ਜਦੋਂ ਮਨੁੱਖ ਸਫਲਤਾ ਤੋਂ ਬਾਅਦ ਉਚੀ ਹਵਾ ਵਿਚ ਉਠ ਰਿਹਾ ਹੁੰਦਾ ਹੈ ਉਹ ਅਵੱਸ਼ ਹੀ ਧਰਤੀ ਤੇ ਡਿੱਗਣ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਕਿਉਂਕਿ ਉਹ ਆਪਣੀ ਲਿਆਕਤ ਦਾ, ਆਪਣੀ ਸਮਰਥਾ ਦਾ ਗਲਤ ਅੰਦਾਜ਼ਾ ਲਾਈ ਬੈਠਾ ਹੈ, ਉਸ ਦਾ ਆਪਣੀ ਹੀ ਅਚੇਤਨਤਾ ਦੀਆਂ ਘਟਨਾਵਾਂ ਨੇ ਉਸ ਦਾ ਇਕ ਝੁਠਾ ਇਕ ਗਲਤ ਕਿਸਮ ਦਾ ਪ੍ਰਭਾਵ ਬਣਾ ਦਿਤਾ ਹੈ। ਬਿਲਕੁਲ ਇਸ ਤਰ੍ਹਾਂ ਹੀ ਉਦਾਸਨੀਤਾ ਦੀ ਅਵਸਥਾ ਹੈ ਜਿਸ ਵਿਚ ਮਨੁੱਖ ਆਪਣੇ ਆਪ ਨੂੰ ਅਸਫਲਤਾ ਨਾਲ ਜੋੜ ਕੇ ਅਸਮਰਥ ਸਮਝਦਾ ਹੈ ਕੋਈ ਵੀ ਭਾਵੇਂ ਇਨ੍ਹਾਂ ਦੋਨੋਂ ਅਵਸਥਾ ਵਿਚੋਂ ਇਕ ਦਾ ਸ਼ਿਕਾਰ ਬਣ ਸਕਦਾ ਹੈ ਅਤੇ ਸਿਖਿਆ ਪ੍ਰਾਪਤ ਕਰਕੇ ਇਨ੍ਹਾਂ ਹਾਲਾਤਾਂ ਵਿਚੋਂ ਬਾਹਰ ਵੀ ਨਿਕਲ ਸਕਦਾ ਹੈ ਤੇ ਮੁੜ ਕੇ ਸੰਤੁਲਨ ਅਵਸਥਾ ਪ੍ਰਾਪਤ ਕਰ ਸਕਦਾ ਹੈ। ਗਿਆਨੀ ਇਹੋ ਜਿਹੇ ਸੰਵੇਗਾਂ ਦੇ ਲਪੇਟ ਵਿਚ ਆਉਣ ਤੋਂ ਦੂਰ ਹੀ ਰਹਿੰਦੇ ਹਨ, ਉਨ੍ਹਾਂ ਨੇ ਆਪਣੇ ਆਪ ਨੂੰ ਸੰਤੁਲਨ ਸਥਿਰ ਰਖਣਾ ਸਿੱਖ ਲਿਆ ਹੁੰਦਾ ਹੈ ਆਪਣੇ ਭਾਵਾਂ ਨੂੰ ਸਥਿਰ ਰਖਣਾ ਸਿੱਖ ਲਿਆ ਹੈ। ਸ਼ਾਂਤ ਮਨ ਕਦੇ ਵੀ ਭਰਮਾਂ ਵਿਚ ਨਹੀਂ ਪੈਂਦਾ ਇਸ ਦੇ ਉਲਟ ਅਗਿਆਨੀ ਬਹੁਤ ਛੇਤੀ ਹੀ ਦੁੱਖ ਸੁਖ ਦੇ ਲਪੇਟ ਵਿਚ ਆ ਜਾਂਦੇ ਹਨ।

ਆਮ ਮਨੁੱਖ ਵਿਸ਼ੇ ਭੋਗ ਦੀਆਂ ਵਸਤੂਆਂ ਨੂੰ ਪ੍ਰਾਪਤ ਕਰਕੇ ਪ੍ਰਸੰਨਤਾ ਮਹਿਸੂਸ ਕਰਦੇ ਹਨ ਪਰ ਆਤਮ ਸਾਧਕ, ਅਨੁਭਵੀ ਮਹਾਂਪੁਰਖ ਸਥਾਈ ਅਨੰਦ ਦੀ ਅਵਸਥਾ ਵਿਚ ਰਹਿੰਦੇ ਹਨ, ਯੋਗੀ ਪਹੁੰਚੇ ਹੋਏ ਮਹਾਂਪੁਰਖ ਸਦਾ ਹੀ ਸਦੀਵੀ ਅਨੰਦ ਦਾ ਅਨੁਭਵ ਕਰਦੇ ਹਨ ਸੌਂਦੇ, ਜਾਗਦੇ, ਉਠਦੇ ਬੈਠਦੇ, ਅਨੰਦਾਂ ਦਾ ਸਰੋਤ ਤਾਂ ਅੰਦਰ ਹੈ, ਇਸ ਨੂੰ ਜਾਣੇ ਬਿਨਾਂ ਇਸ ਦਾ ਅਨੁਭਵ ਨਹੀਂ ਹੋ ਸਕਦਾ, ਜਦੋਂ ਤਕ ਤੁਸੀਂ ਵਿਸ਼ਿਆਂ ਦੇ ਭੋਗ ਵਿਚ ਲੱਗੇ ਰਹੋਗੇ, ਸਥਾਈ ਅਨੁਭਵ, ਸਥਾਈ ਅਨੰਦ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ, ਸੰਸਾਰਕ ਅਨੁਭਵ ਨਾਲ ਖੁਸ਼ੀ ਪ੍ਰਾਪਤ ਕਰਨ ਦੀ ਇੱਛਾ ਸਦਾ ਹੀ ਬੇਅਰਥ ਰਹੇਗੀ।

ਜਿਨ੍ਹਾਂ ਨੂੰ ਗਿਆਨ ਦੀ ਅਥਾਹ ਪਿਆਸ ਹੈ ਉਨ੍ਹਾਂ ਦੀ ਪਿਆਸ ਨਦੀਆਂ, ਨਾਲਿਆਂ, ਖੁਹਾਂ ਦੇ ਪਾਣੀ ਨਾਲ ਨਹੀਂ ਬੁਝ ਸਕਦੀ ਉਹ ਪਿਆਸ ਤਾਂ ਕੇਵਲ ਉਸ ਇਕ ਨੂੰ ਜਾਨਣ

ਨਾਲ ਹੀ ਬੁਝੇਗੀ ਜਦੋਂ ਹੌਲੀ-ਹੌਲੀ ਸਾਧਕ ਅੰਦਰ ਜਾਣ ਦਾ, ਅੰਦਰ ਝਾਤੀ ਪਾਉਣ ਦਾ ਅਭਿਆਸ ਕਰਦਾ ਹੈ, ਆਪਾ ਚੀਨਣਾ ਸ਼ੁਰੂ ਕਰਦਾ ਹੈ ਉਹ ਇੰਦੀਆਂ ਦਾ ਬਾਹਰ ਜਾਣਾ ਰੋਕ ਲੈਂਦਾ ਹੈ ਅਤੇ ਉਹ ਅੰਦਰ ਦੇ ਅਨੰਦ ਦਾ ਅਨੁਭਵ ਮਾਨਣਾ ਸ਼ੁਰੂ ਕਰ ਦਿੰਦਾ ਹੈ, ਉਸ ਇਕ ਨੂੰ ਜਾਣ ਲੈਂਦਾ ਹੈ, ਉਹ ਅਨੰਦ ਜਾਣ ਲੈਂਦਾ ਹੈ, ਯੋਗ ਸਾਧਨਾ ਕਰਕੇ ਯੋਗੀ ਸਥਿਰ ਹੋ ਜਾਂਦਾ ਹੈ, ਇਕ ਸਾਰ ਇਕ ਸਮ ਤੇ ਸ਼ਾਂਤ ਹੋ ਜਾਂਦਾ ਹੈ ਫੇਰ ਉਸ ਲਈ ਬਾਹਰ ਦੇ ਵਿਸ਼ੇ ਭੋਗ ਕੋਈ ਅਰਥ ਨਹੀਂ ਰਖਦੇ ਨਾ ਹੀ ਉਹ ਉਨ੍ਹਾਂ ਦੇ ਪਿਛੇ ਜਾਂਦਾ ਹੈ ਉਸ ਨੇ ਬੁਝ ਲਿਆ ਹੈ ਕਿ ਅੰਦਰ ਦਾ ਸ੍ਰੋਤ ਉਸ ਦੇ ਅੰਦਰ ਹੈ ਉਹ ਸਦਾ ਹੀ ਇਸ ਗਿਆਨ ਵਿਚ ਸਤ੍ਰਕ ਰਹਿੰਦਾ ਹੈ ਕਿ ਅੰਦਰ ਦਾ ਸਰੋਤ ਉਸ ਦੇ ਅੰਦਰ ਹੈ, ਉਹ ਕਦੀ ਅਸ਼ਾਂਤ ਨਹੀਂ ਹੁੰਦਾ ਉਸ ਇਕ ਨਾਲ ਜੁੜਿਆ ਰਹਿੰਦਾ ਹੈ।

22. ਹੇ ਕੁੰਤੀ ਪੁੱਤਰ! ਇੰਦੀਆਂ ਦੇ ਭੋਗ ਵਿਸ਼ੇ ਵਿਕਾਰਾਂ ਦੇ ਭੋਗ ਸਦਾ ਹੀ ਦੁੱਖ ਦਾ ਕਾਰਣ ਬਣਦੇ ਹਨ, ਇਹ ਕਰਮਾਂ ਤੋਂ ਪੈਦਾ ਹੁੰਦੇ ਹਨ ਉਨ੍ਹਾਂ ਦਾ ਆਦਿ ਅੰਤ ਹੈ, ਵਿਵੇਕੀ ਪੁਰਖ ਇਨ੍ਹਾਂ ਵਿਸ਼ਿਆਂ ਵਿਚ ਨਹੀਂ ਆਉਂਦੇ।

23. ਜਿਸ ਨੇ ਇਸ ਸੰਸਾਰ ਵਿਚ ਰਹਿੰਦਿਆਂ ਇਸ ਦੇਹ ਵਿਚ ਰਹਿੰਦਿਆਂ ਕਾਮ ਕ੍ਰੋਧ ਨੂੰ ਜਿਤ ਲਿਆ ਹੈ ਉਹ ਸੁੱਖੀ ਹੋ ਗਿਆ ਹੈ ਉਹ ਹੀ ਯੁਕਤ ਹੈ।

ਜਦੋਂ ਜਗਿਆਸੂ ਜਾਨਣ ਲਗ ਪੈਂਦਾ ਹੈ ਬ੍ਰਹਮਾ ਦੀ ਹੋਂਦ ਮਹਿਸੂਸ ਕਰਨ ਲਗ ਪੈਂਦਾ ਹੈ ਫੇਰ ਉਹ ਸਥਾਈ ਅਨੰਦ ਅਨੁਭਵ ਕਰਨ ਲਗ ਪੈਂਦਾ ਹੈ, ਡਿਊਟੀ ਕਰਦਿਆਂ ਵੀ ਉਹ ਚੇਤਨ ਮਨ ਨਾਲ, ਉਸ ਇਕ ਨਾਲ ਜੁੜਿਆ ਰਹਿੰਦਾ ਹੈ।

ਸੰਸਾਰਕ ਵਿਸ਼ਿਆਂ ਦੇ ਭੋਗ ਦੀ ਖੁਸ਼ੀ ਤਾਂ ਬੜੀ ਸੀਮਤ ਤੇ ਬੜੀ ਬੋੜੀ ਦੇਰ ਲਈ ਹੀ ਹੁੰਦੀ ਹੈ, ਇੰਦੀਆਂ ਤਾਂ ਬੇਅੰਤ ਵਿਸ਼ਿਆਂ ਦੀ ਇੱਛਾ ਕਰਦੀਆਂ ਹਨ, ਇੰਦੀਆਂ ਦੀ ਤਿਪਤੀ ਤਾਂ ਹੋ ਹੀ ਨਹੀਂ ਸਕਦੀ, ਇੰਦੀਆਂ ਸੀਮਤ ਹਨ ਤੇ ਵਿਸ਼ੇ ਅਸਥਾਈ ਹਨ, ਖੁਸ਼ੀ ਬੜੀ ਬੋੜੀ ਦੇਰ ਦੀ ਹੀ ਹੁੰਦੀ ਹੈ ਛਿਨ ਬੰਗਰ ਹੀ ਹੁੰਦੀ ਹੈ, ਉਨ੍ਹਾਂ ਦੇ ਨਾਲ ਨਾਲ ਗਲਤ ਅਨੁਭਵ ਵੀ ਜੁੜੇ ਹੁੰਦੇ ਹਨ, ਜਦੋਂ ਭੋਗ ਵਿਸ਼ੇ ਦੀ ਪ੍ਰਾਪਤੀ ਨਾ ਹੋਵੇ ਫੇਰ ਕ੍ਰੋਧ ਦੀ ਉਤਪਤੀ ਹੁੰਦੀ ਹੈ, ਦੁੱਖ ਮਹਿਸੂਸ ਹੁੰਦਾ ਹੈ, ਉਦਾਸੀ ਮਹਿਸੂਸ ਹੁੰਦੀ ਹੈ ਅਤੇ ਚਿੰਤਾ ਹੁੰਦੀ ਹੈ, ਵਿਆਕੁਲਤਾ ਹੁੰਦੀ ਹੈ, ਡਰੈ ਲਗਣ ਪੈਂਦਾ ਹੈ ਕਿ ਕਿਤੇ ਇਹ ਚੀਜ਼ ਖੋਹੀ ਨਾ ਜਾਵੇ ਕਿਤੇ ਗੁਆਚ ਨਾ ਜਾਵੇ, ਤੁਸੀਂ ਦੂਸਰਿਆਂ ਪ੍ਰਤੀ ਈਰਖਾ ਰਖਣ ਲਗ ਪੈਂਦੇ ਹੋ ਉਨ੍ਹਾਂ ਦੀਆਂ ਪ੍ਰਾਪਤੀਆਂ ਤੁਹਾਨੂੰ ਰੜਕਣ ਲਗ ਪੈਂਦੀਆਂ ਹਨ ਇਹ ਸਾਰੇ ਸੰਵੇਗ, ਇਹ ਸਾਰੀਆਂ ਭਾਵਨਾਵਾਂ ਕੇਵਲ ਇੰਦੀਆਂ ਦੇ ਭੋਗ ਬਿਲਾਸ ਦੇ ਕਾਰਣ ਹੀ ਪੈਦਾ ਹੁੰਦੇ ਹਨ, ਵਿਸ਼ਿਆਂ ਦੇ ਭੋਗ ਭੋਗਦਿਆਂ ਮਨੁੱਖ ਹੀ ਭੋਗਿਆ ਜਾਂਦਾ ਹੈ ਪਰ ਇਨ੍ਹਾਂ ਦੀ ਭੁੱਖ ਨਹੀਂ ਮਿਟਦੀ, ਮਨੁੱਖ ਦੀ ਸਦੀਵੀ ਪਿਆਸ ਤਾਂ ਕੇਵਲ ਸਦੀਵੀ ਅਨੰਦ (ਬ੍ਰਹਮ ਆਨੰਦ) ਨਾਲ ਹੀ ਮਿਟਦੀ ਹੈ।

ਇਸ ਤੋਂ ਪਹਿਲਾਂ ਕੇ ਸਰੀਰ ਕੰਮ ਕਰਨ ਤੋਂ ਰਹਿ ਜਾਏ ਸਾਧਕ ਆਪਣਾ ਮਨ ਸ਼ਾਂਤ ਕਰ ਲੈਂਦਾ ਹੈ ਉਸ ਨਾਲ ਉਹ

ਆਪਣੇ ਆਪ ਨੂੰ ਪਰਿਵਰਤਨ ਲਈ ਤਿਆਰ ਕਰ ਲੈਂਦਾ ਹੈ, ਆਮ ਮਨੁੱਖ ਇਹ ਨਹੀਂ ਸਮਝ ਸਕਦਾ ਕਿਉਂਕਿ ਉਨ੍ਹਾਂ ਨੂੰ ਇਥੋਂ ਤੋਂ ਬਾਅਦ ਦੇ ਜੀਵਨ ਦਾ ਪਤਾ ਹੀ ਨਹੀਂ ਕਿ ਕੀ ਹੋਣਾ ਹੈ, ਸਾਧਕ ਨਾਲ ਇਸ ਤਰ੍ਹਾਂ ਨਹੀਂ ਹੈ ਯੋਗੀ ਲਈ ਵੀ ਇਸ ਤਰ੍ਹਾਂ ਨਹੀਂ ਹੈ ਮਹਾਂਪੁਰਖ ਲਈ ਵੀ ਇਸ ਤਰ੍ਹਾਂ ਨਹੀਂ ਹੈ, ਜਿਨ੍ਹਾਂ ਨੇ ਸੱਤ ਨੂੰ ਜਾਣ ਲਿਆ ਹੈ ਉਨ੍ਹਾਂ ਲਈ ਇਹ ਸੰਸਾਰ ਵਿਚ ਆਉਣ ਤੋਂ ਭਾਵ ਹੈ ਅੱਗੇ ਦੀ ਤਿਆਰੀ ਕਰਨੀ, ਅਗਲੇ ਸਫਰ ਦਾ ਸਾਮਾਨ ਇਕੱਠਾ ਕਰਨਾ, ਇਸ ਸੰਸਾਰ ਵਿਚ ਰਹਿੰਦਿਆਂ ਉਨ੍ਹਾਂ ਨੇ ਅੱਗੇ ਬਾਰੇ ਸਭ ਕੁਝ ਜਾਣ ਲਿਆ ਹੈ, ਉਨ੍ਹਾਂ ਨੇ ਉਹ ਸਭ ਕੁਝ ਪ੍ਰਾਪਤ ਵੀ ਕਰ ਲਿਆ ਹੈ ਜਿਹੜਾ ਬਾਅਦ ਵਿਚ ਪ੍ਰਾਪਤ ਕਰਨਾ ਹੈ ਉਨ੍ਹਾਂ ਨੇ ਸਾਰੀਆਂ ਪ੍ਰਾਪਤੀਆਂ ਇਸ ਸਰੀਰ ਵਿਚ ਰਹਿੰਦਿਆਂ ਹੀ ਕਰ ਲਈਆਂ ਹਨ। ਉਹ ਉਸ ਇਕ ਦੀ ਖੋਜ ਨੂੰ ਪਿਛੇ ਨਹੀਂ ਪਾਉਂਦੇ, ਉਹ ਭੋਗ ਵਿਚ ਨਹੀਂ ਪੈਂਦੇ, ਉਹ ਕੇਵਲ ਉਸ ਇਕ ਦੇ ਅਨੰਦ ਵਿਚ ਹੀ ਰਹਿੰਦੇ ਹਨ ਜੋ ਉਨ੍ਹਾਂ ਨੂੰ ਸੰਸਾਰ ਵਿਚ ਪ੍ਰਾਪਤ ਹੈ। ਉਸ ਨੂੰ ਉਹ ਛੱਡਣ ਲਈ ਤਿਆਰ ਹਨ, ਛੱਡ ਦਿੰਦੇ ਹਨ, ਪਰ ਉਸ ਇਕ ਨੂੰ ਅਨੁਭਵ ਕਰਨ ਲਈ ਉਸ ਇਕ ਦੀ ਪ੍ਰਾਪਤੀ ਲਈ ਉਹ ਸਦਾ ਹੀ ਤਤਪਰ ਰਹਿੰਦੇ ਹਨ, ਉਸ ਇਕ ਦੀ ਪ੍ਰਾਪਤੀ ਸਭ ਦਾ ਅਧਿਕਾਰ ਹੈ, ਉਸਦੀ ਪ੍ਰਾਪਤੀ ਬੜੀ ਹੀ ਅਨੰਦਮਈ ਤੇ ਭਰਪੂਰ ਕਰਨ ਵਾਲੀ ਹੁੰਦੀ ਹੈ, ਉਹ ਸਭ ਤੋਂ ਉਚਾ ਸੁੱਚਾ ਅਨੰਦ ਹੈ ਸ਼ੁੱਧ ਗਿਆਨ ਹੈ, ਸ਼ਾਂਤੀ ਹੈ, ਸਥਿਰਤਾ ਹੈ, ਸੁੰਨ ਹੈ।

ਗਿਆਨੀ ਹਰ ਕੋਸ਼ਿਸ਼ ਕਰਦਾ ਹੈ ਕਿ ਉਹ ਇਥੇ ਵੀ ਖੁਸ਼ ਰਹੇ ਅੱਗੇ ਜਾ ਕੇ ਵੀ ਅਨੰਦ ਵਿਚ ਰਹੇ, ਬਹੁਤ ਸਾਰੇ ਇਸ ਕੋਸ਼ਿਸ਼ ਵਿਚ ਸਫਲ ਵੀ ਹੋ ਜਾਂਦੇ ਹਨ, ਉਨ੍ਹਾਂ ਨੂੰ ਸੁੱਚਾ ਅਨੰਦ ਪ੍ਰਾਪਤ ਹੋ ਜਾਂਦਾ ਹੈ, ਇਸ ਸਰੀਰ ਵਿਚ ਰਹਿੰਦਿਆਂ ਹੀ ਹੋ ਜਾਂਦਾ ਹੈ, ਜਦੋਂ ਉਹ ਸਰੀਰ ਛੱਡਦੇ ਹਨ ਉਹ ਲਾਚਾਰ ਨਹੀਂ ਹੁੰਦੇ, ਮਜ਼ਬੂਰ ਨਹੀਂ ਹੁੰਦੇ ਜਿਵੇਂ ਆਮ ਮਨੁੱਖ ਹੁੰਦਾ ਹੈ, ਉਹ ਪੂਰੀ ਚੇਤਨਤਾ ਵਿਚ ਸਰੀਰ ਛੱਡਦੇ ਹਨ, ਉਹ ਇਥੇ ਵੀ ਸੁਤੰਤਰ ਹੁੰਦੇ ਹਨ ਅੱਗੇ ਵੀ ਸੁਤੰਤਰ ਹੀ ਰਹਿੰਦੇ ਹਨ।

ਗਿਆਨੀ ਹਰ ਕੋਸ਼ਿਸ਼ ਕਰਦਾ ਹੈ ਕਿ ਉਹ ਇਥੇ ਵੀ ਖੁਸ਼ ਰਹੇ, ਅੱਗੇ ਜਾ ਕੇ ਵੀ ਅਨੰਦ ਵਿਚ ਰਹੇ, ਬਹੁਤ ਸਾਰੇ ਇਸ ਕੋਸ਼ਿਸ਼ ਵਿਚ ਸਫਲ ਵੀ ਹੋ ਜਾਂਦੇ ਹਨ, ਉਨ੍ਹਾਂ ਨੂੰ ਸੁੱਚਾ ਅਨੰਦ ਪ੍ਰਾਪਤ ਹੋ ਜਾਂਦਾ ਹੈ, ਇਸ ਸਰੀਰ ਵਿਚ ਰਹਿੰਦਿਆਂ ਹੀ ਹੋ ਜਾਂਦਾ ਹੈ, ਜਦੋਂ ਉਹ ਸਰੀਰ ਛੱਡਦੇ ਹਨ ਉਹ ਲਾਚਾਰ ਨਹੀਂ ਹੁੰਦੇ, ਮਜ਼ਬੂਰ ਨਹੀਂ ਹੁੰਦੇ ਜਿਵੇਂ ਆਮ ਮਨੁੱਖ ਹੁੰਦਾ ਹੈ, ਉਹ ਪੂਰੀ ਚੇਤਨਤਾ ਵਿਚ ਸਰੀਰ ਛੱਡਦੇ ਹਨ ਉਹ ਇਥੇ ਵੀ ਸੁਤੰਤਰ ਹੁੰਦੇ ਹਨ ਅੱਗੇ ਵੀ ਸੁਤੰਤਰ ਹੀ ਰਹਿੰਦੇ ਹਨ।

ਜੇ ਤੁਸੀਂ ਇਸ ਸੰਸਾਰ ਦੀਆਂ ਇਛਾਵਾਂ ਤੋਂ ਮੁਕਤ ਨਹੀਂ ਹੋ, ਉਸ ਕ੍ਰੋਧ ਤੋਂ ਮੁਕਤ ਨਹੀਂ ਹੋ ਜਿਹੜਾ ਕ੍ਰੋਧ ਇੱਛਾ ਦੀ ਪੂਰਤੀ ਨਾ ਹੋਣ ਕਰਕੇ ਹੈ ਤਾਂ ਤੁਸੀਂ ਹਰ ਸਮੇਂ ਸੰਤਾਪੇ ਹੀ ਰਹੋਗੇ, ਇਥੇ ਵੀ ਅੱਗੇ ਵੀ। ਸਾਧਨਾ ਦੇ ਪੱਖਾਂ ਸਾਧਕ ਦੀ ਇਹ ਪਹਿਲੀ ਡਿਊਟੀ ਬਣਦੀ ਹੈ ਉਹ ਸਾਧਨਾ ਵਿਚ ਦ੍ਰਿੜ੍ਹ ਰਹੇ, ਸ਼ਰਧਾਲੂ ਰਹੇ ਇੱਛਾ ਸ਼ਕਤੀ ਨੂੰ ਬਲਵਾਨ ਬਣਾਏ ਤਾਂ ਜੋ ਉਸ ਦੀਆਂ ਸ਼ਕਤੀਆਂ ਛੋਟੀਆਂ-ਛੋਟੀਆਂ ਸੰਸਾਰਕ ਗੱਲਾਂ

ਵਿਚ ਨਾ ਲੱਗਣ। ਉਸ ਨੂੰ ਪਤਾ ਹੈ ਕਿ ਉਸ ਲਈ ਕੋਈ ਬਾਹਾਂ ਉਲਾਰ ਕੇ ਉਡੀਕ ਕਰ ਰਿਹਾ ਹੈ ਉਸ ਦਾ ਇਕ ਦਾ ਪਿਆਰ ਉਸ ਦੀ ਉਡੀਕ ਕਰ ਰਿਹਾ ਹੈ ਉਹ ਪਿਆਰ ਜਿਹੜਾ ਸਥਾਈ ਅਨੰਦ ਬਣ ਜਾਵੇਗਾ ਗਿਆਨੀ, ਨਿਰਲੇਪ ਹੋਣ ਨਿਸ਼ਕਾਮ ਹੋਣ ਲਈ ਅਗਲੇ ਜੀਵਨ ਦੀ ਉਡੀਕ ਨਹੀਂ ਕਰਦੇ ਉਹ ਇਸ ਜੀਵਨ ਵਿਚ ਹੀ ਨਿਰਲੇਪ ਹੋ ਜਾਂਦੇ ਹਨ, ਨਿਸ਼ਕਾਮ ਹੋ ਜਾਂਦੇ ਹਨ, ਮਰਨ ਦਾ ਡਰ ਜਿਹੜਾ ਆਮ ਮਨੁੱਖ ਨੂੰ ਲਗਦਾ ਹੈ ਉਹ ਗਿਆਨੀ ਨੂੰ, ਮਹਾਂਪੁਰਖਾਂ ਨੂੰ ਨਹੀਂ ਲਗਦਾ ਕਿਉਂਕਿ ਉਹ ਤਾਂ ਆਪਣੇ ਸਰੀਰ ਤੋਂ ਵੀ ਨਿਰਲੇਪ ਹੀ ਹਨ।

24. ਉਹ ਜਿਹੜਾ ਆਪਣੇ ਅੰਦਰ ਸੁਖੀ ਹੈ, ਜੋ ਆਪਣੇ ਅੰਦਰ ਅਨੰਦਿਤ ਹੈ, ਜਿਸ ਦੇ ਅੰਦਰ ਪ੍ਰਕਾਸ਼ ਹੈ ਇਹੋ ਜਿਹਾ ਯੋਗੀ ਬ੍ਰਹਮ ਹੀ ਬਣ ਗਿਆ ਹੈ, ਬ੍ਰਹਮ ਨਾਲ ਹੀ ਅਭੇਦ ਹੋ ਗਿਆ ਹੈ।

25. ਜਿਨ੍ਹਾਂ ਦੇ ਪਾਪ ਨਸ਼ਟ ਹੋ ਗਏ ਹਨ ਜਿਨ੍ਹਾਂ ਦੇ ਸੰਕੇ ਨਵਿਰਤ ਹੋ ਗਏ ਹਨ ਜਿਨ੍ਹਾਂ ਨੇ ਆਪਣੇ ਆਪ ਤੇ ਕਾਬੂ ਪਾ ਲਿਆ ਹੈ ਜਿਹੜੇ ਸਰਬੱਤ ਦਾ ਭਲਾ ਮੰਗਦੇ ਹਨ ਇਹੋ ਜਿਹੇ ਮਹਾਂਪੁਰਖ ਸ਼ਾਂਤ ਬ੍ਰਹਮ ਨੂੰ ਪ੍ਰਾਪਤ ਹੁੰਦੇ ਹਨ।

26. ਜਿਨ੍ਹਾਂ ਦੇ ਮਨ ਕਾਬੂ ਹਨ, ਜਿਨ੍ਹਾਂ ਨੇ ਕਾਮ ਕ੍ਰੋਧ ਤੋਂ ਛੁਟਕਾਰਾ ਪਾ ਲਿਆ ਹੈ ਜਿਨ੍ਹਾਂ ਨੇ ਆਪਾ ਪਛਾਣ ਲਿਆ ਹੈ ਜਿਹੜੇ ਜਤੀ ਹਨ, ਬ੍ਰਹਮ ਨਿਰਵਾਣ ਉਨ੍ਹਾਂ ਦੇ ਨਿਕਟ ਹੈ।

ਸੰਸਾਰ ਵਿਚ ਸੁਖਾਂ ਦੀ ਭਾਲ ਕਰਨੀ ਇਕ ਮ੍ਰਿਗ ਤਿਸ਼ਨਾ ਦੀ ਤਰ੍ਹਾਂ ਹੈ ਭਾਵੇਂ ਕੋਈ ਕਿੰਨਾ ਹੀ ਤੇਜ਼ ਕਿਉਂ ਨਾ ਦੌੜ ਲਵੇ, ਮ੍ਰਿਗ ਤਿਸ਼ਨਾ ਕਦੇ ਸਿਟਦੀ ਹੀ ਨਹੀਂ, ਭਾਵੇਂ ਉਹ ਉਥੇ ਪਹੁੰਚ ਵੀ ਜਾਵੇ ਜਿਥੇ ਉਸ ਨੇ ਸੋਚਿਆ ਸੀ ਉਸ ਦਾ ਗੋਲ ਹੈ, (ਜਿਥੇ ਭਰਮ ਜਲ ਪ੍ਰਤੀਤ ਦਿਦਾ ਹੈ) ਇਸ ਸੰਸਾਰ ਵਿਚ ਖੁਸ਼ੀ ਦੀ ਪ੍ਰਾਪਤੀ ਅੰਨੰਭਵ ਹੈ ਕਿਉਂਕਿ ਅਨੰਦ ਅੰਦਰ ਹੈ ਆਸੀਂ ਉਸ ਨੂੰ ਬਾਹਰ ਦੀਆਂ ਵਸਤੂਆਂ ਵਿਚ ਢੂੰਡ ਰਹੇ ਹਾਂ, ਖੁਸ਼ ਹੋਣ ਲਈ ਅੰਦਰ ਹੀ ਜਾਣਾ ਪਵੇਗਾ, ਜਿਹੜੇ ਪਹੁੰਚੇ ਹੋਏ ਮਹਾਂਪੁਰਖ ਹਨ ਉਹ ਸਦਾ ਹੀ ਅਨੰਦ ਦੀ ਅਵਸਥਾ ਵਿਚ ਰਹਿੰਦੇ ਹਨ ਉਨ੍ਹਾਂ ਦੀ ਸ਼ਾਂਤੀ ਸਥਿਰ ਹੈ ਉਨ੍ਹਾਂ ਦਾ ਮਨ ਸਥਿਰ ਹੈ, ਗਿਆਨ ਉਨ੍ਹਾਂ ਦੇ ਸਾਰੇ ਸੰਕੇ ਨਵਿਰਤ ਕਰ ਦਿੰਦਾ ਹੈ ਜਦੋਂ ਸੰਕੇ ਨਵਿਰਤ ਹੋ ਜਾਂਦੇ ਹਨ ਤਾਂ ਮਨ ਨਿਰਮਲ ਜਲ ਦੀ ਤਰ੍ਹਾਂ ਹੋ ਜਾਂਦਾ ਹੈ ਤੇ ਸਭ ਕੁਝ ਸਾਫ਼ ਦਿਸਣ ਲਗ ਪੈਂਦਾ ਹੈ ਪਰ ਇਹ ਸਭ ਕੁਝ ਤਾਂ ਹੀ ਹੁੰਦਾ ਹੈ ਜਦੋਂ ਆਤਮ ਗਿਆਨ ਹੋ ਜਾਵੇ, ਇਹ ਗਿਆਨ ਸੰਪੂਰਨ ਗਿਆਨ ਹੈ, ਸਥਾਈ ਹੈ ਜਿਹੜੇ ਭੋਗਾਂ ਵਿਚ ਲਗ ਜਾਂਦੇ ਹਨ ਉਨ੍ਹਾਂ ਦੇ ਮਨ ਸਾਫ਼ ਨਹੀਂ ਰਹਿੰਦੇ ਉਹ ਕਿਸੇ ਚੀਜ਼ ਨੂੰ ਠੀਕ ਤਰ੍ਹਾਂ ਨਾ ਦੇਖ ਸਕਦੇ ਹਨ ਨਾ ਹੀ ਕੰਮ ਕਰ ਸਕਦੇ ਹਨ ਉਹ ਸੰਸਿਆਂ ਵਿਚ ਹੀ ਰਹਿੰਦੇ ਹਨ, ਉਹ ਅਤਿ ਦੁਖੀ ਰਹਿੰਦੇ ਹਨ ਉਹ ਆਪਣੇ ਲਈ ਸਮੱਸਿਆ ਖੜ੍ਹੀਆਂ ਕਰ ਰਖਦੇ ਹਨ ਉਹ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਕਰ ਸਕਦੇ।

ਗੀਤਾ ਦੇ ਸੰਦੇਸ਼ ਅਨੁਸਾਰ ‘ਬ੍ਰਹਮ ਨਿਰਵਾਣ’। ਅਨੰਦ ਦੀ ਅਤਿਮ ਸੀਮਾ ਹੈ, ਇਹ ਅਨੰਦ ਅਵਸਥਾ ਦੀ ਪ੍ਰਾਪਤੀ

ਉਨ੍ਹਾਂ ਨੂੰ ਹੁੰਦੀ ਹੈ ਜਿਹੜੇ ਪੂਰਨ ਸੰਜਮ ਵਿਚ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਸਾਰੇ ਸ਼ੰਕੇ ਗਿਆਨ ਰਹੀਂ ਨਵਿਰਤ ਹੋ ਚੁੱਕੇ ਹਨ ਇਹ ਮਹਾਪੁਰਖ ਇਸ ਅਵਸਥਾ ਤੇ ਪਹੁੰਚ ਕੇ ਧਰਤੀ ਦੇ ਰਹਿੰਦਿਆਂ ਵੀ ਸਾਰੇ ਪ੍ਰਾਣੀਆਂ ਦੀ ਨਿਸ਼ਾਅਰਥ ਹੋ ਕੇ ਸੇਵਾ ਕਰਦੇ ਰਹਿੰਦੇ ਹਨ, ਜਿਨ੍ਹਾਂ ਨੇ ਆਪਾ ਚੀਨ ਲਿਆ ਹੈ ਮਨ ਅਤੇ ਹਿਰਦਾ ਸ਼ੁਧ ਕਰ ਲਿਆ ਹੈ, ਇਛਾਵਾਂ ਅਤੇ ਕ੍ਰੋਧ ਤੇ ਪੂਰਾ ਕਾਬੂ ਪਾ ਲਿਆ ਹੈ, ਜਿਨ੍ਹਾਂ ਦਾ ਮਨ ਪੂਰੀ ਤਰ੍ਹਾਂ ਉਨ੍ਹਾਂ ਦੋ ਕਾਬੂ ਹੈ ਉਹ ਅੰਦਰੋਂ ਬਾਹਰੋਂ ਸ਼ਾਂਤ ਹਨ।

ਜਿਨ੍ਹਾਂ ਨੇ ਆਪਣਾ ਜੀਵਨ ਮਾਨਵਤਾ ਦੀ ਸੇਵਾ ਵਿਚ ਲਾ ਦਿਤਾ ਹੈ, ਉਨ੍ਹਾਂ ਦਾ ਨਾ ਤਾਂ ਕੋਈ ਸੁਆਰਥ ਹੀ ਰਹਿੰਦਾ ਹੈ ਨਾ ਹੀ ਕੋਈ ਇਛਾਵਾਂ। ਉਨ੍ਹਾਂ ਲਈ ਇਛਾਵਾਂ ਤੇ ਕਾਬੂ ਪਾਉਣਾ ਬੜਾ ਸੌਖਿਆਂ ਦੀ ਨਿਸ਼ਾਅਰਥ ਹੈ, ਕ੍ਰੋਧ ਤੇ ਕਾਬੂ ਪਾਉਣਾ ਸੌਖਿਆਂ ਹੈ, ਸੁਆਰਥੀਆਂ ਦਾ ਆਪਣੇ ਆਪ ਤੇ ਕੋਈ ਕਾਬੂ ਨਹੀਂ ਹੁੰਦਾ ਉਨ੍ਹਾਂ ਦੇ ਅੰਦਰ ਇਛਾਵਾਂ ਭਰੀਆਂ ਹੁੰਦੀਆਂ ਹਨ, ਉਹ ਸਦਾ ਕ੍ਰੋਧ ਵਿਚ ਹੀ ਰਹਿੰਦੇ ਹਨ, ਉਨ੍ਹਾਂ ਦਾ ਆਪਣੇ ਆਪ ਤੇ ਕਿਸੇ ਕਿਸਮ ਦਾ ਸੰਜਮ ਨਹੀਂ ਹੁੰਦਾ। ਕ੍ਰੋਧ ਦਾ ਸਭ ਤੋਂ ਵੱਡਾ ਕਾਰਣ ਇਛਾਵਾਂ ਦੀ ਪੂਰਤੀ ਨਾ ਹੋਣਾ ਹੈ ਕ੍ਰੋਧ ਇਕ ਐਸੀ ਬੁਰਾਈ ਹੈ ਜਿਹੜੀ ਤੁਹਾਡੇ ਨਾੜੀ ਵਿਭਾਗ ਨੂੰ ਤਹਿਸ ਨਹਿਸ ਕਰ ਦਿੰਦਾ ਹੈ, ਸਰੀਰ ਦਾ ਸੰਤੁਲਨ ਵਿਗਾੜ ਦਿੰਦਾ ਹੈ, ਮਨ ਦਾ ਸੰਤੁਲਨ ਵਿਗਾੜ ਦਿੰਦਾ ਹੈ ਅਤੇ ਸਾਹ ਲੇਣ ਦੀ ਕ੍ਰਿਆ ਤੇ ਵੀ ਅਸਰ ਕਰਦਾ ਹੈ, ਜਿਹੜੇ ਸਦਾ ਇਛਾ ਪੂਰਤੀ ਵਿਚ ਹੀ ਲੱਗੇ ਰਹਿੰਦੇ ਹਨ, ਉਹ ਕਦੀ ਪ੍ਰਸੰਨ ਨਹੀਂ ਰਹਿ ਸਕਦੇ ਕਿਉਂਕਿ ਇਕ ਇੱਛਾ ਪੂਰਨ ਕਰਨ ਨਾਲ ਹੋਰ ਬਹੁਤ ਸਾਰੀਆਂ ਇਛਾਵਾਂ ਪੈਦਾ ਹੋ ਜਾਂਦੀਆਂ ਹਨ ਅੰਤ ਵਿਚ ਇਛਾਵਾਂ ਦਾ ਐਸਾ ਭਵਸਾਗਰ ਬਣ ਜਾਂਦਾ ਹੈ, ਭਾਵ ਦੁਖਾਂ ਦਾ ਕਾਰਣ ਬਣ ਜਾਂਦਾ ਹੈ ਪਰ ਜਿਹੜੇ ਬ੍ਰਹਮਾ ਦੀ ਹੋਂਦ ਜਾਣਦੇ ਹਨ ਉਹ ਮਨ ਤੇ ਕਾਬੂ ਰਖਣਾ ਜਾਣਦੇ ਹਨ ਉਹ ਧੰਨ ਹਨ, ਉਹ ਸ਼ਾਂਤ ਹਨ, ਉਨ੍ਹਾਂ ਦੀ ਸ਼ਾਂਤੀ ਸਥਾਈ ਹੈ ਕਿਉਂਕਿ ਉਨ੍ਹਾਂ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ।

27. ਬਾਹਰ ਦੇ ਸਪਗ੍ਰਹਾਂ ਨੂੰ ਬਾਹਰ ਹੀ ਰਖਦਾ ਹੋਇਆ ਨਿਗ੍ਰਾ ਦੇ ਭਰਵੱਟਿਆਂ ਦੇ ਵਿਚਕਾਰ ਲਗਾ ਕੇ, ਅੰਦਰ ਜਾਣ, ਬਾਹਰ ਆਉਣ ਵਾਲੇ ਸਾਹ ਨੂੰ ਭਾਵ ਪ੍ਰਾਣ ਅਪਾਨ ਨੂੰ ਸਮ ਕਰ ਕਰਕੇ ਚਲਾਵੇ।

28. ਜਿਸ ਨੇ ਇੰਦੀਆਂ ਮਨ ਤੇ ਬੁੱਧੀ ਵਸ ਕਰ ਲਏ ਹਨ, ਜੋ ਕੇਵਲ ਮੁਕਤੀ ਹੀ ਚਾਹੁੰਦਾ ਹੈ ਜਿਸ ਨੇ ਇਛਾਵਾਂ ਤੇ, ਭੈ ਤੇ ਅਤੇ ਕ੍ਰੋਧ ਤੇ ਕਾਬੂ ਪਾ ਲਿਆ ਹੈ ਉਹ ਸਦਾ ਹੀ ਸੁਤੰਤਰ ਹੈ, ਉਹ ਮੁਨੀ ਸਦਾ ਮੁਕਤ ਹੈ।

29. ਮੈਂ ਮਾਲਕ ਹਾਂ, ਯੱਗ ਅਤੇ ਤੁਪਾਂਦਾ ਭੋਗਣ ਵਾਲਾ ਹਾਂ, ਸਭ ਪ੍ਰਾਣੀਆਂ ਦਾ ਮਿਤਰ ਹੈ ਜੋ ਮੈਨੂੰ ਇਸ ਤਰ੍ਹਾਂ ਕਰਕੇ ਜਾਣਦਾ ਹੈ ਉਹ ਸ਼ਾਂਤੀ ਪ੍ਰਾਪਤ ਕਰਦਾ ਹੈ।

ਇਨ੍ਹਾਂ ਸ਼ਲੋਕਾਂ ਵਿਚ ਸਾਧਨਾ ਦੇ ਪ੍ਰੋਕਟੀਕਲ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਨਾਲ ਮਨ ਇਕਾਗਰ ਹੁੰਦਾ ਹੈ ਤੇ ਸਾਧਨ ਵਿਚ ਲਗਦਾ ਹੈ, ਜਦੋਂ ਜਗਿਆਸੂ ਸਥਿਰ ਹੋਣਾ ਸਿੱਖ ਲੈਂਦਾ ਹੈ ਭਾਵ ਉਹ ਆਪਣਾ ਸਿਰ, ਗਰਦਨ, ਧੜ ਸਿੱਧਾ ਰਖ ਕੇ ਬੈਠਣਾ ਸਿੱਖ ਜਾਂਦਾ ਹੈ, ਇਸ ਤਰ੍ਹਾਂ ਆਰਾਮ ਨਾਲ ਬੈਠ ਸਕਦਾ ਹੈ ਭਾਵ ਜਾਂ ਤਾਂ ਸੁਖ ਆਸਨ ਵਿਚ ਸਹਿਜ

ਤਰੀਕੇ ਨਾਲ ਜਾਂ ਸਿੱਧ ਆਸਨ ਵਿਚ ਜਿਸ ਤਰ੍ਹਾਂ ਯੋਗੀ ਬੈਠਦੇ ਹਨ ਜਦੋਂ ਉਹ ਇਕੋ ਹੀ ਆਸਨ ਵਿਚ ਇਕੋ ਤਰੀਕੇ ਨਾਲ ਰੋਜ਼ ਬੈਠਦਾ ਹੈ ਜਿਹੜੀ ਵੀ ਬੇਚੈਨੀ ਸਰੀਰ ਵਿਚ ਉਠਦੀ ਹੈ ਜਿਵੇਂ ਕਾਂਬਾ, ਝੰਜੜਨਾ, ਹਿਲਾਉਣਾ, ਝਟਕਾ ਦੇਣਾ ਉਹ ਸਭ ਸੌਂਧੇ ਜਾਂਦੇ ਹਨ।

ਸਤਾਈਵੇਂ ਸਲੋਕ ਵਿਚ ਦਸਿਆ ਗਿਆ ਹੈ ਕਿ ਨਿਗ੍ਰਾ ਨੂੰ ਦੋਨੋਂ ਭਰਵੱਟਿਆਂ ਦੇ ਵਿਚ ਲਗਾਉਣਾ ਹੈ ਇਸ ਦੇ ਦੋ ਅੰਦਰ ਹਨ ਇਕ ਤਾਂ ਤ੍ਰਾਟਕ ਦਾ ਅਭਿਆਸ ਕਰਨਾ ਹੈ (ਬਾਹਰ ਦੇਖਦਾ) ਇਸ ਨਾਲ ਮਨ ਦੀ ਇਕਾਗਰਤਾ ਪ੍ਰਾਪਤ ਹੁੰਦੀ ਹੈ ਪਰ ਇਹ ਅੱਖਾਂ ਦੀ ਜੋਤੀ ਠੀਕ ਕਰਨ ਲਈ ਕੀਤਾ ਜਾਂਦਾ ਹੈ। ਦੂਸਰਾ ਅੰਦਰ ਹੈ ਮਨ ਨੂੰ ਦੋਨੋਂ ਭਰਵੱਟਿਆਂ ਦੇ ਵਿਚਕਾਰ ਇਕਾਗਰ ਕਰਨਾ ਤੇ ਮਨ ਤੇ ਕਾਬੂ ਪਾਉਣਾ, ਇਥੋਂ ਤਕ ਇਕਾਗਰ ਕਰਨਾ ਜਿਸ ਨਾਲ ਇਕ ਬਿੰਦੂ ਤੇ ਇਕਾਗਰ ਹੋ ਸਕੇ ਅਤੇ ਅੰਤਰਮੁਖੀ ਹੋ ਜਾਵੇ, ਇਸ ਸ਼ਲੋਕ ਤੇ ਅਨੇਕਾਂ ਹੀ ਵਿਆਖਿਆ ਹਨ ਬਹੁਤ ਸਾਰੀਆਂ ਗੁਮਰਾਹ ਕਰਨ ਵਾਲੀਆਂ ਹਨ, ਆਗਿਆ ਚੱਕਰ ਤੇ ਇਕਾਗਰ ਕਰਨਾ, ਧਿਆਨ ਲਗਾਉਣਾ ਇਹ ਅੰਤਰ ਧਿਆਨ ਹੋ ਕੇ ਕਰਨਾ ਚਾਹੀਦਾ ਹੈ, ਨਾ ਕਿ ਬਾਹਰੋਂ ਇਹ ਤਾਂ ਇਕ ਹਾਸੇ ਹੀਣੀ ਗੱਲ ਲਗਦੀ ਹੈ ਜਦੋਂ ਵਿਆਖਿਆਕਾਰ ਦਸਦੇ ਹਨ ਕਿ ਤੁਸੀਂ ਡੇਲੇ ਉਪਰ ਕਰਕੇ ਭਰਵੱਟਿਆਂ ਦੇ ਵਿਚਕਾਰ ਨਿਗ੍ਰਾ ਇਕਾਗਰ ਕਰੋ ਜਿਹੜਾ ਵੀ ਕੋਈ ਇਸ ਤਰ੍ਹਾਂ ਕਰੇਗਾ, ਉਸ ਦੇ ਸਿਰ ਦਰਦ ਹੋ ਜਾਏਗੀ ਤੇ ਉਹ ਦੁਬਾਰਾ ਉਸ ਤਰ੍ਹਾਂ ਕਰਨਾ ਹੀ ਨਹੀਂ ਚਾਹੇਗਾ ਇਸ ਤਰ੍ਹਾਂ ਅੱਖਾਂ ਨੂੰ ਸਥਿਰ ਕਰਕੇ ਕਦੀ ਧਿਆਨ ਨਾ ਲਗਾਓ, ਇਹ ਧਿਆਨ ਕਰਨ ਦਾ ਤਰੀਕਾ ਨਹੀਂ ਹੈ।

ਇਸ ਸਲੋਕ ਦੀ ਦੂਸਰੀ ਲਾਈਨ ਅਭਿਆਸ ਕਰਨ ਦਾ ਤਰੀਕਾ ਬੜਾ ਖੇਲ੍ਹ ਕੇ ਦਸਦੀ ਹੈ ਪਰ ਇਸ ਨੂੰ ਸਾਧਕ ਹੀ ਸਮਝ ਸਕਦਾ ਹੈ ਬੁੱਧੀ ਜੀਵ ਨਹੀਂ, ਧਿਆਨ ਜਦੋਂ ਅੰਦਰ ਜਾਣ ਵਾਲੇ ਅਤੇ ਬਾਹਰ ਆਉਣ ਵਾਲੇ ਸਾਹ ਤੇ ਇਕਾਗਰ ਕੀਤਾ ਜਾਂਦਾ ਹੈ ਭਾਵ ਪ੍ਰਾਣ ਅਤੇ ਅਪਾਨ ਤੇ ਉਸ ਦਾ ਭਾਵ ਇਸ ਕ੍ਰਿਆ ਤੋਂ ਸੜ੍ਕ ਹੋਣਾ ਹੈ। ਇਸ ਤਰ੍ਹਾਂ ਪ੍ਰਾਣ ਅਤੇ ਅਪਾਨ ਲਈ ਸੜ੍ਕ ਹੋਣਾ ਅਤੇ ਅੱਖਾਂ ਦੇ ਵਿਚਕਾਰ ਧਿਆਨ ਇਕਾਗਰ ਕਰਨ ਨਾਲ ਸਾਧਕ ਸੁਸ਼ਮਨਾ ਤਕ ਸਹਿਜੇ ਹੀ ਪਹੁੰਚ ਜਾਂਦਾ ਹੈ, ਇਸ ਤੋਂ ਬਿਨਾਂ ਆਗਿਆ ਚੱਕਰ ਤੇ ਧਿਆਨ ਲਾਉਣਾ ਅੰਖਾਂ ਹੈ, ਦੂਸਰੇ ਦੋ ਤਰੀਕੇ ਹਨ ਇਕ ਵਿਚ ਭਰਵੱਟਿਆਂ ਦੇ ਵਿਚ ਧਿਆਨ ਲਗਾਉਣ ਲਈ ਕਿਹਾ ਜਾਂਦਾ ਹੈ ਦੂਸਰੇ ਵਿਚ ਨੱਕ ਦੇ ਸਿਰੇ ਤੇ ਧਿਆਨ ਲਗਾਉਣ ਲਈ ਕਿਹਾ ਜਾਂਦਾ ਹੈ - ਇਹ ਤ੍ਰਾਟਕ ਹੈ। ਇਸ ਤ੍ਰਾਟਕ ਦਾ ਪ੍ਰਾਣ ਅਪਾਨ ਨਾਲ ਕੋਈ ਸੰਬੰਧ ਨਹੀਂ, ਜਦੋਂ ਦੋਨੋਂ ਨਾਸਿਕਾ ਇਕੋ ਤਰ੍ਹਾਂ ਚਲਣ ਲਗ ਪੈਂਦੀਆਂ ਹਨ ਭਾਵ ਅੰਦਰ ਜਾਣ ਵਾਲਾ ਸਾਹ ਤੇ ਬਾਹਰ ਆਉਣ ਵਾਲਾ ਸਾਹ ਸਮ ਹੋ ਜਾਂਦੇ ਹਨ ਇਸ ਕ੍ਰਿਆ ਨੂੰ ਸੁਸ਼ਮਨਾ ਦਾ ਕ੍ਰਿਆਸੀਲ ਹੋਣਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਮਾਨਤਾ ਤੋਂ ਬਿਨਾਂ ਸੁਸ਼ਮਨਾ ਕ੍ਰਿਆਸੀਲ ਨਹੀਂ ਹੋ ਸਕਦੀ, ਜਿਹੜੇ ਸਾਧਨਾ ਦੇ ਮਾਰਗ ਤੇ ਹਨ ਧਿਆਨ ਮਾਰਗ ਤੇ ਹਨ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੁਸ਼ਮਨਾ ਨੂੰ ਕ੍ਰਿਆਸੀਲ ਕੀਤੇ ਬਿਨਾਂ ਨਾ ਤਾਂ ਮਨ ਨੂੰ ਸਾਧਿਆ ਜਾ ਸਕਦਾ ਹੈ ਨਾ ਹੀ ਮਨ ਤੇ ਕਾਬੂ

(ਬਾਕੀ ਪੰਨਾ 20 ਤੇ)

## ‘ਆਤਮ ਮਾਰਗ’ ਹਿੰਦੀ ਐਡੀਸ਼ਨ ਦੀ ਪ੍ਰੇਮ ਸੰਦੇਸ਼ ਦਿੰਦੀ ਲੋਚਾ

ਡਾ. ਭੀ. ਕੇ. ਪਾਂਡੇ

‘ਆਤਮ ਮਾਰਗ’ ਦੇ ਜਗਿਆਸੂਆਂ ਨੂੰ ਮੇਰੀ ਦੋਵੇਂ ਹੱਥ ਜੋੜ ਕੇ ਨਮਸਕਾਰ।

ਇਸ ਗੱਲ ਵਿਚ ਹੁਣ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ‘ਆਤਮ ਮਾਰਗ’ ਮੈਗਜ਼ੀਨ ਸਹਿਜ ਗਿਆਨ ਭਗਤੀ ਮਾਰਗ ਦਾ ਇਕ ਅਜਿਹਾ ਅੰਮ੍ਰਿਤ ਸਰੋਵਰ ਹੈ ਜਿਸ ਵਿਚ ਸੱਚੇ ਦਿਲਾਂ ਜਿੰਨੀ ਵਾਰੀ ਵੀ ਗੋਤਾ ਲਾਈਆ ਜਾਵੇ, ਉਨ੍ਹਾਂ ਹੀ ਤੇਜ਼ੀ ਨਾਲ ਗਿਆਨ ਭਗਤੀ ਦੀ ਤ੍ਰੇਹ ਹੋਰ ਵਧਦੀ ਚਲੀ ਜਾਂਦੀ ਹੈ, ਇਕ ਅਸੀਮ ਗਿਆਨ ਨੂੰ ਪ੍ਰਾਪਤ ਕਰਨ ਦੀ ਸਮਰਥਾ ਸਾਡੇ ਅੰਦਰ ਭਾਵੇਂ ਨਹੀਂ ਹੈ, ਫਿਰ ਵੀ ਚਾਹ ਸਦਾ ਬਣੀ ਰਹਿੰਦੀ ਹੈ ਕਿ ਇਹੋ ਅੰਮ੍ਰਿਤ ਬਾਣੀ ਸਦਾ-ਸਦਾ ਵਗਦੀ ਰਹੇ, ਲਗਾਤਾਰ ਵਗਦੀ ਰਹੇ, ਤਪਦੇ ਹੋਏ ਦਿਲਾਂ ਨੂੰ ਠੰਢਕ ਦਿੰਦੀ ਰਹੇ। ਜਦੋਂ ਮਹਾਂਪੁਰਖਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਨਿਕਲੇ ਬਚਨ, ਲੇਖਣੀ ਦਾ ਰੂਪ ਧਾਰ ਕੇ ਛਘ ਕੇ ਸਾਡੇ ਸਾਮੁਣੇ ਆਉਂਦੇ ਹਨ ਤਾਂ ਇੰਜ ਲਗਦਾ ਹੈ ਕਿ ਇਨ੍ਹਾਂ ਅਨਮੋਲ ਬਚਨਾਂ ਦਾ ਕੀ ਕਦੀ ਅਸੀਂ ਮੁੱਲ ਦੇ ਪਾਵਾਂਗੇ? ਜਿਹੜੀਆਂ ਅਗੰਮੀ ਗੱਲਾਂ ਸਾਨੂੰ ਪੜ੍ਹਨ ਵਾਸਤੇ ਮਿਲਦੀਆਂ ਹਨ ਅਤੇ ਸਤਿਸੰਗ ਪ੍ਰਾਪਤ ਹੁੰਦਾ ਹੈ, ਉਨ੍ਹਾਂ ਦਾ ਠੀਕ-ਠੀਕ ਮੁੱਲ ਇਸੇ ਜੀਵਨ ਵਿਚ ਦੇ ਸਕਾਂਗੇ? ਪਤਾ ਨਹੀਂ ਕਿੰਨੇ ਜਨਮ ਹੋਰ ਲੈਣੇ ਪੈਂਣਗੇ? ਆਓ ਇਸ ਅਗੰਮੀ ਵਿਚਾਰ ਸਮੁੰਦਰ ਵਿਚ ਇਕ ਗੋਤਾ ਲਾ ਕੇ ਵੇਖੀਏ।

ਆਮ ਤੌਰ ਤੇ ਵੇਖਣ ਵਿਚ ਆਉਂਦਾ ਹੈ ਕਿ ਪਹਿਲਾਂ-ਪਹਿਲਾਂ ਇਕ ਦੋ ਸਾਲ ਜਗਿਆਸੂ ‘ਆਤਮ ਮਾਰਗ’ ਨੂੰ ਚੰਗੀ ਤਰ੍ਹਾਂ ਚਾਅ ਤੇ ਲਗਨ ਦੇ ਨਾਲ ਪੜ੍ਹਦਾ ਹੈ। ਦੋ ਤਿੰਨ ਸਾਲ ਬਾਅਦ ਇੰਜ ਕਹਿਣ ਲਗ ਪੈਂਦਾ ਹੈ ਕਿ ਹੁਣ ਤਾਂ ਇਹ ਪੜ੍ਹਿਆ ਹੀ ਨਹੀਂ ਜਾਂਦਾ, ਹੁਣ ਸਮਾਂ ਨਹੀਂ ਮਿਲਦਾ ਪੜ੍ਹਨ ਨੂੰ, 80 ਪੰਨੇ ਤਾਂ ਬਹੁਤ ਜ਼ਿਆਦਾ ਹੁੰਦੇ ਹਨ, ਪੂਰੇ ਮਹੀਨੇ ਵਿਚ ਮੁਕਦੇ ਹੀ ਨਹੀਂ ਹਨ। ਪਤਾ ਨਹੀਂ ਕਿੰਨੇ ਇਹੋ ਜਿਹੇ ਬੇਬੁਨਿਆਦ ਸਵਾਲ ਕਈਆਂ ਦੇ ਮਨ ਵਿਚ ਆਉਂਦੇ ਹਨ ਅਤੇ ‘ਆਤਮ ਮਾਰਗ’ ਲੈਣਾ ਬੰਦ ਕਰ ਦਿੰਦੇ ਹਨ। ਇਨ੍ਹਾਂ ਸਵਾਲਾਂ ਦੇ ਆਪਣੀ-ਆਪਣੀ ਸੋਚ ਅਨਸਾਰ ਜਵਾਬ ਵੀ ਵੱਖ-ਵੱਖ ਹੋਣਗੇ। ਇਨ੍ਹਾਂ ਸਵਾਲਾਂ ਦੇ ਹਲ ਲੱਭਣ ਤੋਂ ਪਹਿਲਾਂ, ਇਹ ਸੋਚਣਾ ਜੜ੍ਹਗੀ ਹੈ ਕਿ ਸਾਡੀ ਇਹੋ ਜਿਹੀ ਮਨ ਦੀ ਅਵਸਥਾ ਕਿਉਂ ਹੋਈ? ਕਿਹੜੇ ਕਾਰਨ ਸਨ ਜਿਨ੍ਹਾਂ ਸਦਕਾ ਸਾਡਾ ਅੰਮ੍ਰਿਤ ਰੂਪੀ ਰਸ ਦੇ ਨਾਲ ਲਗਾਵ ਘੱਟ ਹੋ ਗਿਆ? ਇਨ੍ਹਾਂ ਵੱਖ-ਵੱਖ ਸਵਾਲਾਂ ਦੇ ਪਿਛੇ ਕੋਈ ਨਾ ਕੋਈ ਭੇਦ ਜੜ੍ਹਰ ਲੁੱਕਿਆ ਹੋਇਆ ਹੈ ਜਿਸ ਨੂੰ ਨਾ ਸਮਝੀ ਦੇ ਕਾਰਨ ਸਾਡੀ ਇਹੋ ਜਿਹੀ ਹਾਲਤ ਹੋ ਜਾਂਦੀ ਹੈ।

ਮਹਾਂਪੁਰਸ਼ਾਂ ਦੇ ਕਰ ਕਮਲਾਂ ਨਾਲੋਂ ਲਿਖੀਆਂ ਗਈਆਂ ਸੱਤ ਕਿਤਾਬਾਂ ਜਿਨ੍ਹਾਂ ਦਾ ਸਿਰਲੇਖ ‘ਬਾਤ ਅਗੰਮ ਕੀ’ ਹੈ ਛਘ ਚੁਕੀਆਂ ਹਨ ਜਿਨ੍ਹਾਂ ਵਿਚ ਇਹ ਚੰਗੀ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ ਕਿ ‘ਆਤਮ ਮਾਰਗ’ ਇਕ ਅਗੰਮੀ ਰਾਹ ਹੈ। ਅਗੰਮ

ਦਾ ਅਰਥ ਹੈ ਸੀਮਾ ਰਹਿਤ boundless ਜਾਂ limitless ਜਦੋਂ ‘ਆਤਮ ਮਾਰਗ’ ਸੀਮਾ ਰਹਿਤ ਹੈ, ਅਸੀਮ ਹੈ ਤਾਂ ਇਹ ਮਨੁੱਖ ਦੀ ਸੀਮਤ ਬੁੱਧੀ ਉਸ ਅਸੀਮ ਤਕ ਕਿਵੇਂ ਪਹੁੰਚ ਸਕਦੀ ਹੈ? ਇਹ ਇਕ ਦੋ ਦਿਨਾਂ ਜਾਂ ਸਾਲਾਂ ਵਿਚ ਪ੍ਰਾਪਤ ਹੋ ਜਾਣ ਵਾਲਾ ਰਾਹ ਨਹੀਂ ਹੈ। ਗੁਰੂ ਮਹਾਰਾਜ ਜੀ ਨੇ ਫੁਰਮਾਨ ਕੀਤਾ ਹੈ -

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥

ਪੰਨਾ - 12

ਮਨੁੱਖ ਦਾ ਚੌਲਾ ਤੈਨੂੰ ਮਿਲਿਆ ਹੈ, ਕੇਵਲ ਇਸ ਲਈ ਕਿ ਰੱਬ ਨੂੰ ਮਿਲਣ ਦੀ ਤੇਰੀ ਵਾਰੀ ਆ ਗਈ ਹੈ, ਆਪਣੀ ਵਾਰੀ ਦਾ ਪੂਰਾ ਪੂਰਾ ਲਾਹਾ ਚੁੱਕ ਲੈ ਅਤੇ ਚੌਰਾਸੀ ਲੱਖ ਜੂਨਾਂ ਦੇ ਚੱਕਰਾਂ ਤੋਂ ਪਾਰ ਲੰਘ ਜਾ। ਜਿਸ ਪ੍ਰਮਾਤਮਾ ਨੂੰ ਮਿਲਣ ਵਾਸਤੇ, ਬਾਬਾ ਫਰੀਦ ਨੇ ਆਪਣਾ ਸਰੀਰ ਤਪ ਕਰਕੇ ਇਕ ਹੱਡੀਆਂ ਦੀ ਮੁੱਠ ਬਣਾ ਲਿਆ ਸੀ, ਆਪਣੀ ਅੱਖ ਦਾ ਡੇਲ੍ਹਾ ਕੱਢ ਕੇ ਦੇ ਦਿਤਾ ਸੀ, ਲੱਖਾਂ ਰਿਸ਼ੀਆਂ-ਮੁਨੀਆਂ ਨੇ ਹਜ਼ਾਰਾਂ ਵਰ੍ਹੇ ਤਕ ਤਪ ਕੀਤੇ, ਤਾਂ ਵੀ ਉਨ੍ਹਾਂ ਨੂੰ ਰੱਬ ਨਾ ਮਿਲ ਸਕਿਆ। ਗੋਰਖਨਾਥ ਦੇ ਗੁਰੂ ਮਛੰਦਰ ਨਾਥ ਨੇ ਕਈ ਸਾਲਾਂ ਤਕ ਰਾਜਾ ਅਮਰੂ ਦੀ ਦੋਹ ਵਿਚ ਪ੍ਰਵੇਸ਼ ਕਰਕੇ ਆਨੰਦ ਭੋਗਦਾ ਰਿਹਾ, ਇੰਨਾ ਵੱਡਾ ਜੋੜੀ ਵੀ ਭੋਗੀ ਬਣ ਗਿਆ, ਵੱਡੇ-ਵੱਡੇ ਸਾਧਕ ਤਪੀ, ਸਤਿ ਮਾਰਗ ਤੋਂ ਭਟਕ ਜਾਂਦੇ ਹਨ, ਤਾਂ ਵੀ ਉਨ੍ਹਾਂ ਨੂੰ ‘ਆਤਮ ਮਾਰਗ’ ਨਹੀਂ ਵਿਖਾਈ ਦਿੰਦਾ।

ਇੰਨਾ ਕਠਿਨ ਰਾਹ ਹੈ। ਇਕ-ਇਕ ਕਦਮ ਸੋਚ ਸੋਚ ਕੇ ਰਖਣਾ ਪੈਂਦਾ ਹੈ, ਇਸ ਅਗੰਮੀ ਰਾਹ ਦੀਆਂ ਅਗੰਮੀ ਗੱਲਾਂ ਹਨ, ਹੁਣ ਜੇਕਰ ਅਸੀਂ ਸੋਚੀਏ ਕਿ ਦੋ ਜਾਂ ਤਿੰਨ ਸਾਲ ‘ਆਤਮ ਮਾਰਗ’ ਪੜ੍ਹ ਕੇ ਅਸੀਂ ਆਪਣਾ ਮਨੋਰਥ ਪ੍ਰਾਪਤ ਕਰ ਲਿਆ ਤਾਂ ਇਹ ਇਕ ਬਹੁਤ ਵੱਡੀ ਭੁੱਲ ਹੈ - ਸਾਡੀ। ਜਿਸ ਰੱਬ ਨੂੰ ਮਿਲਣ ਲਈ ਲੋਕੀ ਵੱਡੀ ਤੋਂ ਵੱਡੀ ਕਰਬਾਨੀ ਦੇਣ ਵਾਸਤੇ ਤਿਆਰ ਹੋ ਜਾਂਦੇ ਹਨ ਤੇ ਅਸੀਂ ਦੋ ਤਿੰਨ ਸਾਲਾਂ ਵਿਚ ਹੀ ਉਕਤਾ ਗਏ? ਢੂੰਘੀ ਸੋਚ ਵਿਚ ਆ ਕੇ ਇਸਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰੋ। ਕਿਤੇ ਨਾ ਕਿਤੇ ਸਾਡੇ ਅੰਦਰ ਜ਼ਰੂਰ ਕੋਈ ਘਾਟ ਰਹਿ ਗਈ ਹੈ। ਵਰਨਾ ਦੋ ਸਾਲਾਂ ਤਕ ਕਾਫ਼ੀ ਸੌਂਕ ਚੜ੍ਹਿਆ ਰਿਹਾ, ਹੁਣ ਕੀ ਹੋ ਗਿਆ? ਦੋ ਸਾਲ ਤਕ ‘ਆਤਮ ਮਾਰਗ’ ਸਾਡੇ ਨਾਲ ਜੁੜਿਆ ਰਿਹਾ ਜਾਂ ਅਸੀਂ ਉਸ ਨਾਲ ਕਿਉਂ ਤੇ ਕਿਵੇਂ ਜੁੜੇ ਰਹੇ? ਕੀ ਕੇਵਲ ਸਾਖੀਆਂ ਹੀ ਪੜ੍ਹਦੇ ਰਹੇ ਜਿਹੜੀਆਂ ਚੰਗੀਆਂ ਲਗਦੀਆਂ ਹਨ? ਸਾਖੀਆਂ ਤਾਂ ਹੁਣ ਵੀ ਛਾਪੀਆਂ ਜਾਂਦੀਆਂ ਹਨ, ‘ਕਿਵ ਸਚਿਆਰਾ ਹੋਈਐ’ ਲੇਖ ਨੂੰ ਕੀ ਅਸੀਂ ਇਕ ਰਾਜਕੁਮਾਰੀ ਅਤੇ ਭਾਈ ਤਿਲੋਕਾ ਜੀ ਦੀ ਪ੍ਰੇਮ ਕਹਾਣੀ ਸਮਝ ਕੇ ਪੜ੍ਹਦੇ ਰਹੇ ਹਾਂ? ਕੀ ਗੁਰਬਾਣੀ ਦੀਆਂ ਤੁਕਾਂ ਹੀ ਜੁਬਾਨੀ ਯਾਦ ਕਰਦੇ ਰਹੇ ਹਾਂ? ਤਾਂ ਫਿਰ ਤਾਂ ਇਹ ਸਾਫ ਜਾਹਿਰ ਹੈ ਕਿ ਅਸੀਂ ਆਪਣੀ ਵਾਰੀ ਠੀਕ ਤਰ੍ਹਾਂ ਨਹੀਂ ਦੇ ਰਹੇ ਹਾਂ। ਸਾਡਾ ਮਨੋਰਥ ਕੁਝ ਹੋਰ

ਹੈ, ਅਸੀਂ ਆਪਣੇ ਅਸਲੀ ਟੀਚੇ ਤੋਂ ਭਟਕ ਗਏ ਹਾਂ ਜਾਂ ਉਸ ਤੋਂ ਦੂਰ ਰਹੇ ਹਾਂ। 'ਗੋਬਿੰਦ ਮਿਲਣ' ਸਾਡਾ ਟੀਚਾ, ਮਨੋਰਥ ਨਹੀਂ ਰਿਹਾ। ਅਸੀਂ ਕਿਸੇ ਹੋਰ ਥਾਂ ਤੇ ਫਸ ਗਏ ਹਾਂ, ਕਿਸੇ ਹੋਰ ਰਸਤੇ ਤੇ ਤੁਰ ਪਏ ਹਾਂ। ਮਾਇਆ ਰੂਪੀ ਸੱਪਣੀ ਨੇ ਜ਼ਰੂਰ ਕਿਸੇ ਨਾ ਕਿਸੇ ਰੂਪ ਵਿਚ ਫਸ ਲਿਆ ਹੋਣਾ ਹੈ। ਉਸ ਦੀ ਜ਼ਹਿਰ ਨੇ ਸਾਡੀ ਅੰਮ੍ਰਿਤ ਵਰਗੀ ਚਾਹ ਨੂੰ ਅਪਵਿੱਤਰ ਕਰ ਦਿਤਾ ਤੇ ਅਸੀਂ ਆਪਣੇ ਰਸਤੇ ਤੋਂ ਭਟਕ ਗਏ। ਵਰਨਾਂ ਇਕ ਸੱਚਾ-ਸੁੱਚਾ ਜਗਿਆਸੂ ਕਦੇ ਵੀ ਅਜਿਹੇ ਸਵਾਲ ਨਹੀਂ ਕਰਦਾ।

ਕੁਦਰਤ ਦੀ ਹਰ ਚੀਜ਼ ਲਗਾਤਾਰ ਤੁਰਦੀ ਜਾ ਰਹੀ ਹੈ। ਧਰਤੀ, ਆਸਮਾਨ, ਸਿਤਾਰੇ, ਸਾਰੇ ਚਲਦੇ ਰਹਿੰਦੇ ਹਨ। ਦਰਿਆਵਾਂ ਦਾ ਪਾਣੀ ਵਹਿੰਦਾ ਰਹਿੰਦਾ ਹੈ, ਹੋ ਮਨੁੱਖ ਫਿਰ ਤੂੰ ਕਿਉਂ ਰੁਕਦਾ ਹੈ? ਕਿਸੇ ਕਵੀ ਨੇ ਕਿਹਾ ਹੈ -

**ਗਹੀ ਤੂੰ ਰੁਕ ਨਾ ਕਿ ਨਿਤ ਦੇ ਮੁਸਾਫਰ  
ਨਿਰਾਸਾ ਦੇ ਨਜ਼ਦੀਕ ਛੁਕਦੇ ਨਾ ਹੁੰਦੇ।  
ਏ ਧਰਤੀ, ਓ ਚੰਨਾ, ਹਵਾ ਤੇ ਸਿਤਾਰੇ  
ਸਦਾ ਚਲਦੇ ਰਹਿੰਦੇ ਨੇ, ਰੁਕਦੇ ਨਾ ਹੁੰਦੇ।  
ਪਹਾੜਾਂ ਦੀ ਛਾਤੀ ਨੂੰ ਛਲਣੀ ਬਣਾ ਕੇ  
ਜੋ ਸੌਮੇਂ ਨਿਕਲਦੇ ਨੇ, ਸੁਕਦੇ ਨਾ ਹੁੰਦੇ।  
ਜਿਨ੍ਹਾਂ ਨੇ ਹਥੇਲੀ ਤੇ ਜਿਦ ਰੱਖੀ ਹੋਈ ਏ,  
ਓ ਦੁਨੀਆਂ ਝੁਕਾਂਦੇ ਨੇ, ਝੁਕਦੇ ਨੀ ਹੁੰਦੇ।**

ਇਹ ਮੰਨਦੇ ਹਾਂ ਕਿ ਇਹ ਰਸਤਾ ਬੜਾ ਹੀ ਅੰਖਾ ਹੈ। ਕਦਮ-ਕਦਮ ਤੇ ਕੰਡੇ ਵਿਚ ਪਏ ਹਨ। ਮਾਇਆ, ਵਾਸ਼ਨਾ ਰੂਪੀ ਡੈਣਾਂ ਹਰ ਵੇਲੇ ਆਪਣੇ ਤਿੱਖੇ ਵਾਰ ਕਰਦੀਆਂ ਰਹਿੰਦੀਆਂ ਹਨ। ਪਰ ਪਿਆਰਿਆ! ਹੌਸਲਾ ਨਹੀਂ ਛੱਡਣਾ, ਸਤਿ ਮਾਰਗ ਨਹੀਂ ਛੱਡਣਾ। 'ਆਤਮ ਮਾਰਗ' ਤੋਂ ਨਹੀਂ ਹਟਣਾ। ਕੇਵਲ ਇਹੋ ਹੀ ਰਸਤਾ ਹੈ ਜਿਹੜਾ ਕਲਜੁੱਗ ਰੂਪੀ ਹਨ੍ਤੇ ਵਿਚ ਇਕ ਪ੍ਰਕਾਸ਼ ਦੀ ਕਿਰਨ ਹੈ। ਪ੍ਰਕਾਸ਼ ਥਾਮ light house ਵਾਂਗੂੰ ਸਾਨੂੰ ਪ੍ਰਕਾਸ਼ ਦੇ ਰਿਹਾ ਹੈ ਅਤੇ ਦਿੰਦਾ ਰਹੇਗਾ। ਅੰਤ ਵਿਚ ਕਬੀਰ ਸਾਹਿਬ ਦੇ ਇਸ ਦੋਹੇ ਨੂੰ ਧਿਆਨ ਵਿਚ ਰਖਦੇ ਹੋਏ, ਇਹ ਵਿਚਾਰ ਕਰੀਏ ਕਿ ਕੀ ਅਸੀਂ ਆਪਣੇ ਮਨੋਰਥ ਨੂੰ ਛੱਡ ਕੇ ਆਤਮ ਮਾਰਗ ਤੋਂ ਭਟਕ ਤਾਂ ਨਹੀਂ ਗਏ -

**ਜਿਨ ਢੂੰਢਾ ਤਿਨ ਪਾਇਆ ਗਹਿਰੇ ਪਾਨੀ ਬੈਠਿ।  
ਮੈ ਬੁਰਾ ਬੁਡਨ ਭਰਾ ਰਹਾ ਕਿਨਾਰੇ ਬੈਠਿ।**

ਦੋ ਤਿੰਨ ਸਾਲ ਵਿਚ 'ਆਤਮ ਮਾਰਗ' ਤਾਂ ਜ਼ਰੂਰ ਪੜ੍ਹਿਆ ਪਰ ਬਹੁਤਾ ਛੂੰਘਾਈ ਵਿਚ ਨਹੀਂ ਗਏ। ਮੌਤੀ ਕੱਚਣ ਵਾਸਤੇ ਛੂੰਘੇ ਸਾਮੁੰਦਰ ਵਿਚ ਗੋਤੇ ਲਾਉਣੇ ਪੈਂਦੇ ਹਨ, ਭੁੱਬ ਜਾਣ ਦੇ ਫਰ ਨਾਲ, ਕਿਨਾਰੇ ਤੇ ਬੈਠੇ ਰਹਿਣ ਨਾਲ ਮੌਤੀ ਹੱਥ ਨਹੀਂ ਆਉਂਦੇ। ਇਸ ਲਈ ਹੋ ਜਗਿਆਸੂਚਿ! 'ਆਤਮ ਮਾਰਗ' ਦੇ ਸਾਧਕੇ, ਆਤਮ ਮਾਰਗ ਦੇ ਪ੍ਰਮੀਓ! ਮਨ ਛੋਟਾ ਕਰਕੇ ਆਤਮ ਮਾਰਗ ਤੋਂ ਨਾ ਭਟਕਦੇ ਹੋਏ, ਆਤਮ ਮਾਰਗ ਦੀ ਪਟੜੀ ਤੇ ਲਗਾਤਾਰ ਚਲਦੇ ਰਹਿਣ ਦਾ ਅਭਿਆਸ ਜਾਰੀ ਰੱਖੋ। ਮਹਾਂਪੁਰਸ਼ਾਂ ਦਾ ਅਸ਼ੀਰਵਾਦ, ਉਨ੍ਹਾਂ ਦਾ ਸੰਗ ਸਾਡਾ ਸਦਾ ਸਹਾਈ ਹੋਵੇਗਾ।

L L L L L L L

(ਪੰਨਾ 18 ਦੀ ਬਾਕੀ)

ਪਾਇਆ ਜਾ ਸਕਦਾ ਹੈ, ਭਾਵੇਂ ਕੋਈ ਕਿੰਨਾਂ ਵੀ ਕਿਉਂ ਨਾ ਕਰੇ ਉਹ ਸਾਧਨਾ ਕਰਦਾ ਹੈ, ਉਸ ਦਾ ਅਭਿਆਸ ਅਧੂਰਾ ਹੈ ਉਸ ਦਾ ਤਰੀਕਾ ਅਧੂਰਾ ਹੈ, ਗਲਤ ਹੈ ਜੇ ਸੁਸ਼ਮਨਾ ਨੂੰ ਨਹੀਂ ਕ੍ਰਿਆਸ਼ੀਲ ਕੀਤਾ। ਜਦੋਂ ਹੀ ਸੁਸ਼ਮਨਾ ਕ੍ਰਿਆਸ਼ੀਲ ਹੁੰਦੀ ਹੈ, ਮਨ ਅਨੰਦਮਈ ਹੈ ਜਾਂਦਾ ਹੈ, ਉਹ ਅਨੰਦ ਜਿਹੜਾ ਹੋਰ ਉਸ ਤਰ੍ਹਾਂ ਮਹਿਸੂਸ ਹੁੰਦਾ ਹੀ ਨਹੀਂ, ਉਸ ਸਮੇਂ ਬਾਹਰ ਦੇ ਸੰਸਾਰ ਦੀ ਹਰ ਖੁਸ਼ੀ ਫਿੱਕੀ ਲਗਦੀ ਹੈ ਕਿਉਂਕਿ ਮਨ ਦੀ ਅਵਸਥਾ ਬੜੀ ਖੁਸ਼ੀ ਉਚੀ ਹੁੰਦੀ ਹੈ, ਪੂਰਨ ਅਨੰਦਮਈ ਹੁੰਦੀ ਹੈ, ਸੰਸਾਰ ਦੀ ਕੋਈ ਖੁਸ਼ੀ ਉਸ ਦੀ ਤੁਲਨਾ ਨਹੀਂ ਕਰ ਸਕਦੀ।

ਜਦੋਂ ਇਕਾਗਰਤਾ ਪੱਕੀ ਹੈ ਜਾਂਦੀ ਹੈ ਤੇ ਮਨ ਇੰਦੀਆਂ ਵਿਚ ਜਾਣ ਤੋਂ ਰੋਕ ਲੈਂਦੀ ਹੈ, ਇਕ ਦਮ ਫੇਰ ਸੰਭਲ ਕੇ ਹੀ ਇਕ ਤੇ ਉਸ ਇਕ ਤੇ ਧਿਆਨ ਇਕਾਗਰ ਹੋਣ ਲਗ ਪੈਂਦਾ ਹੈ, ਜਿਹੜਾ ਇਕਾਗਰਤਾ ਤੋਂ ਅੱਗੇ ਹੈ, ਇਕ ਮਨ ਇਕ ਚਿੱਤ ਦੀ ਅਵਸਥਾ ਆ ਜਾਂਦੀ ਹੈ, ਮਨ ਫੇਰ ਬਾਹਰ ਨਹੀਂ ਜਾਂਦਾ ਫੇਰ ਇਹ ਆਪਣਾ ਰਸਤਾ ਅੰਦਰ ਹੀ ਲੱਭ ਲੈਂਦਾ ਹੈ, ਇਹ ਧਿਆਨ ਦੀ ਪਹਿਲੀ ਪਉੜੀ ਹੈ, ਜਦੋਂ ਕੋਈ ਵੀ ਸਾਧ ਯੋਗੀ ਇਸ ਅਵਸਥਾ ਦੀ ਪਾਪਤੀ ਕਰ ਲੈਂਦਾ ਹੈ, ਉਹ ਮਨ ਨੂੰ ਪੂਰੀ ਤਰ੍ਹਾਂ ਕਾਬੂ ਕਰ ਲੈਂਦਾ ਹੈ ਇਸ ਤਰ੍ਹਾਂ ਕਾਬੂ ਕੀਤਾ ਗਿਆ ਮਨ ਨਿਰਭੈ ਹੁੰਦਾ ਹੈ, ਕ੍ਰੋਧ ਤੋਂ ਰਿਹਤ ਹੁੰਦਾ ਹੈ, ਇੰਦ੍ਰੀਆਂ ਦੇ ਲੱਭ ਤੋਂ ਬਾਹਰ ਹੁੰਦਾ ਹੈ, ਪਰ ਸੁਤੰਤਰਤਾ ਅਜੇ ਸੰਪੂਰਨ ਨਹੀਂ ਹੈ ਇਸ ਇਕਾਗਰ ਤੇ ਇਕਚਿਤਤਾ ਵਿਚ ਅਜੇ ਗਿਆਨ ਦੀ ਕਮੀ ਹੈ, ਗਿਆਨ ਦੀ ਜੋਤੀ ਜਗਾਊਣੀ ਹਾਲੇ ਬਾਕੀ ਹੈ ਇਸ ਗਿਆਨ ਦੀ ਜੋਤੀ ਵਿਚ ਸਾਰੇ ਸੰਸਕਾਰ ਭਸਮ ਹੋ ਜਾਂਦੇ ਹਨ, ਜਦੋਂ ਸੰਸਕਾਰ ਗਿਆਨ ਦੀ ਜੋਤੀ ਵਿਚ ਭਸਮ ਕਰ ਦਿਤੇ ਜਾਂਦੇ ਹਨ ਸੁਤੰਤਰਤਾ ਦੀ ਇਕ ਪਉੜੀ ਹੋਰ ਉਚੀ ਹੋ ਜਾਂਦੀ ਹੈ ਪਰ ਉਹ ਵੀ ਅੰਤਮ ਨਹੀਂ ਹੈ ਅੰਤਮ ਪਉੜੀ ਉਹ ਹੈ ਜਦੋਂ ਜੀਵ ਦਾ ਮਿਲਣ ਆਤਮਾ ਨਾਲ ਹੁੰਦਾ ਹੈ ਉਹ ਆਤਮਾ ਜਿਹੜੀ ਸਰਬ ਵਿਆਪਕ ਹੈ, ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਇਕ ਪਾਣੀ ਦੀ ਬੂੰਦ ਸਾਗਰ ਵਿਚ ਜਾ ਮਿਲਦੀ ਹੈ।

ਸਤਾਈ ਤੇ ਅਠਾਈਵਾਂ ਸਲੋਕ ਸਾਧਨਾ ਕਰਕੇ, ਵਿਸ਼ੇ ਵਿਕਾਰਾਂ ਇੰਦ੍ਰੀਆਂ ਤੇ ਕਾਬੂ ਪਾਉਣ ਦੀ ਵਿਆਖਿਆ ਕਰਦੇ ਹਨ, ਮਨ ਤੇ ਕਾਬੂ ਪਾਉਣ ਤੋਂ ਬਾਅਦ ਤੁਸੀਂ ਇਛਾਵਾਂ ਤੇ ਕ੍ਰੋਧ ਤੇ ਕਾਬੂ ਪਾ ਲੈਂਦੇ ਹੋ ਜਦੋਂ ਧਿਆਨ ਲਗਾ ਕੇ ਸਮਾਪਨ ਦਾ ਅਨੁਭਵ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਸੁਤੰਤਰ ਹੋਈ ਆਤਮਾ ਸਾਰੇ ਕਰਮ ਤੇ ਫਲ ਪ੍ਰਮੇਸ਼ਰ ਨੂੰ ਹੀ ਅਰਪਣ ਕਰਦੀ ਹੈ, ਉਹ ਪ੍ਰਮਾਤਮਾ ਜਿਹੜਾ ਪਰਿਪੂਰਨ ਨੂੰ ਹੀ ਅਪਣੇ ਕਰਦੀ ਹੈ, ਸਰਬ ਵਿਆਪਕ ਹੈ ਇਸ ਤਰ੍ਹਾਂ ਦੀ ਸ਼ਰਧਾ ਨਾਲ ਉਹ ਮੁੜ ਕੇ ਸਵੈ ਚੇਤਨਤਾ ਵਿਚ ਨਹੀਂ ਫਸ ਸਕਦਾ 'ਮੈ' ਭਾਵ ਵਿਚ ਨਹੀਂ ਜਾ ਸਕਦਾ।

ਇਥੇ ਪੰਜਵਾਂ ਅਧਿਆਏ ਖਤਮ ਹੁੰਦਾ ਹੈ, ਇਸ ਅਧਿਆਏ ਵਿਚ ਕ੍ਰਿਸ਼ਨ ਜੀ ਅਰਜਨ ਨੂੰ ਕਰਮ ਦੇ ਮਾਰਗ ਤੇ ਲੈ ਜਾਂਦੇ ਹਨ ਜਿਸ ਰਾਹੀਂ ਉਹ ਆਪਣੇ ਆਪ ਤੇ ਮਨ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲੈਂਦਾ ਹੈ, ਉਹ ਸਾਰੀਆਂ ਇਛਾਵਾਂ ਤੇ ਕ੍ਰੋਧ ਦਾ ਤਿਆਗ ਕਰ ਦਿੰਦਾ ਹੈ ਅਤੇ ਸੁਤੰਤਰਤਾ ਪ੍ਰਾਪਤ ਕਰ ਲੈਂਦਾ ਹੈ।

L L L L L L L

## ਖਾਲਸੇ ਦੀ ਸਾਜਨਾ

ਡਾ. ਕੁਲਵੰਤ ਕੌਰ

(ਨੋਟ : ਇਹ ਲੇਖ ਲੇਟ ਆਉਣ ਕਰਕੇ ਅਪ੍ਰੈਲ ਮਈ ਵਿਚ  
ਨਹੀਂ ਛਪ ਸਕਿਆ)

ਮੌਜੂਦਾ ਸਾਲ 1999 ਦੀ ਇਸ ਸਮੁੱਚੀ ਸਦੀ ਵਿਚ ਇਕ ਵਿਸ਼ੇਸ਼ ਅਹਿਮੀਅਤ ਹੈ। ਅੱਜ ਸਮੁੱਚੇ ਸੰਸਾਰ ਵਿਚ ਵਸਦੇ ਗੁਰੂ ਨਾਨਕ ਨਾਮ ਲੇਵਾ ਖਾਲਸੇ ਦੀ ਲਾਜਨਾਨੀ ਸਾਜਨਾ ਦੀ ਤੀਜੀ ਮੁਬਾਰਕ ਸ਼ਤਾਬਦੀ ਮਨਾ ਰਹੇ ਹਨ ਜਿਹੜੀ ਸਰਬ ਸਮਿਆਂ ਵਿਚ ਵਾਪਰੀ ਸੱਚਮੁੱਚ ਦੀ ਇਕ ਮਹਾਂ ਅਲੌਕਿਕ ਅਤੇ ਨਿਵੇਕਲੀ ਘਟਨਾ ਹੈ। ਚਾਰ ਚੁਫੇਰੇ ਅੱਜ ਇਸੇ ਤੌ ਸ਼ਤਾਬਦੀ ਦੀ ਚਰਚਾ ਹੈ। ਨਗਰ ਨਗਰ, ਖੇੜੇ ਖੇੜੇ ਅਤੇ ਦੈਸ਼ ਵਿਦੇਸ਼ ਵਿਚ ਇਸ ਤਿੰਨ ਸੌ ਸਾਲਾ ਪੁਰਵ ਨੂੰ ਮਨਾਉਣ ਲਈ ਬੇਹੱਦ ਚਾਅ, ਉਮਾਹ, ਉਤਸ਼ਾਹ ਅਤੇ ਉਡੀਕ ਹੈ। ਵਿਭਿੰਨ ਢੰਗਾਂ, ਵਿਵਿਧ ਤਰੀਕਿਆਂ ਅਤੇ ਵੱਖ-ਵੱਖ ਵਿਧੀਆਂ ਰਾਹੀਂ ਓਸ ਲਾਮਿਸਾਲ ਸਾਜਨਾ ਦਿਵਸ ਨੂੰ ਮਨਾਉਣ ਦੇ ਉਪਰਾਲੇ ਹੋ ਰਹੇ ਹਨ ਜਿਸਨੇ ਖਿੰਡੀ ਪੁੰਡੀ ਅਤੇ ਕਰਮ ਕਾਂਡਾ ਦੀ ਦਲਦਲ ਵਿਚ ਧਸ ਰਹੀ ਮਨੁੱਖਤਾ ਨੂੰ ਜੀਣ-ਬੀਣ ਦਾ ਅਸਲ ਰਾਹ ਸੁਝਾਉਂਦਿਆਂ ਉਹਨਾਂ ਦੀ ਜ਼ਿਹਨੀ, ਜਿਸਮਾਨੀ, ਬੌਧਿਕ ਅਤੇ ਸਭਿਆਚਾਰਕ ਗੁਲਾਮੀ ਹੀ ਨਹੀਂ ਮੇਟੀ ਸਗੋਂ ਉਨ੍ਹਾਂ ਨੂੰ ਹੱਕ, ਸੱਚ, ਇਨਸਾਫ਼ ਅਤੇ ਰੱਬੀ ਏਕਤਾ ਦੀ ਸੋਝੀ ਵੀ ਕਰਾਈ। ਜੁਲਮ-ਤਸ਼ਦਦਦ, ਦੂਈ ਦੂੜ, ਕੁੜ ਪਾਖੰਡ, ਭੇਖ ਵਿਖਾਵੇ ਅਤੇ ਭਿੰਨ ਭੇਦ ਭਰੇ ਵਰਤਾਰੇ ਵਿਚ ਸੱਚ ਦੀ ਅਲਖ ਜਗਾਉਣ ਵਾਲੇ ਮਹਾਂਪੁਰਸ਼ਾਂ ਦੀ ਸੰਸਾਰ ਆਗਮਨ ਇਕ ਖਾਸ ਮਨੋਰਥ ਹਿੱਤ ਸੀ ਜਿਸਦਾ ਜ਼ਿਕਰ ਸ਼ਾਇਰ ਇਕਬਾਲ ਦੇ ਸ਼ਬਦਾਂ ਵਿਚ ਇਉਂ ਹੈ -

**ਫਿਰ ਉੱਠੀ ਆਖਿਰ ਸਦਾਅ ਤੱਹੀਦ ਕੀ ਪੰਜਾਬ ਸੇ।  
ਹਿੰਦ ਕੋਂ ਇਕ ਮਰਦੇ ਕਾਮਿਲ ਨੇ ਜਗਾਇਆ ਖਾਬ ਸੇ।**

ਬਿਨਾਂ ਸ਼ੱਕ ਅਧਰਮ, ਕੁਕਰਮ ਅਤੇ ਫੋਕਟ ਕਰਮ ਦੇ ਬੋਲ ਬਾਲੇ ਸਮੇਂ, ਗਰਕ ਰਹੇ ਹਿੰਦੁਸਤਾਨੀਆਂ ਨੂੰ ਰੱਬੀ ਏਕਤਾ ਅਤੇ ਮਨੁੱਖੀ ਸਮਾਨਤਾ ਦਾ ਸਬਕ ਸਿਖਾ ਕੇ ਜੋ ਜੀਵਨ ਜ਼ਿਉਣ ਅਤੇ ਮੁਕਤ ਹੋਣ ਦੀ ਅਸਲ ਵਿਧੀ ਕੋਈ ਮਹਾਂਪੁਰਸ਼ ਦ੍ਰਿੜ੍ਹਾ ਸਕੇ ਤਾਂ ਉਹ ਮੱਧਕਾਲ ਵਿਚ ਉੱਤਰੀ ਭਾਰਤ ਦੇ ਪੰਜਾਬ ਪ੍ਰਾਂਤ ਵਿਚ ਪ੍ਰਗਟ ਹੋ ਕੇ ਸਮੁੱਚੇ ਵਿਸ਼ਵ ਨੂੰ ਆਪਣਾ ਕਾਰਜ-ਖੇਤਰ ਬਣਾਉਣ ਵਾਲੇ ਦਸ ਗੁਰੂ ਸਾਹਿਬਾਨ ਹੀ ਹਨ। ਪਹਿਲੀ ਪਾਤਸ਼ਾਹੀ ਸਤਿਗੁਰੂ ਨਾਨਕ ਦੇਵ ਜੀ ਨੇ ਕੁੜ ਦੀ ਅਮਾਵਸ ਵਿਚ ਸੱਚ ਰੂਪ ਚੰਦਰਮਾ ਦਾ ਸੰਕੇਤ ਫਰਮਾਉਂਦਿਆਂ ਸਮਕਾਲੀ ਵਰਤਾਰੇ ਸੰਬੰਧੀ ਜੋ ਉਚਾਰਿਆ ਸੀ, ਉਹ ਸਦੀਆਂ ਦੇ ਵਕਦੇ ਉਪਰੰਤ ਅੱਜ ਵੀ ਉਸੇ ਪ੍ਰਕਾਰ ਅਰਥ ਪੂਰਨ ਹੈ -

**ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰਿ ਉਡਿਗਿਆ॥  
ਕੁੜੁ ਅਮਾਵਸ ਸਚੁ ਚੰਦ੍ਰਮਾ ਦੀਸੇ ਨਾਹੀ ਕਰ ਚੜਿਆ॥  
ਹਉ ਭਾਲਿ ਵਿਕੁੰਠੀ ਹੋਈ॥  
ਆਧੇਰੈ ਰਾਹੁ ਨ ਕੋਈ॥**

**ਵਿਚਿ ਹਉਮੇ ਕਰਿ ਦੁਖੁ ਰੋਈ॥** ਪੰਨਾ - 145

ਇਸ ਪ੍ਰਕਾਰ ਖਾਲਸੇ ਦੀ ਸਾਜਨਾ ਦਾ ਸੰਕਲਪ ਦਸਮ

ਪਾਤਸ਼ਾਹ ਨੂੰ ਅਚਨਚੇਤੀ ਫੁਰਿਆ ਕੋਈ ਫੁਰਨਾ ਨਹੀਂ ਸੀ। ਨਾ ਹੀ ਚਾਣਚੱਕ ਆਇਆ ਕੋਈ ਖਿਆਲ। ਸਗੋਂ ਇਸ ਅਦੁੱਤੀ ਸੰਕਲਪ ਦੀ ਸਰਬਾਂਗੀ ਯੋਜਨਾ 1469 ਵਿਚ ਪ੍ਰਗਟੇ ਸਤਿਗੁਰੂ ਜੀ ਦੇ ਸੰਸਾਰ ਆਗਮਨ ਨਾਲ ਹੀ ਆਰੰਭੀ ਜਾ ਚੁੱਕੀ ਸੀ ਜਿਨ੍ਹਾਂ ਨੇ ਚਹੁੰ ਕੁੰਠੀ ਪ੍ਰਚਾਰ ਕਰਦਿਆਂ ਜਨ-ਮਾਨਸ ਨੂੰ ਸਮਝਾਇਆ -

**ਜਾਣਹੁ ਜੋਤਿ ਨ ਪੁਛਹੁ ਜਾਤੀ ਆਗੇ ਜਾਤਿ ਨ ਹੈ॥**

ਪੰਨਾ - 349

ਅਤੇ -

**ਨੀਚਾ ਅੰਦਰਿ ਨੀਚ ਜਾਤਿ ਨੀਚੀ ਹੁ ਅਤਿ ਨੀਚੁ॥  
ਨਾਨਕੁ ਭਿਨ ਕੈ ਸੰਗਿ ਸਾਥਿ ਵਡਿਆ ਸਿੱਉ ਕਿਆ ਗੀਸੁ॥**

ਪੰਨਾ - 15

ਇਸ ਪ੍ਰਕਾਰ ਆਪਣੇ ਪੈਰੋਕਾਰਾਂ ਦੇ ਜ਼ਿਹਨੀ, ਜਿਸਮਾਨੀ, ਮਾਨਸਿਕ, ਬੌਧਿਕ ਅਤੇ ਆਤਮਿਕ ਉਧਾਰ ਤੇ ਉਥਾਨ ਦੇ ਮੱਦੇ ਨਜ਼ਰ ਗੁਰੂ ਨਾਨਕ ਜੋਤ ਨੇ ਆਪਣੇ ਸਮੂਹ ਦਸ ਜਾਸਿਆਂ ਵਿਚ ਹੀ ਇਕ ਸੁਨਿਸ਼ਚਿਤ ਜਗਤ ਅਧੀਨ ਇਹ ਸਿੱਖਿਆ ਦਿੜਾਈ ਕਿ -

**ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੇ॥**

ਪੰਨਾ - 580

ਅਤੇ -

**ਜਉ ਤਉ ਪ੍ਰੇਮ ਬੇਲਣ ਕਾ ਚਾਉ॥  
ਸਿਰੁ ਧਰਿ ਤਲੀ ਗਲੀ ਮੇਰੀ ਆਉ॥  
ਇਉ ਮਾਰਗਿ ਪੇਰੁ ਧਰੀਜੈ॥**

**ਸਿਰੁ ਦੀਜੈ ਕਾਣਿ ਨ ਕੀਜੈ॥**

**ਪੰਨਾ - 1412**

ਇੱਝ ਮੱਧਕਾਲੀਨ ਭਾਰਤ ਦੀ ਗੰਧਲਾਈ ਫਿਜ਼ਾ ਵਿਚ ਜਾਂਬਾਜ਼ੀ, ਨਿਡਰਤਾ, ਦਲੇਗੀ, ਸੂਰਮਤਾਈ, ਉੱਚਤਾ, ਨਿਰਭੈਤਾ, ਬਹਾਦਰੀ ਅਤੇ ਨਿਰਸੁਆਰਥਤਾ ਦੀ ਐਸੀ ਅਵਵਾਜ਼ ਬੁਲੰਦ ਹੋਈ ਜਿਸ ਨੇ ਲੋਕ ਜੀਵਨ ਵਿਚ ਮਹਾਨ ਕ੍ਰਾਂਤੀ ਲੈ ਆਂਦੀ। ਸਰਬੱਤ ਦੇ ਭਲੇ ਦਾ ਪੈਗਾਮ ਵੰਡਦੀ, ਭਾਈਚਾਰਕ ਏਕਤਾ ਦਾ ਐਲਾਨ ਕਰਦੀ, ਇਨਸਾਨੀ ਬਰਾਬਰੀ ਦਾ ਹੋਕਾ ਦਿੰਦੀ, ਗੈਰਤਮੰਦ ਜੀਵਨ-ਜਾਂਚ ਦੀ ਵਿਧੀ ਸਿਖਾਉਂਦੀ, ਸੈਮਾਣ ਪੂਰਨ ਜੀਵਨ ਕੀ ਸੌਝੀ ਦਿੰਦੀ, ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਤੋਂ ਮੁਕਤ ਜਿਉਣ ਦਾ ਰਾਹ ਸੁਝਾਉਂਦੀ ਅਤੇ ਸਭ ਤੋਂ ਵੱਧ ਕੇ ਇਕ ਅਕਾਲ ਪੁਰਖ ਕੀ ਪ੍ਰੀਤ ਦਾ ਸਹਿਜ ਮਾਰਗ ਸਿਖਾਉਂਦੀ ਅੰਮ੍ਰਿਤਮਈ ਬਾਣੀ ਸਮੂਹ ਗੁਰੂ ਸਾਹਿਬਾਨ ਦੇ ਨਾਲ ਨਾਲ ਪੂਰਵ ਕਾਲੀ ਭਗਤ ਸਾਹਿਬਾਨ ਦਾ ਵੀ ਜੀਵਨ ਕਰਮ ਸੀ ਜਿਸਨੇ ਹਿੰਦਵਾਸੀਆਂ ਲਈ ਇਕ ਨਵੇਂ ਯੁੱਗ ਦੇ ਦਰਵਾਜ਼ੇ ਖੋਲ੍ਹਿ ਦਿਤੇ। ਵਰਣ ਪ੍ਰਾਣ ਸਮਾਜ ਵਿਚ ਕਥਿਤ ਸੂਦਰ ਸ੍ਰੋਣੀਆਂ ਵਿਚ ਪੈਦਾ ਹੋਏ ਅਤੇ ਸਮੇਂ ਦੀਆਂ ਹਕੂਮਤਾਂ ਦੀਆਂ ਬੇਸ਼ੁਮਾਰ ਵਧੀਕੀਆਂ ਜਰਦੇ ਮਹਾਂਪੁਰਸ਼ਾਂ ਦਾ ਫਰਮਾਨ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ ਜਿਵੇਂ -

**ਗਰਭ ਵਾਸ ਮਹਿ ਕਲੁ ਨਹੀ ਜਾਤੀ॥**

ਬ੍ਰਹਮ ਬਿੰਦੂ ਤੇ ਸਭ ਉਤਪਾਤੀ॥  
ਕਹੁ ਰੇ ਪੰਡਿਤ ਬਾਮਨ ਕਥ ਕੇ ਹੋਏ॥  
ਬਾਮਨ ਕਹਿ ਕਹਿ ਜਨਮ੍ਭੁ ਮਤ ਖੋਏ॥  
ਜੈ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ॥  
ਤਉ ਆਨ ਬਾਟ ਕਾਹੇ ਨਹੀ ਆਇਆ॥  
ਤੁਮ ਕਤ ਬ੍ਰਾਹਮਣੁ ਹਮ ਕਤ ਸੁਦ॥  
ਹਮ ਕਤ ਲੋਹੁ ਤੁਮ ਕਤ ਦੂਧ॥

**ਪੰਨਾ - 324**

ਇਸ ਲਈ ਗੁਲਾਮ ਦੇਸ਼ ਵਿਚ ਰਹਿੰਦਿਆਂ ਪਗਾਧੀਨਤਾ ਦੀਆਂ ਜੰਜ਼ੀਰਾਂ ਨੂੰ ਤੌੜਨ ਲਈ ਹਿੰਦਵਾਸੀਆਂ ਨੇ ਤਾਂ ਪਹਿਲੀ ਵਾਰ 1857 ਈਸਵੀ ਦੇ ਗਦਰ ਵੇਲੇ ਜਤਨ ਆਰੰਭੇ ਸਨ ਪੰਡੂ ਗੁਰੂ ਨਾਨਕ ਜੋਤ ਦੇ ਦਸ ਜਾਮਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਮਿਲਤ ਦੂਸਰੇ ਮਹਾਂਪੁਰਸ਼ਾਂ ਨੇ ਇਹ ਚੇਤਨਾ ਅਨੇਕ ਸਦੀਆਂ ਪਹਿਲਾਂ ਹੀ ਬਖਸ਼ ਦਿਤੀ ਸੀ। ਪਹਿਲੀ ਪਾਤਸ਼ਾਹੀ ਨੇ ਜਦੋਂ ਸਮਕਾਲੀ ਬਾਦਸ਼ਾਹਾਂ ਨੂੰ ਵੰਗਾਰ ਕੇ ਫੁਰਮਾਇਆ ਸੀ -

**ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਭਰਿਆ॥  
ਕੁਛੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥**

**ਪੰਨਾ - 145**

ਤਾਂ ਇਕ ਤੂਢਾਨ ਖੜ੍ਹਾ ਹੋ ਗਿਆ ਸੀ। ਮਹਾਰਲੇ ਸਾਰੇ ਗੁਰੂ ਸਾਹਿਬਾਨ ਨੇ ਇਨ੍ਹਾਂ ਵਿਚਾਰਾਂ 'ਤੇ ਹੀ ਪਹਿਰਾ ਦਿੰਦਿਆਂ ਵਿਭਿੰਨ ਜੁਗਤਾਂ ਅਪਣਾਈਆਂ। ਛੇਵੇਂ ਪਾਤਸ਼ਾਹ ਦਾ ਸਮਕਾਲੀ ਇਤਿਹਾਸਕਾਰ ਮੁਹਸਨਫਾਨੀ (ਦੁਬਿਸਤਾਨਿ-ਏ-ਮਜ਼ਾਹਬ) ਬਿਲਕੁਲ ਠੀਕ ਲਿਖਦਾ ਹੈ ਕਿ -

**ਏਸ਼ਾਂ ਰਾ ਅਕੀਦਾ ਅਸਤ  
ਕਿ ਹਮਾ ਗੁਰੂ ਨਾਨਕ ਅੰਦਾ।**

ਇਕ ਗੈਰ ਸਿੱਖ ਅਤੇ ਵਿਦੇਸ਼ੀ ਲੇਖਕ ਵਾਕਈ ਭਾਈ ਸਤੇ ਤੇ ਬਲਵੰਡ ਜੀ ਦੇ ਓਸ ਵਿਚਾਰ ਨੂੰ ਹੀ ਸ਼ਬਦੀ ਜਾਮਾ ਪਹਿਨਾ

ਰਿਹਾ ਹੈ ਜੋ ਉਨ੍ਹਾਂ ਨੇ ਰਾਗ ਰਾਮਕਲੀ ਵਿਚ ਅੰਕਿਤ ਕੀਤੇ ਸਨ-

**ਜੋਤਿ ਓਹ ਜੁਗਤਿ ਸਾਇ  
ਸਰਿ ਕਾਇਆ ਫੇਰਿ ਪਲਟੀਐ।**

ਅੰਮ੍ਰਿਤਦਾਨੀ, ਰਹਿਤਦਾਨੀ ਅਤੇ ਸਰਬੰਸਦਾਨੀ ਕਲਰੀਧਰ ਦਸ਼ਮੇਸ਼ ਪਿਤਾ ਨੇ ਬਚਿੱਤਰ ਨਾਟਕ ਵਿਚ ਕਿੰਨਾ ਸਪੱਸ਼ਟ ਫੁਰਮਾਇਐ -

**ਸ੍ਰੀ ਨਾਨਕ ਅੰਗਦ ਕਰਿ ਮਾਨਾ॥  
ਅਮਰਦਾਸ ਰਾਮਦਾਸ ਪਹਿਚਾਨਾ॥  
ਅਮਰਦਾਸ ਰਾਮਦਾਸ ਕਰਾਯੋ॥  
ਸਾਧਨ ਲਖਾ ਮੁੜ੍ਹ ਨਹਿ ਪਾਯੋ॥  
ਤਿੰਨ ਤਿੰਨ ਸਥਹੁੰ ਕਰ ਜਾਨਾ॥  
ਏਕ ਤੁਪ ਕਿਨਹੁੰ ਪਹਿਚਾਨਾ॥  
ਜਿਨ ਜਾਨਾ ਤਿੰਨ ਹੀ ਸਿਧਿ ਪਾਈ॥  
ਬਿਨ ਸਮਝੇ ਸਿਧਿ ਹਾਥ ਨ ਆਈ॥  
ਰਾਮਦਾਸ ਹਰਿ ਸੌ ਮਿਲ ਗਏ  
ਗੁਰਤਾ ਦੇਤ ਅਰਜਨਹਿ ਭਏ॥  
ਜਬ ਅਰਜਨੁ ਪ੍ਰਭੁ ਲੋਕ ਸਿਧਾਏ॥  
ਹਰਿਗੋਬਿੰਦ ਤਿਹ ਠਾਂ ਠਹਿਰਾਏ॥  
ਹਰਿ ਗੋਬਿੰਦ ਪ੍ਰਭੁ ਲੋਕ ਸਿਧਾਰੇ॥  
ਹਨੀ ਰਾਇ ਤਿਹ ਠਾਂ ਬੈਠਾਰੇ॥  
ਹਨੀ ਕਿਸ਼ਨ ਤਿੰਨ ਕੇ ਸੁਤ ਵਏ॥  
ਤਿੰਨ ਤੇ ਤੇਗ ਬਹਾਦਰ ਭਏ॥  
ਤਿਲਕ ਜੰਡੁ ਰਾਖਾ ਪ੍ਰਭ ਤਾਕਾ॥  
ਕੀਨੋ ਬਡੋ ਕਲੁ ਮਹਿ ਸਾਕਾ॥**

**ਬਚਿੜ੍ਹ ਨਾਟਕ**

ਇਸ ਪ੍ਰਕਾਰ ਵਿਭਿੰਨ ਜਾਮਿਆਂ ਵਿਚ ਸੰਜੀਵਤ ਜੋਤ ਦੀ ਏਕਤਾ ਅਤੇ ਨਿਰੰਤਰਤਾ ਨੂੰ ਜਾਣਨਾ ਬੇਹੱਦ ਲਾਜ਼ਮੀ ਹੈ ਜੋ ਇਕ ਵਿਸ਼ੇਸ਼ ਮਨੋਰਥ ਹਿਤ ਜਲੰਦੇ ਜਗਤ ਨੂੰ ਤਾਰਨ ਲਈ ਇਸ ਮਾਤ-ਭੂਮੀ ਵਿਚ ਵਿਚਰੀ। ਦਸਮ ਪਾਤਸ਼ਾਹ ਦਾ ਫੁਰਮਾਨ ਹੈ -

**ਹਮ ਇਹ ਕਾਜ ਜਗਤ ਮੋ ਆਏ  
ਧਰਮ ਹੇਤ ਗੁਰਦੇਵ ਪਠਾਏ॥  
ਜਹਾਂ ਤਹਾਂ ਤੁਮ ਧਰਮ ਬਿਧਾਰੋ  
ਦੁਸ਼ਟ ਦੋਖੀਅਨ ਪਕਰਿ ਪਛਾਰੋ॥  
ਯਾਹੀ ਕਾਜ ਧਰਾ ਹਮ ਜਨਮੰ  
ਸਮਝ ਲੇਹੁ ਸਾਧੁ ਸਭ ਮਨਮੰ॥  
ਧਰਮ ਚਲਾਵਨ ਸੰਤ ਉਬਾਰਨ  
ਦੁਸ਼ਟ ਸਭਨ ਕੌ ਮੂਲ ਉਪਰਨ।**

**ਬਚਿੜ੍ਹ ਨਾਟਕ**

ਗੁਰੂ ਅਕਜਨ ਦੇਵ ਜੀ ਦੀ ਜੁਗੋ ਯੁਗ ਅਟਲ ਤੇ ਦੂਰ ਅੰਦੇਸ਼ ਸੌਚ ਅਤੇ ਅਮਲਾਂ ਸਦਕੇ 1604 ਵਿਚ ਸਰਬਕਾਲੀ ਮਹੱਤਵ ਦਾ ਧਰਮ ਗ੍ਰੰਥ ਹੋਂਦ ਵਿਚ ਆਉਣਾ ਅਤੇ ਸ਼ਬਦ ਗੁਰੂ ਦੇ ਰੂਪ ਵਿਚ ਉਸ ਵੱਲੋਂ ਹੀ ਯੁਗ ਯੁਗਾਂਤਰਾਂ ਤੱਕ ਮਨੁੱਖਤਾ ਦੀ ਰਹਿਬਰੀ ਕਰਨੀ ਇਕ ਸੁਨਿਸ਼ਚਿਤ ਯੋਜਨਾ ਦਾ ਹੀ ਇਕ ਅਮਲ ਸੀ। ਪ੍ਰੋ. ਪਿਆਰਾ ਸਿੰਘ ਪਦਮ ਗ੍ਰੰਥ ਅਤੇ ਪੰਖ ਜੋਤਿ ਜੁਗਤਿ ਦਾ ਸਥਲ ਰੂਪ ਹੈ ਇਸ ਲਈ ਗ੍ਰੰਥ ਪੰਖ ਦੇ ਸੰਕਲਪ ਨੂੰ ਜਾਣਨ ਲਈ ਜੋਤਿ ਜੁਗਤਿ ਦਾ ਤਾਤਪ੍ਰਯ ਸਮਝਣਾ ਸਭ ਤੋਂ ਵੱਧ ਅਹਿਮ ਹੈ। ਗ੍ਰੰਥ ਮੂਲ ਜੀਵਨ ਸਿਧਾਂਤ ਹੈ ਤੇ ਪੰਖ ਇਸਦਾ ਅਮਲ।” ਕਹਿਣ ਨੂੰ ਇਹ ਦੋ ਵਿਭਿੰਨ ਸੰਕਲਪ ਹਨ

ਪ੍ਰੰਤੂ ਅਸਲੀਅਤ ਵਿਚ ਇਹ ਇਕ ਹੀ ਗੱਲ ਦੇ ਦੋ ਅਨਿੱਖੜਵੇਂ ਪਹਿਲੂ ਹਨ ਜਿਵੇਂ ਦਸ ਵਿਭਿੰਨ ਜਾਮੇ ਇਕੋ ਨਾਨਕ ਜੋਤ ਦਾ ਰੂਪ।

ਬੇਸ਼ਕ ਖਾਲਸ, ਸ਼ੁੱਧ, ਖੋਟ-ਰਹਿਤ ਅਤੇ ਨਿਰਮਲ ਇਨਸਾਨ ਦੀ ਸਿਰਜਣਾ (ਸਾਜਨਾ) ਹਿਤ ਬੇਅੰਤ ਜਫਰ ਜਾਲੇ ਗਏ। ਜਗਤ ਗੁਰੂ ਜੀ ਵੱਲੋਂ ਲੰਮੀ ਘਾਲਣਾ ਤੇ ਚਾਰ ਉਦਾਸੀਆਂ, ਗੁਰੂ ਅੰਗਦ ਦੇਵ ਜੀ ਵੱਲੋਂ ਮਰਿਆਦਾ ਬੱਧ, ਜਾਬਤੇ ਪੂਰਨ ਅਤੇ ਆਗਿਆਕਾਰੀ ਜੀਵਨ ਜਾਂਚ ਦੀ ਸੋਝੀ, ਗੁਰੂ ਅਮਰਦਾਸ ਜੀ ਵੱਲੋਂ ਇਨਸਾਨੀ ਬਰਾਬਰੀ ਦੇ ਅਹਿਸਾਸ ਹਿੱਤ ਲੰਗਰ ਤੇ ਪੰਗਤ ਦਾ ਸੁਮੇਲ, ਚੌਥੇ ਗੁਰੂ ਜੀ ਵੱਲੋਂ ‘ਗੁਰੂ ਕੇ ਚੱਕ’ ਦਾ ਬਾਂਨਣੂੰ ਅਤੇ ਕੇਂਦਰੀ ਧਰਮ ਸਬੱਲ ਦੀ ਸਥਾਪਨਾ, ਪੰਚਮ ਪਿਤਾ ਵੱਲੋਂ ‘ਹਿੰਮੰਦਰ’ ਸਥਾਪਤੀ, ਆਦਿ ਗ੍ਰੰਥ ਦੀ ਅਦੁੱਤੀ ਸੰਪਾਦਨਾ, ਇਸੇ ‘ਹਿੰਮੰਦਰ’ ਵਿਚ ਆਦਿ ਗ੍ਰੰਥ ਦਾ ਪ੍ਰਕਾਸ਼ ਤੇ ਸੱਚੇ ਧਰਮ ਦੀ ਕਾਇਮੀ ਹਿੱਤ ਗੁਰੂ ਇਤਿਹਾਸ ਦੀ ਪਹਿਲੀ ਲਾਸਾਨੀ ਸ਼ਹਾਦਤ ਆਦਿ ਕੁਛ ਅਜਿਹੇ ਹੰਡਲੇ ਸਨ ਜਿਨ੍ਹਾਂ ਨੇ ਆਤਮ ਵਿਸ਼ਵਾਸ਼ ਖੋ ਚੁੱਕੀ ਲੁਕਾਈ ਅੰਦਰ ਸਾਹ ਸਤ ਭਰਿਆ, ਚੇਤਨਤਾ ਜਗਾਈ ਅਤੇ ਅੰਗਜ਼ਾਈ ਲੈ ਕੇ ਉੱਠਣ ਲਈ ਮਜ਼ਬੂਰ ਕਰ ਦਿਤਾ। ਆਦਿ ਗ੍ਰੰਥ ਦੇ ਰੂਪ ਵਿਚ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਗਜੇ ਰੰਕ, ਬਾਹਮਣ ਸੂਦਰ, ਉੱਚੇ ਨੀਵੇਂ ਅਤੇ ਵੱਡੇ ਛੋਟੇ ਅਖਵਾਉਣ ਵਾਲਿਆਂ ਨੂੰ ਇੱਕ ਥਾਂ ਸਨਮਾਨਦਿਆਂ ਪੰਜਵੇਂ ਨਾਨਕ ਨੇ ‘ਖਾਲਸਾ ਸਾਜਨਾ’ ਲਈ ਰਾਹ ਮੋਕਲਾ ਕਰ ਦਿਤਾ ਸੀ ਕਿਉਂਕਿ ਉੱਚੀਆਂ ਨੀਵੀਆਂ, ਜਾਤਾਂ-ਪਾਤਾਂ, ਮਜ਼ਬਾਂ-ਧਰਮਾਂ, ਭਿੰਨਾਂ-ਭੇਦਾਂ ਅਤੇ ਵੱਡੇ ਛੋਟੇ ਦੀਆਂ ਸੌਝੀਆਂ ਸੋਚਾਂ ਮੇਟਦਿਆਂ ਉਹ ‘ਮਾਨਸ ਕੀ ਏਕ ਜਾਤ’ ਦਾ ਅਮਲੀ ਸੁਨੇਹਾ ਦੇਣ ਲਈ ਵਚਨਬੱਧ ਸਨ।

ਸ਼ਾਂਤੀ, ਨੇਕੀ, ਸਚਾਈ, ਕੁਰਬਾਨੀ, ਧਰਮ ਅਤੇ ਨਿਰਸਵਾਰਥਤਾ ਦੇ ਰਾਹ ’ਤੇ ਤੁਰਦਿਆਂ ਵੀ ਜਦੋਂ ਗੁਰੂ ਅਰਜਨ ਦੇਵ ਨੂੰ ਤੱਤੀਆਂ ਤਵੀਆਂ ’ਤੇ ਬੈਠ ਕੇ ਉਬਲਦੀਆਂ ਦੇਗਾਂ ਦੇ ਰੂ-ਬ-ਰੂ ਹੋਣਾ ਪਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਧਰਮ ਵਿਚ ਇਨਕਲਾਬੀ ਪਰਿਵਰਤਨ ਆ ਗਿਆ - ਪੀਰੀ ਦੇ ਨਾਲ ਮੀਰੀ ਜੋੜਨੀ ਲਾਜ਼ਮੀ ਬਣ ਗਈ। ਸ਼ਾਂਤਮਈ ਚੱਲ ਰਹੇ ਧਰਮ ਪ੍ਰਚਾਰ ਦੇ ਨਾਲ ਧਰਮ ਯੁੱਧ ਦੀ ਜ਼ਰੂਰਤ ਬੇਹੱਦ ਸ਼ਿਦਤਪੂਰਨ ਬਣਦੀ ਚਲੀ ਗਈ। ਦੀਨ ਦੁਖੀ ਤੇ ਨਿਮਾਣਿਆ ਨਿਤਾਣਿਆਂ ਦੀ ਰੱਖਿਆ ਲਈ ਤਲਵਾਰ ਸੂਤਣੀ ਜ਼ਰੂਰੀ ਹੋ ਗਈ ਇਸੇ ਤਬਦੀਲੀ ਦਾ ਜ਼ਿਕਰ ਗੁਰੂ ਘਰ ਦੇ ਚਸ਼ਮਦੀਦ ਗਵਾਹ ਭਾਈ ਗੁਰਦਾਸ ਇੰਝ ਕਰਦੇ ਹਨ -

**ਪੰਜ ਪਿਆਲੇ ਪੰਜ ਪੀਰ ਛਨਮ ਪੀਰ ਬੈਠਾ ਗੁਰ ਭਾਗੀ।  
ਅਰਜਨ ਕਾਇਆ ਪਲਟ ਕੇ ਮੂਰਤਿ ਹਰਿ ਗੋਬਿੰਦ ਸਵਾਗੀ।**

ਛੇਵੀਂ ਨਾਨਕ ਜੋਤ ਨੇ ਜੁਲਮੋ-ਤਸ਼ਦਦ ਦੇ ਮਾਰੂ ਵੇਗ ਨੂੰ ਠੱਲ੍ਹ ਪਾਉਣ ਲਈ ਘੋੜੇ, ਜੋੜੇ ਅਤੇ ਅਸਤਰ ਸਸਤਰ ਹੀ ਨਹੀਂ ਧਰਮ ਹਿੱਤ ਵਰਤੇ ਸਗੋਂ, ਯੁੱਧ ਕਰਨ ਲਈ ਸਾਧਾਰਨ ਲੋਕਾਂ ਦੀ ਸੈਨੀ ਵੀ ਤਿਆਰ ਕੀਤੀ। ਅਕਾਲ ਤਖਤ ਦੇ ਸਿਰਜਕ ਪਾਤਸ਼ਾਹ ਨੇ ਧਰਮ ਯੁੱਧ ਦੇ ਚਾਉ ਅਧੀਨ ਹਥਿਆਰਾਂ ਨਾਲ ਲੈਸ ਸੁਸਥਿਅਤ ਫੌਜਾਂ ਨਾਲ ਆਮ ਸਾਧਾਰਨ ਵਿਅਕਤੀ, ਕਿਸਾਨ, ਹਟਵਾਣੀਏ, ਹਲਵਾਈ ਅਤੇ ਹੋਰ ਦੂਜੇ

ਨਿਰਬਲ ਆਖੇ ਜਾਂਦੇ ਲੋਕਾਂ ਤੋਂ ਯੁੱਧ ਕਰਾ ਕੇ ਸ਼ਾਨਦਾਰ ਜਿੱਤਾ ਪ੍ਰਾਪਤ ਕੀਤੀਆਂ। ਪਹਿਲੀ ਵਾਰ ਸੀ ਜਦੋਂ ਹਕੂਮਤ ਅਤੇ ਜਨਤਾ ਦੀ ਜੰਗ ਵਿਚ ਫਤਹਿ ਨੇ ਨੇਕੀ ਅਤੇ ਸੱਚਾਈ ਅਰਥਾਤ ਜਨਤਾ ਦੇ ਪੈਰ ਚੁੰਮੇ ਸਨ। ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਦਿਇਆ, ਧਰਮ, ਸੀਤਲਤਾ ਅਤੇ ਪਰਉਪਕਾਰੀ ਬਣੇ ਰਹਿਣ ਦੀ ਸਿੱਖਿਆ ਦ੍ਰਿੜਾਈ ਜਦੋਂ ਕਿ ਨੌਜਵੇਂ ਪਾਤਿਸ਼ਾਹ ਸੱਚੇ ਮਾਨਵੀ ਧਰਮ ਤੇ ਪਹਿਗਾ ਦਿੰਦਿਆਂ, ਨਿਰਭੈਤਾ, ਨਿਰਵੈਰਤਾ, ਦਲੇਰੀ ਅਤੇ ਸੂਰਬੀਰਤਾ ਦੀ ਅਦੁੱਤੀ ਉਦਾਹਰਣ ਬਣਦਿਆਂ ਇਕ ਨਿਵੇਕਲੇ ਹਸਤਾਖਰ ਸਿੱਧ ਹੋਏ -

**ਭੈ ਕਾਹੁ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ।  
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥**

**ਪੰਨਾ - 1427**

ਇਹ ਗੌਰਵ ਅਤੇ ਵਡੱਪਣ ਕੇਵਲ ਖਾਲਸਾ ਸਿਰਜਕਾਂ ਦੀ ਹੀ ਝੋਲੀ ਪਿਆ ਹੈ ਕਿਉਂਕਿ ਇਸ ਦੁਨੀਆਂ ਵਿਚ ਕੋਈ ਅਜਿਹੀ ਉਦਾਹਰਣ ਨਹੀਂ ਜਿੱਥੇ ਮਕਤੂਲ ਖੁਦ ਚੱਲ ਕੇ ਕਾਤਲ ਦੇ ਦਰ ’ਤੇ ਢੁੱਕਾ ਹੋਵੇ। ਸੀਸ ਝੁਕਾਉਣ ਦੀ ਬਜਾਏ ਸੀਸ ਕਟਾਉਣ ਵਾਲੇ ਅਗੰਮੜੇ ਗੁਰੂ ਸਾਹਿਬਾਂ ਦਾ ਸਾਕਾ ਸੱਚਮੁੱਚ ਬੇਮਿਸਾਲ ਹੈ। ਇੱਥੇ ਇਹ ਗੋਲ ਕਹਿਣੀ ਵੀ ਅਨਉਚਿਤ ਨਹੀਂ ਹੋਵੇਗੀ ਕਿ ਜਦੋਂ ਬਾਂਕੇ ਗੁਰੂ ਗੋਬਿੰਦ ਸਿੰਘ ਨੂੰ ਭਾਈ ਜੈਤਾ ਜੀ ਦੀ ਜੂਬਾਨੀ ਉਸ ਦੁਖਦਾਈ ਘਟਨਾ ਦੀ ਖਬਰ ਮਿਲੀ ਕਿ ਹਜ਼ਾਰਾਂ ਸਿੱਖਾਂ ਸੇਵਕਾਂ ਦੇ ਹੁੰਦਿਆਂ ਵੀ ਅੰਰਗਜ਼ੇਬ ਦੀ ਵੰਗਾਰ ’ਤੇ ਕੋਈ ਕੁਰਬਾਨ ਹੋਏ ਗੁਰੂ ਦਾ ਸੀਸ ਲੈਣ ਲਈ ਅੱਗੇ ਨਹੀਂ ਵਧਿਆ ਤਾਂ ਇਸ ਮਰਹਲੇ ਤੇ ਸਾਹਿਬੇ ਕਮਾਲ ਨੇ ਅਜਿਹੇ ‘ਖਾਲਸੇ’ ਦੀ ਸਾਜਨਾ ਦੀ ਦ੍ਰਿੜ੍ਹ ਪ੍ਰਤਿਗਿਆ ਕੀਤੀ ਜੋ ਲੱਖਾਂ ਦੀ ਭੀੜ ਵਿਚੋਂ ਅਲੱਗ ਹੀ ਆਨ, ਸ਼ਾਨ ਤੇ ਪਹਿਚਾਣ ਰੱਖਦਾ ਹੋਵੇ। ਇੱਝ, ਕੌਮ ਦੇ ਅੰਦਰ ਨਵਾਂ ਉਮਾਹ, ਚਾਅ, ਉਤਸ਼ਾਹ ਸਾਹਸ ਜੁਰਾਤ, ਅਣਖ, ਬੀਰਤਾ, ਜਾਂਬਾਜੀ ਅਤੇ ਚੇਤਨਾ ਪੈਦਾ ਕਰਨ ਲਈ ਦਸ਼ਮੇਸ਼ ਪਿਤਾ ਨੇ ਆਪਣੇ ਸਮੁੱਚੀ ਤਵੱਜੋਂ, ਤਾਕਤ ਤੇ ਜੁਗਤੀ ਵਰਤਣੀ ਆਰੰਭੀ। ਕਲਗੀਧਰ ਪਾਤਸ਼ਾਹ ਦਾ ਪਾਊਟਾ ਗਵਨ ਵੀ ਇਸੇ ਭਾਗੀ ਤਿਆਰੀ ਦਾ ਹੀ ਹਿੱਸਾ ਸੀ ਜਿੱਥੇ ਜਮਨਾ ਦੇ ਰਮਣੀਕ ਤੇ ਸਰਸਥ ਕਿਨਾਰਿਆਂ ’ਤੇ ਨੀਮ ਪਹਾੜੀ ਚੰਗਿਰਦੇ ਵਿਚ ਸਾਢੇ ਚਾਰ ਵਰ੍ਹੇ ਜ਼ੋਰ ਸ਼ੋਰ ਨਾਲ ਅਭਿਆਸ ਹੁੰਦੇ ਰਹੇ। ਪਹਾੜੀ ਰਾਜਿਆਂ ਨਾਲ ਟੱਕਰ, ਬਾਦਸ਼ਾਹੀ ਹੁਕਮਾਂ ਦੀ ਉਲੰਘਣਾ ਅਤੇ ਭੰਗਾਣੀ ਦਾ ਯੁੱਧ ਉਸੇ ਇਨਕਲਾਬੀ ਖਾਲਸਾ ਦੀ ਸਾਜਨਾ ਦੀ ਤਿਆਰੀ ਦਾ ਹਿੱਸਾ ਸੀ ਜਿਸਨੇ ਆਬਿਯਾਤ ਪੀ ਕੇ ਸਦਾ ਸਦਾ ਲਈ ਅਮਰ ਹੋਣਾ ਸੀ। ਇਨ੍ਹਾਂ ਜੰਗਾਂ ਯੁੱਧਾਂ ਨੂੰ ਵਾਹਿਗੁਰੂ ਦਾ ਹੁਕਮ ਸਮਝ ਕੇ ਲੜਨ ਵਾਲੇ ਕਾਮਲ ਗੁਰੂ ਦਾ ਹੀ ਫੁਰਮਾਨ ਹੈ -

**ਜੀਤ ਭਈ ਰਨ ਭਯੋ ਉਝਾਰਾ।  
ਸਿਮੁਤਿ ਕਰਿ ਸਭ ਘਰੋਂ ਸਿਧਾਰਾ।  
ਗਾਖਿ ਲੀਯੋ ਹਮ ਕੋ ਜਗਰਾਈ।  
ਲੋਹ ਘਟਾ ਅਨਤੇ ਬਰਸਾਈ।**

**ਬਚਿੜ੍ਹ ਨਾਟਕ**

ਇਸ ਪ੍ਰਕਾਰ, ਵਿਵਿਧ ਢੰਗੀ ਤਿਆਰੀ ਅਧੀਨ ਘੋੜਿਆਂ ਜੋੜਿਆਂ ਦੀਆਂ ਮਸ਼ਕਾਂ, ਦੇਗ ਤੇਗ ਦਾ ਵਾਰਾ ਪਹਿਗਾ, ਸੰਖਾਂ

ਨਗਰਿਆਂ ਦੀਆਂ ਅਸਮਾਨ ਗੰਜਾਉ ਗੁੰਜਾਂ, ਸੇਰਾਂ ਸ਼ਿਕਾਰਾਂ ਦੀ ਚਰਚਾ ਅਤੇ ਸਭ ਤੋਂ ਵੱਧ ਕੇ ਜੁਲਮ ਅਤੇ ਜ਼ਾਲਮਾਂ ਨੂੰ ਨੱਬਣਾ ਦਸਵੇਂ ਨਾਨਕ ਦਾ ਦੈਨਿਕ ਵਰਤਾਰਾ ਬਣਦਾ ਗਿਆ। ਸ਼ੁਭ ਕਰਮਾਂ ਨੂੰ ਕਰਨ ਲਈ ਸ਼ਿਵਾ (ਵਾਹਿਗੁਰੂ) ਤੋਂ ਵਰ ਮੰਗਣ ਵਾਲੇ ਸਤਿਗੁਰੂ ਅਰਦਾਸ ਰੂਪ ਵਿਚ ਜੋੜੀ ਕਰਦੇ ਹਨ -

**ਅਰੁ ਸਿਖ ਹੋ ਆਪਨੇ ਹੀ ਮਨ ਕੌ  
ਇਹ ਲਾਲਚ ਹਉ ਗੁਨ ਤਉ ਉਚੋਂ।  
ਜਬ ਆਵ ਕੀ ਅਉਧ ਨਿਦਾਨ ਬਨੇ।  
ਅਤ ਹੀ ਰਨ ਮੇਂ ਤਬ ਸੂਝ ਮੌਂ।**

ਜ਼ਿਹਨੀ, ਜਿਸਮਾਨੀ, ਮਾਨਸਿਕ, ਬੌਧਿਕ ਆਤਮਿਕ, ਸਭਿਆਚਾਰਕ ਅਤੇ ਮਨੋਵਿਗਿਆਨਕ ਤੌਰ 'ਤੇ ਪਰਿਪੂਰਨ, ਸਰਵ ਕਲਾ ਸੰਪੂਰਨ, ਗੈਰਤਸੰਦ, ਯੋਧੇਸ਼ਵਰ ਅਤੇ ਦਰਵੇਸ਼ ਗੁਰੂ ਜੀ ਬਾਰੇ ਮੁੰਹਮਦ ਲਤੀਫ ਦੀ ਇਹ ਟਿੱਪਣੀ ਕਿੰਨੀ ਸਹੀ ਹੈ-

'ਉਹ ਯੁਗ ਦੀਆਂ ਜ਼ਹੁਰਤਾਂ  
ਪੂਰੀਆਂ ਕਰਨ ਵਾਲਾ ਸਹੀ  
ਮਹਾਂਪੁਰਖ ਸੀ।'

ਧਰਮ ਆਚਾਰੀਆ ਹੁੰਦਿਆਂ ਦੁਸ਼ਟ ਭੰਜਕ, ਦਲ ਭੰਜਕ ਅਤੇ ਗਰਬ ਗੰਜਕ ਹੋਣਾ ਸਮੁੱਚੇ ਸੰਸਾਰ ਦੇ ਇਤਿਹਾਸ ਦੀ ਨਾਯਾਬ ਮਿਸਾਲ ਹੈ। ਬਚਿੱਤਰ ਨਾਟਕ ਇਸ ਗੱਲ ਦੀ ਸੂਝ ਦਿੰਦਾ ਹੈ ਕਿਉਂਕਿ ਦਸਵੇਂ ਨਾਨਕ ਦਾ ਜਗਤ ਅਵਤਰਣ ਵਿਸ਼ੇਸ਼ ਸਿੱਧੀ ਲਈ ਸੀ -

**ਹਮ ਇਹ ਕਾਜ ਜਗਤ ਮੋਂ ਆਏ  
ਧਰਮ ਹੇਤ ਗੁਰਦੇਵ ਪਠਾਏ।  
ਜਹਾਂ ਤਹਾ ਤੁਮ ਧਰਮ ਬਿਥਾਏ।  
ਦੁਸ਼ਟ ਦੱਖਿਆਨੁ ਪਕਰਿ ਪਛਾਏ।**

.....  
**ਧਰਮ ਚਲਾਵਨ ਸੰਤ ਉਬਾਰਨ  
ਦੁਸ਼ਟ ਸਭਨ ਕੌ ਮੂਲ ਉਪਰਨ।**

**ਬਚਿੱਤਰ ਨਾਟਕ**

ਇੱਝ, ਗੰਗਾ ਦੀਆਂ ਵਿਸ਼ਾਲ ਲਹਿਰਾਂ ਲਾਗੇ ਮਨੁੱਖੀ ਜ਼ਮਾ ਧਾਰਨ ਵਾਲੇ, ਸਤਲੁਜ ਦੀਆਂ ਨੀਲੱਤਣਾਂ ਸੰਗ ਬਾਲ ਅਠਖੇਲੀਆਂ ਕਰਨ ਵਾਲੇ ਜਮਨਾ ਕੰਢੇ ਭਾਵੀ ਸਮਿਆਂ ਦੀ ਸਬੀਲਾਂ ਬਣਾਉਣ ਵਾਲੇ ਅਤੇ ਗੋਦਾਵਰੀ ਦੇ ਚਿੰਜੀਵੀ ਕਿਨਾਰਿਆਂ 'ਤੇ ਪੰਜ ਭੂਤਕ ਦੇਹ ਸਮੇਟਣ ਵਾਲੇ ਚੌਜੀ ਪੀਤਮ ਦੇ ਲਾਸਾਨੀ ਵਿਅਕਤੀਤੂ ਵਿਚ ਇਨ੍ਹਾਂ ਦਰਿਆਵਾਂ ਜਿਹੀ ਵਿਸ਼ਾਲਤਾ, ਵਿਗਾਟਤਾ, ਨਿਰੰਤਰਤਾ, ਅਨੰਤਤਾ, ਬੇਅੰਤਤਾ, ਸੁਤੰਤਰਤਾ ਅਤੇ ਨਿਯੰਤਰਤਾ ਦਿਸ਼ਟੀਗੋਚਰ ਹੁੰਦੀ ਹੈ। 'ਗੋਬਿੰਦ ਸਾਗਰ' ਵਿਚ ਪ੍ਰੇ. ਪਿਆਰਾ ਸਿੰਘ ਪਦਮ ਦਾ ਇਹ ਕਥਨ ਬੜਾ ਹੀ ਅਰਥ ਗਰੰਭਿਤ ਹੈ ਕਿ 'ਆਪ ਦਾ ਜੀਵਨ ਇਕ ਨਾਟਕ ਸੀ ਜਿਸ ਨੇ ਇਉਂ ਵੱਖ-ਵੱਖ ਦਰਿਆਵਾਂ ਕਿਨਾਰੇ ਵਿਭਿੰਨ ਝਾਕੀਆਂ ਦਰਸਾ ਕੇ ਉੱਤਰ ਤੋਂ ਦੱਖਣ ਤੱਕ ਸਾਰੇ

ਹਿੰਦ ਨੂੰ ਹਲੂਣਾ ਦਿਤਾ ਪਰ ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਉਹ ਸ਼ਿਵਾ ਜੀ ਜਾਂ ਨਿਪੋਲੀਅਨ ਵਾਂਗ ਕੇਵਲ ਤਲਵਾਰੀਏ ਨਹੀਂ ਸਨ ਸਗੋਂ ਉਨ੍ਹਾਂ ਨੇ ਅਧਿਆਤਮਿਕ ਤੇ ਕਲਾਤਮਿਕ ਸ਼ਕਤੀਆਂ ਨੂੰ ਜ਼ਿੰਦਗੀ ਦੇ ਵਿਕਸਾਉਣ ਖਾਤਿਰ ਪੂਰੀ ਤਰ੍ਹਾਂ ਵਰਤਿਆ।"

1699 ਦੀ ਵਿਸਾਖੀ ਤੇ, ਖਾਲਸਾ ਸਾਜਨਾ ਦੀ ਵਿਧੀਵਤ ਵਿਉਤ, ਸਾਹਿਬੇ ਜਮਾਨ ਦਾ ਕੋਈ ਆਪਣਾ ਇਕੱਲਾ ਕਾਰਾ ਫੈਸਲਾ ਨਹੀਂ ਸੀ ਸਗੋਂ ਪੰਚਮ ਗੁਰਾਂ ਦੇ ਸਮੇਂ ਤੋਂ ਹਰ ਵਿਸਾਖੀ ਤੇ ਹਰ ਦੀਵਾਲੀ 'ਤੇ ਸਿੱਖ ਸ਼ਰਧਾਲੂਆਂ ਦਾ ਕੇਂਦਰੀ ਧਰਮ ਸਥਾਨ 'ਤੇ ਜੁੜਨਾ ਤੇ ਆਸ਼ੀਰਵਾਦ ਤੇ ਅਗਵਾਈ ਲੈਣੀ ਇੱਕ ਅਨਿਵਾਰੀ ਕਰਮ ਬਣ ਚੁੱਕਾ ਸੀ। ਖਿੜੀ ਮੌਲੀ, ਰੰਗ ਵਟਾਉਂਦੀ ਅਤੇ ਅੰਗਜ਼ਾਈਆਂ ਭਰਦੀ ਖੁੱਲੀ ਰੁੱਤ ਫਿਰ ਮੰਦ ਮੰਦ ਨਿੱਧਾ ਮੌਸਮ, ਸੁਖਾਣੀ ਰੁੱਤ, ਫਸਲੀ ਰੁੜੇਵਿਆਂ ਤੋਂ ਪਹਿਲੇ ਫੁਰਸਤੀ ਪਲ, ਆਉਣ ਵਾਲੇ ਬੁਸ਼ਹਾਲ ਦਿਨਾਂ ਦਾ ਉਮਾਹ ਸਭ ਗੁਰੂ ਸਾਹਿਬਾਨ ਦੇ ਜ਼ਿਹਨ ਵਿਚ ਸੀ। ਪੰਜਵੇਂ ਪਾਤਿਸ਼ਾਹ ਨੇ ਇਹ ਇਕੱਠ ਸੀ ਅੰਮ੍ਰਿਤਸਰ ਕੀਤੇ, ਛੇਵੇਂ ਅਤੇ ਸੱਤਵੇਂ ਗੁਰਾਂ ਨੇ ਕੀਰਤਪੁਰ ਅਤੇ ਨੌਵੇਂ ਅਤੇ ਦਸਵੇਂ ਪਾਤਿਸ਼ਾਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ। ਗੁਰੂ ਦੇ ਇਕ ਹੁਕਮ 'ਤੇ, 1699 ਦੀ ਵਿਸਾਖੀ 'ਤੇ ਚੌਹ ਕੁੰਟਾਂ ਤੋਂ ਸੰਗਤਾਂ ਪੁੱਜੀਆਂ ਕਿਉਂਕਿ ਇਸ ਵਾਰ ਗੁਰੂ ਜੀ ਨੇ ਇਕ ਨਿਰਾਲਾ ਸੁਨੇਹਾ ਜੁ ਘੱਲਿਆ ਸੀ ਸਾਬਤ ਸੂਰਤ ਆਉਣ ਦਾ। ਗੁਰੂ ਸੇਵਕਾਂ ਨਾਲ ਗੁਰੂ ਭੂਮੀ ਦੇ ਰਾਹ ਅੱਟੇ ਪਏ ਸਨ। ਹੀਣੇ-ਖੀਣੇ, ਨਿਮਾਣੇ ਨਿਤਾਣੇ, ਰੋਲੇ ਮਹੌਲੇ ਤੇ ਲੁੱਟੇ ਪੁੱਟੇ ਸਭ ਕੰਮੀ-ਕਮੀਣ ਗੁਰੂ ਮਿਹਰ ਲਈ ਢੁਕੇ। ਮੈਕਾਲਿਵ ਅਨੁਸਾਰ ਕੋਈ ਅੱਸੀ ਹਜ਼ਾਰ ਦਾ ਇਕੱਠ ਸੀ ਆਨੰਦ ਨਗਰੀ ਵਿਖੇ। ਚਾਰੇ ਪਾਸੇ ਇਕ ਉਮੰਗ ਸੀ ਇਕ ਤਰੰਗ। ਚੁਫੇਰੇ ਜਲਾਲ ਸੀ ਨਿਰਾ ਜਮਾਲ। ਤਦੇ ਸੰਗਤ ਨੇ ਇਕ ਇਲਾਹੀ ਕੌਤਕ ਛਿੱਠਾ। ਇਕ ਅਸਲੋਂ ਅਲੋਕਾਗਾ ਨਾਟਕ, ਇਕ ਵਚਿੱਤਰ ਨਾਟਕ। ਇਕ ਸ਼ਾਹੀ ਚੋਜ਼, ਇਕ ਨਾਯਾਬ ਝਾਕੀ, ਇਕ ਲਾਸਾਨੀ ਕਾਰਨਾਮਾ ਇਕ ਦੈਵੀ ਕ੍ਰਿਸ਼ਮਾ, ਇਕ ਕਰਤਾਰੀ ਚੋਜ਼, ਇਕ ਵਿਸਮੈਜਨਕ ਸਾਕਾ। ਮਾਨਸ ਦੀ ਇਕ ਜਾਤ ਦਾ ਸਾਖਿਆਤ ਨਜ਼ਾਰਾ। ਨੰਗੀ ਤਲਵਾਰ ਦੀ ਧਾਰ 'ਤੇ ਵਿਸ਼ਾਲ ਇਕੱਠ ਤੋਂ ਵਾਰੋ ਵਾਲੀ ਪੰਜ ਸਿਰਾਂ ਦੀ ਭੇਟ ਚੌਥੇ ਨਾਨਕ ਦੇ ਇਸ ਗੁਰਵਾਕ ਦਾ ਸਮੂਰਤੀਕਰਨ ਹੀ ਸੀ -

**ਸਤਿਗੁਰ ਆਗੇ ਸੀਸੂ ਭੇਟ ਦੇਉ  
ਜੇ ਸਤਿਗੁਰ ਸਾਚੇ ਭਾਵੈ॥**

**ਪੰਨਾ - 1114**

ਵੱਡੀਆਂ ਛੋਟੀਆਂ, ਉੱਚੀਆਂ ਨੀਵੀਆਂ ਅਤੇ ਸ਼ੁਦਦਰ

ਆਖੀਆਂ ਜਾਂਦੀਆਂ ਜਾਂਤਾ ਵਿਚੋਂ ਆਏ ਪੰਜ ਸਿਰਾਂ ਦੀ ਭੇਟ ਸਭ ਵਿਤਕਰਿਆਂ ਤੇ ਵਰਣ ਵਿੱਥਾਂ ਤੋਂ ਰਹਿਤ ਸਮਾਜ ਸਿਰਜਣਾ ਦਾ ਇਕ ਪ੍ਰਤੀਕ ਸੀ - ਸ਼ੁਧ ਇਨਸਾਨ ਭਾਵ ਖਾਲਸੇ ਦੀ ਸਾਜਣਾ ਦਾ ਇਕ ਪ੍ਰਤੱਖ ਅਮਲ ਜਿਸਨੇ ਇਕ ਕ੍ਰਾਂਤੀਕਾਰੀ ਕਾਰਜ ਕੀਤਾ ਕਿਉਂਕਿ ਜੋ ਹੁਣ ਤੱਕ ਰੱਬ ਦਾ ਨਾਂ ਲੈਣ ਤੋਂ ਵੰਚਿਤ ਸਨ, ਉਹ ਪੰਜ ਪੰਜ ਬਾਣੀਆਂ ਪੜ੍ਹਨ ਦੇ ਸਮਰੱਥ ਹੋ ਗਏ। ਜੋ ਹਥਿਆਰਾਂ ਦੀ ਕਲਪਨਾ ਨਹੀਂ ਸਨ ਕਰ ਸਕਦੇ ਉਹ ਹਥਿਆਰ ਚਲਾਉਣ ਲੱਗੇ। ਜੋ ਦੂਜੇ ਦਾ ਪਰਛਾਵਾਂ ਨਹੀਂ ਸਨ ਲੈ ਸਕਦੇ ਉਹ ਭਾਈ ਸਾਹਿਬ (ਪਿਆਰੇ) ਬਣ ਸਕੇ। ਜਾਤਾਂ ਮਿਟ ਗਈਆਂ, ਪਾਤਾਂ ਮਿਟ ਗਈਆਂ, ਵਰਣ ਮਿਟ ਗਏ, ਗੋਤ ਮਿਟ ਗਏ। ਇਕੋ ਬਾਟੇ ਵਿਚੋਂ ਅੰਮ੍ਰਿਤ ਪਿਲਾਉਣ ਵਾਲੇ ਨੇ ਜਿੱਥੇ ਜੀਵਨ ਮੁਕਤ ਕਰ ਦਿਤਾ ਉਥੇ ਗੁਰੂ ਨਾਨਕ ਪਾਤਿਸ਼ਾਹ ਦੀ 'ਜਪੁਜੀ' ਵਿਚਲੀ ਵਿਚਾਰਧਾਰਾ ਨੂੰ ਵੀ ਅਮਲੀ ਜਾਮਾ ਪਹਿਨਾ ਦਿਤਾ ਜਿਸ ਅਨੁਸਾਰ 'ਪੰਚ ਪਰਵਾਣ ਪੰਚ ਪਰਧਾਨੁ' ਅਤੇ 'ਪੰਚੇ ਪਾਵਹਿ ਦਰਗਹਿ ਮਾਨੁ' ਦੀ ਭਵਿੱਖ ਬਾਣੀ ਕੀਤੀ ਹੋਈ ਸੀ। ਇਸ ਪ੍ਰਕਾਰ ਅੰਮ੍ਰਿਤ ਹੋਣ ਤੋਂ ਭਾਵ ਸਦੀਵਤਾ ਹਾਸਿਲ ਕਰਨਾ ਹੈ ਜਿਸਦਾ ਜ਼ਿਕਰ ਰਿਗਵੇਦ ਵਿਚ ਵੀ ਉਪਲਬਧ ਹੈ -

**ਅਸੌ ਮਾ ਜਯੋਤਿਰ ਗਮਯ।  
ਅਸਤੋ ਮਾ ਸਤਯੋ ਗਮਯ।  
ਮ੍ਰਿਤਯੋ ਮਾ ਅਮ੍ਰਿਤਯੋ ਗਮਯ।**

ਇਸ ਤਰ੍ਹਾਂ ਆਦਿ ਕਾਲ, ਚਿਰਕਾਲ ਤੇ ਸਦੀਵ ਕਾਲ ਤੋਂ ਸਭ ਰਿਸ਼ੀ ਮੁਨੀ, ਪੀਰ ਪੈਰਿਬਰ ਤੇ ਵਲੀ ਅੰਲੀਏ ਇਕੋ ਹੀ ਅਰਦਾਸ ਕਰਦੇ ਰਹੇ ਹਨ ਕਿ ਪ੍ਰਭੂ ਉਨ੍ਹਾਂ ਨੂੰ ਹਨੇਰੇ ਤੋਂ ਪ੍ਰਕਾਸ਼, ਅਸੱਤ ਤੋਂ ਸੱਤ ਤੇ ਮੌਤ ਤੋਂ ਅੰਮ੍ਰਿਤ ਵੱਲ ਲਿਜਾਣ ਵਿਚ ਸਹਾਈ ਹੋਵੇ। ਆਬਿਹਯਾਤ, ਅੰਮ੍ਰਿਤਰਸ, ਅੰਮ੍ਰਿਤਸਰ, ਅੰਮ੍ਰਿਤ ਕੁੰਡ ਤੇ ਅੰਮ੍ਰਿਤ ਜਿਹੇ ਪਦ ਇਸੇ ਕਰਕੇ ਸਾਡੇ ਸਾਹਿਤ ਦਾ ਅਨਿੱਖੜ ਅੰਗ ਰਹੇ ਹਨ। 1699 ਵਿਚ ਵਿਸਾਖੀ ਦਿਵਸ 'ਤੇ, ਪਿਉ ਦਾਦੇ ਤੇ ਇਸ ਅਮੁੱਲ ਨਿਧਾਨ ਵਿਚੋਂ ਅੰਮ੍ਰਿਤ ਦੀਆਂ ਬੂੰਦਾਂ ਪਿਲਾਉਂਦਿਆਂ ਦਸਵੇਂ ਨਾਨਕ ਜੀ ਨੇ ਜਰਜ਼ਾ ਚੁੱਕੀ ਕੰਮ ਨੂੰ ਨਵੇਂ ਸਿਰੇ ਤੋਂ ਧਰਮ ਯੁਕਤ ਤਾਕਤ ਬਖਸ਼ੀ। ਉਸਦੀ ਬਾਪੁਣਾ ਨਾਲ ਸਵਾ ਸਵਾ ਲੱਖ ਨਾਲ ਜੁਝ ਮਰਨ ਵਾਲਾ ਖਾਲਸਾ ਹੋਂਦ ਵਿਚ ਆਇਆ ਜਿਸ ਦਾ ਸਿੱਧਾ ਸਬੰਧ ਵਾਹਿਗੁਰੂ ਨਾਲ ਜੋੜਦਿਆਂ ਫਤਹਿ ਵੀ ਉਸ ਅਕਾਲ ਦੀ ਹੀ ਗੁੰਝਾਈ। ਦਯਾ, ਧਰਮ, ਹਿੰਮਤ ਸਾਹਿਬ ਤੇ ਮੁਹਕਮ ਦਾ ਸੁਮੇਲ ਖਾਲਸਾ ਪੰਜ ਪਿਆਰਿਆਂ ਵਜੋਂ ਪ੍ਰਵਾਨ ਚੜ੍ਹ ਕੇ ਕਿੰਨਾ ਮਹਾਨ, ਕਿੰਨਾ ਉੰਦਾਤ ਤੇ ਕਿੰਨਾ ਸਮਰੱਥ ਬਣ ਗਿਆ। ਗੁਰੂ ਸਾਹਿਬ ਦੇ ਆਪਣੇ ਸ਼ਬਦਾਂ ਵਿਚ -

**ਖਾਲਸਾ ਮੇਰੋ ਕੁਪ ਹੈ ਖਸ।  
ਖਾਲਸੇ ਮਹਿ ਹਉ ਕਰੋ ਨਿਵਾਸ।**

.....  
**ਖਾਲਸਾ ਮੇਰੋ ਪਿੰਡ ਪਾਨ।  
ਖਾਲਸਾ ਮੇਰੀ ਜਾਨ ਕੀ ਜਾਨ।**

**ਹੌ ਖਾਲਸੇ ਕੌ ਖਾਲਸਾ ਮੇਰੋ  
ਓਤਪੋਤ ਸਾਗਰ ਬੁੰਦੇਰੋ।**

**ਸਰਬ ਲੋਹ ਗ੍ਰੰਥ**

ਪੰਜ ਸਿੰਘਾਂ ਨੂੰ ਇਕ ਦੂਜੇ ਵਿਚ ਅਭੇਦ ਕਰਦਿਆਂ ਅੰਮ੍ਰਿਤ ਦਾਤੇ ਨੇ ਫੁਰਮਾਇਆ “ਅੱਜ ਤੋਂ ਤੁਸੀਂ ਭਾਈ ਭਾਈ ਹੋ। ਸਭ ਦਾ ਇਸ਼ਟ ਅਕਾਲ ਪੁਰਖ ਹੈ। ਟੇਕ ਸੰਗਤ ਦੀ ਹੈ। ਪਰਚਾ ਸ਼ਬਦ ਦਾ ਹੈ, ਰਹਿਤ ਸਾਬਤ ਸੂਰਤ ਹੈ, ਅਮਲ ਤੇ ਨਸੇ ਵਰਜਿਤ ਹਨ, ਕਕਾਰ ਆਪਸੀ ਅਮਰ ਸਾਂਝ ਦੇ ਚਿੰਨ੍ਹ ਹਨ, ਕਰਣੀ ਸੰਜਮ ਦੀ ਹੈ, ਵਿਚਾਰ ਉੱਦਮ ਦਾ ਹੈ ਅਤੇ ਫਤਹਿ ਵਾਹਿਗੁਰੂ ਦੀ ਹੈ ਜਿਸ ਦੇ ਨਿਮੱਤ ਹੋ ਕੇ ਦੇਗ ਤੇ ਤੇਗ, ਧਰਮ ਤੇ ਨਿਯਮਾਂ ਦੀ ਸਥਾਪਤੀ ਲਈ ਚਲਾਉਣੀ ਹੈ।” ਇਹੋ ਖਾਲਸਾ ਸਾਜਨਾ ਦਾ ਅਸਲ ਸੰਕਲਪ ਸੀ। ਦੂਜੇ ਅਰਥਾਂ ਵਿਚ ਇਹ ਖਾਲਸਾ ਅਕਾਲ ਪੁਰਖ ਦਾ ਬਾਹਰੀ ਸਾਕਾਰ ਰੂਪ ਸੀ। ਅੰਮ੍ਰਿਤ ਦਾਤੇ ਨੇ ਫਿਰ ਇਨ੍ਹਾਂ ਪੰਜਾਂ ਸਿੰਘਾਂ ਤੋਂ ਆਪਣੇ ਲਈ ਅੰਮ੍ਰਿਤ ਦੀ ਦਾਤ ਮੰਗੀ ਅਤੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੈ। ਮਨੁੱਖਤਾ ਦੇ ਜੀਵਤ ਇਤਿਹਾਸ ਵਿਚ ਇਹ ਘਟਨਾ ਵੀ ਬੋਹੜ ਅਲੋਕਿਕ ਸੀ ਕਿ ਗੁਰੂ ਆਪਣੇ ਸਿੱਖਾਂ ਦਾ ਮੁਰੀਦ ਬਣਿਆ ਹੋਵੇ। ਫਗੜ ਤੋਂ ਉਠਾ ਕੇ ਆਪਣੇ ਸੇਵਕਾਂ ਨੂੰ ਗੁਰੂ ਸਾਹਿਬ ਨੇ ਅਰਸ਼ਾਂ 'ਤੇ ਚੜ੍ਹਾ ਦਿੱਤਾ ਤੇ ਉਸਦੀ ਕੁਲ, ਕਰਮ, ਜਾਤ, ਰੰਗ ਤੇ ਹੋਰ ਭਿੰਨ ਭੇਦ ਸਭ ਮੇਟ ਦਿੱਤੇ। ਗਿਆਨੀ ਲਾਲ ਸਿੰਘ (ਚੌਣਵੀਂ ਬਾਣੀ ਦਸਮ ਗ੍ਰੰਥ ਵਿਚ) ਲਿਖਦੇ ਹਨ-

ਇਹ ਸਿਰਜਨਾ ਮਾਨਵਤਾ ਦੇ ਇਤਿਹਾਸ ਵਿਚ ਅਜੋੜ ਹੈ ਅਤੇ ਅਨੁਭਵ ਵਿਚ ਆ ਸਕਣ ਵਾਲੀ ਵੱਡੀ ਤੋਂ ਵੱਡੀ ਕਰਾਮਾਤ ਹੈ। ਸਚਮੁੱਚ ਖਾਲਸਾ ਪੰਥ ਦੀ ਸਾਜਨਾ ਰਿੰਦੁਸਤਾਨ ਦੇ ਇਤਿਹਾਸ ਵਿਚ ਲੋਕਤੰਤਰੀ ਵਿਧਾਨ ਦੀ ਪ੍ਰਥਮ ਮਿਸਾਲ ਹੈ ਜਿਸਨੇ ਤਾਕਤ ਦਾ ਵਿਕੇਂਦਰੀਕਰਨ ਕਰਕੇ ਸ਼ਕਤੀ ਲੋਕਾਂ ਦੇ ਹੱਥ ਸੌਂਪੀ। ਆਪਣੇ ਖਾਲਸੇ ਪ੍ਰਤਿ ਛੁੱਲ੍ਹ-ਛੁੱਲ੍ਹ ਪੈਂਦੇ ਪਿਆਰ ਦੁਲਾਰ ਦਾ ਪ੍ਰਗਟਾਵਾ ਕੇਹਾ ਸੁੰਦਰ ਹੈ -

**ਕੁਝ ਜਿਤੇ ਇਨ੍ਹੀ ਕੇ ਪ੍ਰਸਾਦਿ।  
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।**

.....  
**ਇਨ ਹੀ ਕੀ ਕ੍ਰਿਪਾ ਤੇ ਸਜੇ ਹਮ ਹੈਂ  
ਨਹੀਂ ਮੋ ਸੇ ਗਰੀਬ ਕਰੋ ਪਰੇ।**

ਇਹ ਅਲਫਾਜ਼ ਦਸਮ ਪਿਤਾ ਦੀ ਲਾਸਾਨੀਅਤ, ਰੁਹਾਨੀਅਤ ਅਤੇ ਇਨਸਾਨੀਅਤ ਹੀ ਉਜਾਗਰ ਨਹੀਂ ਕਰਦੇ ਸੱਗੋਂ ਜਿੰਦਾ ਦਿਲੀ, ਫਰਾਖਦਿਲੀ, ਨਿਰਮਾਣਤਾ, ਵਡੱਪਣ, ਨਿਰਮਲਤਾ, ਹਲੀਮੀ ਤੇ ਮਹਾਨਤਾ ਵੀ ਦਰਸਾਉਂਦੇ ਹਨ। ਕਲਗੀਧਰ ਪਾਤਿਸ਼ਾਹ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਉਨ੍ਹਾਂ ਨੂੰ ਦਰਵੇਸ਼ ਬਾਦਸ਼ਾਹ ਦੀ ਸੰਗਿਆਂ ਦਿੰਦਿਆਂ ਕਿੰਨਾ ਠੀਕ ਫੁਰਮਾਉਂਦੇ ਹਨ -

**ਕਾਦਰੇ ਹਰਕਾਰ ਗੁਰ ਗੋਬਿੰਦ ਸਿੰਘ।  
ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ।**

ਗੁਰੂ ਨਾਨਕ ਦੇ ਧਰਮ ਦਾ ਹਰ ਅਨੁਭਵੀ ਦੇਸੀ ਵਿਦੇਸ਼ੀ ਵਿਦਵਾਨ ਭਾਵੇਂ ਉਹ ਜੋੜਨ ਮੈਲਕਮ ਹੈ ਭਾਵੇਂ ਮੈਕਗ੍ਰੋਗਰ,

ਚਾਹੇ ਕਨਿੱਘਮ ਹੈ ਚਾਹੇ ਮੈਕਾਲਿਫ ਬੇਸ਼ਕ ਗੋਕਲ ਚੰਦ ਨਾਰੰਗ ਹੈ ਜਾਂ ਸਵਾਮੀ ਵਿਵੇਕਾਨੰਦ, ਭਾਵੇਂ ਸਾਧੂ ਟੀ. ਐਲ ਵਿਸ਼ਵਾਨੀ ਹੈ, ਚਾਹੇ ਡਾ. ਰਾਧਾ ਕ੍ਰਿਸ਼ਨ ਹੈ ਜਾਂ ਡਾ. ਇੰਦੂ ਭੁਸ਼ਨ ਬੈਨਰਜੀ ਅਤੇ ਅਨੇਕ ਹੋਰ ਚਿੰਤਕ, ਵਿਚਾਰਵਾਨ ਅਤੇ ਰਹੱਸਵਾਦੀ ਲੇਖਕ, ਸਭਨਾਂ ਦਾ ਇੱਕ ਹੀ ਮਤਿ ਹੈ ਕਿ ਫੌਲਾਦੀ ਖੰਡੇ ਨਾਲ ਅੰਮ੍ਰਿਤ ਬਣਾ ਕੇ ਸਿੱਖੀ ਸਪਿਰਟ ਨੂੰ ਜਨਮ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਹੀ ਸਨ। ਉਨ੍ਹਾਂ ਦਾ ਮਿਸ਼ਨ ਸੀ ਸਤਾਏ ਲੋਕਾਂ ਨੂੰ ਜ਼਼ਿਲ੍ਹਮ ਤੇ ਸਿਤਮ ਤੋਂ ਬਚਾਉਣਾ।

ਅਤੇ ਮੱਧਕਾਲੀਨ ਸੂਫ਼ੀ ਸ਼ਾਇਰ ਬੁੱਲ੍ਹੇ ਸ਼ਾਹ ਦਾ ਕਲਾਮ ਤਾਂ ਵਾਕਈ ਕਮਾਲ ਹੈ -

**ਨਾ ਕੁੰਜ ਬੀ ਨਾ ਕੁੰਜ ਤਬ ਕੀ  
ਬਾਤ ਕੁੰਜ ਮੈ ਅਬ ਕੀ।  
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ  
ਸੁੰਨਤ ਹੋਤੀ ਸਭ ਕੀ।**

ਗਿਆਨੀ ਗਿਆਨ ਸਿੰਘ ਨੇ ਨਾਦਰਸ਼ਾਹੀ ਫੌਜਾਂ ਦਾ ਇਕ ਹਵਾਲਾ ਦਿੰਦਿਆਂ ਲਿਖਿਐ ਜਿੱਤੀ ਹੋਈ ਫੌਜ ਨੂੰ ਧੜਾਧੜ ਬੇਖੜ ਹੋ ਕੇ ਲੁਟਦਿਆਂ ਵੇਖ ਕੇ ਜਦੋਂ ਨਾਦਰਸ਼ਾਹ ਨੇ ਆਪਣੇ ਜਰਨੈਲਾਂ ਤੋਂ ਲੁਟੇਰਿਆਂ ਬਾਰੇ ਵਾਕਵੀ ਮੰਗੀ ਸੀ ਤਾਂ ਜਵਾਬ ਮਿਲਿਆ ਸੀ -

**ਮੁਰਸ਼ਦ ਇਨ ਕਾ ਵਲੀ ਭਯੋ ਹੈ।  
ਇਨ ਕੋ ਆਬਿ ਹਯਾਤ ਦਯੋ ਹੈ।**

ਇਸ ਪ੍ਰਕਾਰ ਫਰਾਂਸੀਸੀ ਕ੍ਰਾਂਤੀ ਤੋਂ ਵੀ ਸੈਂਕੜੇ ਵਰ੍ਹੇ ਪੂਰਵ ਸਮਾਨਤਾ, ਸੁਤੰਤਰਤਾ, ਭਾਈਚਾਰਕ ਏਕਤਾ ਅਤੇ ਇਨਸਾਫ਼ ਦਾ ਅਸਲੀ ਸਬਕ ਦਿੜਾਉਣ ਵਾਲੇ ਗੁਰੂ ਨਾਨਕ ਜੋਤ ਤੇ ਵਿਭਿੰਨ ਜਾਮਿਆਂ ਨੇ ਸਮੂਹ ਸੰਸਾਰ ਸਾਹਵੇਂ ਇਕ ਨਿਵੇਕਲਾ ਤੇ ਖਾਲਸ ਮਨੁੱਖੀ ਮਾਡਲ ਰੱਖਿਆ। ਪੰਡੂ ਨਾਲ ਦੀ ਨਾਲ ਉਨ੍ਹਾਂ ਨੇ ਇਕ ਤਾੜਨਾ ਵੀ ਕੀਤੀ ਸੀ -

**ਜਬ ਲਗ ਖਾਲਸਾ ਰਹੇ ਨਿਆਰਾ  
ਤਬ ਲਗ ਤੇਜ਼ ਦੀਓ ਮੈ ਸਾਰਾ।  
ਜਬ ਯੇਹ ਗਰੈ ਬਿਪੁਨ ਕੀ ਰੰਤ  
ਮੈ ਨਾ ਕਰੁ ਇਨ ਕੀ ਪ੍ਰਤੀਤ।**

ਸਰਬੰਸ ਵਾਰ ਕੇ ਖਾਲਸਾ ਸਾਜਨਾ ਕਰਨ ਵਾਲੇ ਸਾਹਿਬਾਂ ਨੇ ਜਿਸ ਮਨੋਰਥ ਅਧੀਨ ਇਹ ਕਾਰਜ ਕੀਤਾ ਸੀ ਕੀ ਅੱਜ ਉਸਦੀ ਤੀਜੀ ਮੁਬਾਰਕ ਸ਼ਤਾਬਦੀ ਸਮੇਂ ਇਸ 'ਤੇ ਪਹਿਹਾ ਦਿਤਾ ਜਾ ਸਕਿਆ ਹੈ? ਨਿਰਸੰਦੇਹ 1699 ਵਿਚ ਹੋਈ ਜਾਹਰਾ ਬਖਸ਼ਿਸ਼ ਸਦਕੇ ਬੰਦ ਬੰਦ ਕਟਵਾਉਂਦਾ, ਚਰਖੜੀਆਂ 'ਤੇ ਚੜ੍ਹਦਾ, ਨੇਜ਼ਿਆਂ 'ਤੇ ਟੰਗੀਦਾ ਅਤੇ ਪ੍ਰਤੱਖ ਪੱਖ ਸੰਘਰਸ਼ ਕਰਦਾ ਖਾਲਸਾ 1799 ਈਸਵੀ ਵਿਚ ਮਹਾਰਾਜ ਰਣਜੀਤ ਸਿੰਘ ਦੇ ਰੂਪ ਵਿਚ ਸਮੇਂ ਦਾ ਸ਼ਾਹਸਵਾਰ ਬਣ ਸਕਿਆ। ਮਹਰੌਂ ਵੀ ਹਰ ਮਰਹੱਲੇ 'ਤੇ ਕੁਰਬਾਨੀਆਂ ਦਾ ਇਤਿਹਾਸ ਸਿਰਜਦਾ ਇਹ ਸੂਲੀਆਂ ਤੇ ਚੜ੍ਹਿਆ, ਫਾਂਸੀਆਂ ਤੇ ਲਟਕਿਆ, ਕਾਲੇ ਪਾਣੀਆਂ 'ਚ ਡੱਕਿਆ ਗਿਆ, ਤੂੰਬਾ-ਤੂੰਬਾ ਹੁੰਦਾ ਰਿਹਾ ਪੰਡੂ ਕਰਤਾਰ ਸਿੰਘ ਬਲੱਗਣ ਦੇ ਸ਼ਬਦਾਂ ਵਿਚ ਇਸਨੇ ਆਪਣੇ

ਉੱਚ ਮਰਤਬੇ ਤੇ ਵੱਡ ਰੁਤਬੇ ਨੂੰ ਹਮੇਸ਼ਾ ਕਾਇਮ ਰੱਖਿਆ। ਜੰਗਲਾਂ ਪਹਾੜਾਂ ਵਿਚ ਲੁਕ ਛਿਪ ਕੇ ਆਪਣੀ ਹੋਂਦ ਨੂੰ ਸੁਰਜੀਤ ਰੱਖਦਾ ਖਾਲਸਾ ਸੱਚਮੁੱਚ ਓਸ ਅਗੰਮੜੇ ਗੁਰੂ ਦਾ ਜਾਹਰਾ ਜ਼ਹੂਰ ਰੂਪ ਸੀ -

**ਜਿਸ ਦੀਆਂ ਚਿੜੀਆਂ ਵੀ ਬਾਜ਼ਾ ਤੇ ਹੋਣ ਭਾਗੀ  
ਉਸਦੇ ਸਿੰਘਾਂ ਦੀ ਕਿੰਨੀ ਕੁ ਸ਼ਾਨ ਹੋਸੀ।  
ਸਵਾ ਲੱਖ ਨਾਲ ਇਕ ਲੜਾਣ ਵਾਲਾ  
ਕਲਗੀਧਰ ਕਿੱਡਾ ਬਲਵਾਨ ਹੋਸੀ।**

ਇਸ ਪ੍ਰਕਾਰ ਖਾਲਸੇ ਦੀ ਸਾਜਨਾ ਦੀ ਤੀਜੀ ਸ਼ਤਾਬਦੀ ਦੇ ਮਹੱਤਵਪੂਰਨ ਤੇ ਮੁਬਾਰਕ ਅਵਸਰ 'ਤੇ, ਰਸਮੀ ਜਸ਼ਨਾਂ ਅਤੇ ਜਲਸੇ ਜਲੂਸਾਂ ਤੋਂ ਅਗਾਂਹ ਜਾ ਕੇ ਹਰ ਗੁਰਸਿੱਖ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਨੂੰ ਆਤਮ ਚਿੰਤਨ ਕਰਨ ਦੀ ਜ਼ਰੂਰਤ ਹੈ, ਸ੍ਰੈ-ਝਾਤੀ ਦੀ ਲੋੜ ਹੈ, ਆਪਣੇ ਰਹਿਬਰ ਦੇ ਦਰਸਾਏ ਮਾਰਗ ਤੇ ਭਰਨ ਦੀ ਅਵਸ਼ਕਤਾ ਹੈ ਅਤੇ ਸਭ ਤੋਂ ਵਧੇਰੇ ਗੁਰਮਤਿ ਗਾਡੀ ਰਾਹ 'ਤੇ ਚੱਲਣ ਦੀ ਜ਼ਰੂਰਤ ਹੈ ਤਾਂ ਜੋ ਅਮੋਲਕ ਮਨੁੱਖਾ ਜਨਮ ਦਾ ਲਾਹਾ ਲਿਆ ਜਾ ਸਕੇ।

LLL

ਦੋਆਬੇ ਵਿਚ ਮੈਗਜ਼ੀਨ ਨਾ ਪਹੁੰਚਣ ਸਬੰਧੀ, ਗੰਨੀਊਲ ਅਤੇ ਨਵੀਂ ਮੈਂਬਰਸ਼ਿਪ ਦੇ ਚੰਦੇ ਦੇਣ ਲਈ ਹੋਠ ਲਿਖੇ ਪ੍ਰਮੀਆਂ ਨਾਲ ਸੰਪਰਕ ਕਰੋ ਜੀ।

1. ਅਜੈਬ ਸਿੰਘ (ਰਿਟਾਇਡ. ਐਸ.ਡੀ.ਓ)

VPO. ਬਹਿਰਾਮ, ਜ਼ਿਲਾ ਨਵਾਂ ਸ਼ਹਿਰ

2. ਭਾਈ ਅਜੈਬ ਸਿੰਘ,

ਪਿੰਡ ਸੁੰਦ, ਜ਼ਿਲਾ - ਨਵਾਂ ਸ਼ਹਿਰ

3. ਭਾਈ ਕੁਲਦੀਪ ਸਿੰਘ

ਪਿੰਡ ਮਲ੍ਹੋਪਤਾ, ਜ਼ਿਲਾ - ਨਵਾਂ ਸ਼ਹਿਰ

4. ਭਾਈ ਕੁਲਵਿੰਦਰ ਸਿੰਘ

ਪਿੰਡ ਭਰੋ ਮਜਾਰਾ, ਜ਼ਿਲਾ - ਨਵਾਂ ਸ਼ਹਿਰ

5. ਭਾਈ ਅਮਰੀਕ ਸਿੰਘ

ਬਿਜਲੀ ਬੋਰਡ, ਬੰਗਾ,

ਜ਼ਿਲਾ - ਨਵਾਂ ਸ਼ਹਿਰ

6. ਬੀਬੀ ਪ੍ਰਕਾਸ਼ ਕੌਰ

ਬਸੰਤ ਨਗਰ, ਫਗਵਾੜਾ

## ਚਉਥੇ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ

(ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੀ ਸਮਾਪਤੀ ਉਪਰੰਤ ਕੀਤੇ ਬਚਨ)

ਸੰਤ ਵਰਿਆਮ ਸਿੰਘ ਜੀ  
ਮੁਖੀ ਤੇ ਬਾਨੀ ਵਿ. ਗੁ. ਰੂ. ਮਿਸ਼ਨ।

ਚੰਡੀਗੜ੍ਹ, ਮੋਹਾਲੀ, ਪੰਜਾਬ, ਮਨੀਮਾਜ਼ਰਾ, ਬਡਹੋੜੀ,  
ਕਜ਼ਹੋੜੀ, ਬਟੇਲਾ ਆਦਿ ਦੀ ਸੰਗਤ ਲਗਾਤਾਰ ਕਈ  
ਮਹੀਨਿਆਂ ਤੋਂ ਜਦ ਤੋਂ ਸਰਦੀ ਸ਼ੁਰੂ ਹੋਈ ਹੈ, ਅੰਮ੍ਰਿਤ ਵੇਲੇ  
ਨੂੰ ਸੰਭਾਲਦੇ ਹੋਏ ਸਵੇਰੇ ਠੀਕ ਦੋਂ ਵਜੇ ਸਸ਼ੋਭਤ ਹੋ ਜਾਂਦੇ  
ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਵਿਚ  
ਸਤਿਸੰਗ ਦਾ ਅਨੰਦ ਮਾਣ ਰਹੇ ਹਨ। ਸ੍ਰੀ ਆਸਾ ਜੀ ਦੀ  
ਵਾਰ ਦੇ ਸ਼ਬਦਾਂ, ਸਲੋਕਾਂ, ਛੱਕਿਆਂ, ਸਮੇਤ ਜੋ ਅਨੰਦ  
ਕੀਰਤਨ ਦਾ ਆਉਂਦਾ ਹੈ ਉਹ ਮਾਣਿਆ ਹੀ ਜਾ ਸਕਦਾ  
ਹੈ, ਕਹਿਣ ਤੋਂ ਕੁਝ ਕਹਿਆ ਨਹੀਂ ਜਾ ਸਕਦਾ ਕਿਉਂਕਿ  
ਅੰਦਰਲੇ ਰੂਹਾਨੀ ਆਤਮ ਅਨੰਦ ਨੂੰ ਦੱਸਣ ਦਾ ਕੋਈ ਸਾਧਨ,  
ਕੋਈ ਨਾਪ ਤੌਲ ਨਾ ਹੋਣ ਕਰਕੇ ਕੇਵਲ ਮਾਣਿਆ ਜਾਂਦਾ  
ਹੈ, ਦਸਿਆ ਨਹੀਂ ਜਾ ਸਕਦਾ। ਹੁਣ ਸਰਦੀ ਘੱਟ ਰਹੀ ਹੈ,  
ਨਾਲ ਦੀ ਨਾਲ ਦਿਨ ਵੀ ਵੱਡੇ ਹੋਣੇ ਸ਼ੁਰੂ ਹੋ ਗਏ ਹਨ। ਤੁਸੀਂ  
ਸਾਰੇ ਸਹੀ ਸਮੇਂ ਆ ਜਾਂਦੇ ਹੋ। ਇਕ ਹੈਰਾਨੀ ਹੁੰਦੀ ਹੈ ਕਿ  
ਆਹ ਛੋਟੇ-ਛੋਟੇ ਬੱਚੇ ਸਤਿਸੰਗ ਦੇ ਵਿਚ ਸਮੇਂ ਸਿਰ ਆ ਕੇ  
ਬਿਰਾਜਮਾਨ ਹੋਏ ਹੁੰਦੇ ਹਨ, ਇਕ ਦੋ ਬੱਚਿਆਂ ਨੂੰ ਮੈਂ ਪੁਛਿਆ  
ਕਿ ਪਾਣੀ ਬਹੁਤ ਹੀ ਠੰਢਾ ਹੁੰਦਾ ਹੈ, ਤੁਸੀਂ ਇਸ਼ਨਾਨ ਕਰ  
ਲੈਂਦੇ ਹੋ? ਕਹਿਣ ਲੱਗੇ, ਅਸੀਂ ਇਸ਼ਨਾਨ ਕਰਕੇ ਹੀ ਸਤਿਸੰਗ  
ਵਿਚ ਆਉਂਦੇ ਹਾਂ। ਪਾਣੀ ਨਾਲ ਇਸ਼ਨਾਨ ਕਰਨ ਵਿਚ ਸਾਨੂੰ  
ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਅਸੀਂ ਗੁਰੂ ਦੇ ਦਰਬਾਰ ਵਿਚ  
ਜਾਵਾਂਗੇ ਤੇ ਗੁਰੂ ਸਾਹਿਬ ਪ੍ਰਸੰਨ ਹੋਣਗੇ। ਇਨ੍ਹਾਂ ਬੱਚਿਆਂ ਦੀ  
ਮਨੋਬਿਗੱਤੀ ਸਤਿਸੰਗ ਵਿਚ ਆਉਣ ਕਰਕੇ ਬਹੁਤ ਹੀ ਬਦਲ  
ਚੁੱਕੀ ਹੈ ਇਨ੍ਹਾਂ ਦੇ ਅੰਦਰ ਐਸੇ ਸੰਸਕਾਰ ਅੰਕਿਤ ਹੋ ਚੁੱਕੇ  
ਹਨ ਜਿਨ੍ਹਾਂ ਨੇ ਇਨ੍ਹਾਂ ਨੂੰ ਭਰ ਜਵਾਨੀ ਵਿਚ ਸੇਧ ਦੇਣੀ ਹੈ।

ਆਪਾਂ ਕਲਜੁਗ ਦੇ ਸਮੇਂ ਵਿਚੋਂ ਲੰਘ ਰਹੇ ਹਾਂ, ਪੰਜ  
ਹਜ਼ਾਰ ਦੇ ਸੌ ਸਾਲ ਦਾ ਸਮਾਂ ਪਾਂਡਵਾਂ ਦੇ ਰਾਜ ਕਰਨ ਪਿਛੋਂ  
ਲੰਘ ਚੁਕਿਆ ਹੈ। ਕਲਜੁਗ ਦੇ ਨਾਮ ਤੋਂ ਪਹਿਲੇ ਤਿੰਨਾਂ ਜੁਗਾਂ  
ਦੇ ਜਪ ਤਪ ਕਰਨ ਵਾਲੇ ਪ੍ਰਾਣੀ ਬਹੁਤ ਹੀ ਡਰਦੇ ਸਨ ਕਿ  
ਕਲਜੁਗ ਦੇ ਅੰਦਰ ਨਾ ਤਾਂ ਕੋਈ ਕਰਮ ਧਰਮ ਰਹਿਣਾ ਹੈ,  
ਨਾ ਹੀ ਬੰਦਿਆਂ ਦਾ ਆਚਰਣ ਸ਼ੁਭ ਰਹਿਣਾ ਹੈ, ਉਹ ਹਰ  
ਪਾਸਿਓਂ ਗਿਰ ਜਾਣਗੇ, ਕੁਤਾਹੀ ਕਰਨਗੇ, ਜਪ ਤਪ ਵਿਚ  
ਉਨ੍ਹਾਂ ਦਾ ਮਨ ਬਿਲਕੁਲ ਹੀ ਨਹੀਂ ਲਗੇਗਾ। ਆਦਮੀ ਦੀ  
ਚੰਚਲ ਅਕਲ ਨੇ ਅਜਿਹੀਆਂ ਚੀਜ਼ਾਂ ਰੂਪਮਾਨ (ਈਜਾਦ) ਕਰ  
ਦੇਣੀਆਂ ਹਨ ਜਿਨ੍ਹਾਂ ਵਿਚ ਪ੍ਰਮੇਸ਼ਰ ਨੂੰ ਭੁਲਾਉਣ ਦੀ ਬੜੀ  
ਭਾਗੀ ਸ਼ਕਤੀ ਹੋਵੇਗੀ, ਨਾ ਹੀ ਕੋਈ ਅੰਮ੍ਰਿਤ ਵੇਲੇ ਉਠੇਗਾ,  
ਨਾ ਹੀ ਕਿਸੇ ਦਾ ਨਾਮ ਵਿਚ ਮਨ ਲੱਗੇਗਾ, ਨਾ ਹੀ ਕੋਈ  
ਜਪ ਤਪ ਸਿਰੇ ਚੜ੍ਹੇਗਾ, ਤੀਰਥਾਂ ਵਿਚ ਫਲ ਦੇਣ ਦੀ ਤੇ  
ਪਾਪ ਨਵਿਰਤ ਕਰਨ ਦੀ ਸ਼ਕਤੀ ਬਿਲਕੁਲ ਹੀ ਘੱਟ  
ਜਾਵੇਗੀ। ਤੀਰਥਾਂ ਦੇ ਅਭਿਮਾਨੀ ਦੇਵਤਾ ਤੀਰਥਾਂ ਦੀ ਮੈਲ  
ਦੇਖ ਕੇ ਤੀਰਥਾਂ ਨੂੰ ਛੱਡ ਕੇ ਦੇਵ ਮੰਡਲਾਂ ਨੂੰ ਚਲੇ ਜਾਣਗੇ।

ਸ਼ਰਾਬ, ਮੀਟ, ਮੱਛੀਆਂ ਨੂੰ ਖਾ ਕੇ ਇਨ੍ਹਾਂ ਨੂੰ ਧਰਮ ਦਾ ਅੰਗ  
ਬਣਾਉਣਗੇ। ਜੀਵਨ ਦੀ ਪਵਿੱਤਰਤਾ ਨਿਸ਼ਟ ਹੋ ਜਾਵੇਗੀ,  
ਜੀਵਾਂ ਦਾ ਪਿਆਰ ਪੈਸੇ ਨਾਲ ਹੋ ਜਾਵੇਗਾ, ਪਰਉਪਕਾਰ ਦਾ  
ਨਾਮ ਨਿਸ਼ਾਨ ਵੀ ਨਹੀਂ ਰਹੇਗਾ। ਧਰਮ ਦੇ ਨਾਮ ਤੇ ਕੁਧਰਮੀ  
ਪੁਰਸ਼ ਪੈਦਾ ਹੋਣਗੇ, ਅੰਨੇ ਪ੍ਰਚਾਰਕ ਅੰਨੀ ਪਰਜਾ ਨੂੰ ਅੰਨੇ  
ਖੂਹ ਵਿਚ ਧੱਕੇ ਮਾਰ ਕੇ ਸੁੱਟਦੇ ਰਹਿਣਗੇ।

ਇਕ ਦਿਨ ਸਾਧਾਰਣ ਹੀ ਕ੍ਰਿਸ਼ਨ ਮਹਾਰਾਜ ਜੀ ਨੇ  
ਪਾਂਡਵਾਂ ਨੂੰ ਕਿਹਾ ਕਿ ਰਾਜਨ! ਕਲਜੁਗ ਨੇ ਪੈਰ ਰੱਖ ਲਿਆ  
ਹੈ। ਇਕ ਦਮ ਸਾਰੇ ਘਬਰਾ ਗਏ ਕਿਉਂਕਿ ਉਨ੍ਹਾਂ ਨੇ ਪੱਤੱਖ  
ਰੂਪ ਵਿਚ ਦੇਖਿਆ ਸੀ ਕਿ ਕਲਜੁਗ ਵਰਤਣ ਤੋਂ ਪਹਿਲਾਂ  
ਦੁਆਪਰ ਦਾ ਅੰਤਲਾ ਚਰਣ ਬੇਈਮਾਨੀ, ਪੱਕਾ, ਛਲ, ਕਪਟ  
ਦੇ ਲਕਕਾਰੇ ਮਾਰ ਰਿਹਾ ਸੀ। ਪਾਂਡਵਾਂ ਦਾ ਆਪਣਾ ਰਾਜ ਵੀ  
ਉਨ੍ਹਾਂ ਦੇ ਭਰਾ ਦੁਰਯੋਧਨ ਤੇ ਉਸ ਦੇ ਪਿਤਾ ਧਿਤਰਾਸ਼ਟਰ ਨੇ  
ਛਲ ਕਪਟ ਨਾਲ ਆਪਣੇ ਵਸ ਵਿਚ ਕਰ ਲਿਆ ਜਿਸ ਕਰਕੇ  
ਮਹਾਂਭਾਰਤ ਦਾ ਯੁਧ ਹੋਇਆ, ਜਿਸ ਵਿਚ ਸਤਿ ਦੇ ਹਾਮੀਆਂ  
ਨੂੰ ਵੀ ਲੜਨਾ ਪਿਆ। ਸਤਿ ਪੁਵਿਰਤ ਕਰਨ ਵਾਸਤੇ 18  
ਦਿਨਾਂ ਵਿਚ 45 ਲੱਖ ਯੋਧਿਆਂ ਨੂੰ ਬਲੀਦਾਨ ਦੇਣਾ ਪਿਆ।  
ਹੈਰਾਨੀ ਇਹ ਸੀ ਕਿ ਅਜੇ ਕਲਜੁਗ ਨੇ ਪੈਰ ਨਹੀਂ ਸੀ ਰੱਖਿਆ,  
ਲੋਕਾਂ ਦੇ ਮਨ ਉਸ ਦੇ ਆਉਣ ਤੋਂ ਪਹਿਲਾਂ ਹੀ ਇਸ ਤਰ੍ਹਾਂ  
ਬਦਲ ਗਏ ਜਿਵੇਂ ਜੇਠ ਹਾੜ ਦਾ ਚੜ੍ਹਦਾ ਸੂਰਜ ਇਕ ਦਮ  
ਗਰਮੀ ਦੇਣੀ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਨੇ ਪੁਛਿਆ ਕਿ  
ਮਹਾਰਾਜ! ਕਲਜੁਗ ਵਿਚ ਤਾਂ ਬਹੁਤ ਹੀ ਕੁਧਰਮੀ ਹੋਵੇਗਾ, ਸਾਧੂ ਸੰਤ ਵੀ ਧਰਮੀ  
ਨਹੀਂ ਰਹਿਣਗੇ, ਉਨ੍ਹਾਂ ਦੀ ਬੇਪਰਵਾਹੀ ਖਤਮ ਹੋ ਜਾਵੇਗੀ,  
ਉਹ ਵੀ ਸੰਸਾਰੀਆਂ ਵਾਂਗੂੰ ਰਾਜਸੀ ਲੋਕਾਂ ਅੱਗੇ ਕੁਤਿਆਂ  
ਵਾਂਗੂੰ ਆਪਣੀਆਂ ਪੂਛਾਂ ਹਿਲਾ ਕੇ, ਜੀਵਨ ਵਿਚ ਪਾਖੰਡ  
ਵਰਤਣਗੇ। ਪਾਂਡਵਾਂ ਨੇ ਪੁਛਿਆ ਕਿ ਮਹਾਰਾਜ ਕਲਜੁਗ ਦਾ  
ਕੀ ਵਰਤਾਰਾ ਹੋਵੇਗਾ?

ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਤੁਹਾਨੂੰ  
ਦਿਸ਼ਟਾਂਤ ਸ਼ੀਘਰ ਹੀ ਦਿਸ ਜਾਵੇਗਾ। ਰਾਜਾ ਯੁਧਿਸ਼ਟਰ ਨਿਆ  
ਦੀ ਕਰਸੀ ਤੇ ਬੈਠ ਕੇ ਨਿਆ ਕਰਿਆ ਕਰਦੇ ਸੀ, ਦਪਹਿਰ  
ਵੇਲੇ ਇਕ ਘੰਟੇ ਦੀ ਛੁੱਟੀ ਕਰਕੇ ਉਹ ਪ੍ਰਭੂ ਸਿਮਰਨ ਵਿਚ  
ਲੀਨ ਹੋ ਜਾਇਆ ਕਰਦੇ ਸਨ ਅਤੇ ਚਾਰੋਂ ਪਾਂਡਵ  
ਦਰਵਾਜ਼ਿਆਂ ਤੇ ਖੜ੍ਹੇ ਹੋ ਕੇ ਪੂਰੀ ਚੌਕਸੀ ਨਾਲ ਪਹਿਰਾ  
ਦਿਆ ਕਰਦੇ ਸਨ। ਬਾਹਰਲੇ ਏਗੀਏ ਵਿਚ ਫੌਜ ਦਾ ਪਹਿਰਾ  
ਹੋਇਆ ਕਰਦਾ ਸੀ। ਅੰਦਰਲੇ ਸਰਕਲ ਵਿਚ ਇਹ ਚਾਰੋਂ ਭਰਾ  
ਪਹਿਰਾ ਦਿੰਦੇ ਸਨ। ਇਕ ਦਿਨ ਦੀ ਗੱਲ ਹੈ ਇਕ ਫਰਿਆਦੀ  
ਬਹੁਤ ਹੀ ਕਾਹਲੀ-ਕਾਹਲੀ ਆਇਆ, ਪਹਿਲੇ ਦਰਵਾਜ਼ੇ ਤੇ  
ਭੀਮ ਪਹਿਰਾ ਦੇ ਰਿਹਾ ਸੀ। ਉਸ ਨੇ ਕਾਹਲੀ ਦਾ ਕਾਰਨ  
ਪੁਛਿਆ? ਉਸ ਪ੍ਰੇਮੀ ਨੇ ਕਿਹਾ ਕਿ ਮਹਾਰਾਜ! ਮੈਂ ਕੁਝ ਅਜੀਬ

ਗੱਲ ਦੇਖ ਕੇ ਆਇਆ ਹਾਂ, ਉਸ ਦਾ ਸਮਾਧਾਨ ਕਰਨਾ ਹੈ। ਉਹ ਇਹ ਹੈ ਕਿ ਮੈਂ ਖੂਹ ਦੀ ਮੌਣ ਕੋਲ ਖੜ੍ਹਾ ਸੀ। ਉਥੇ ਇਕ ਪ੍ਰੇਮੀ ਨੇ ਪਾਣੀ ਦਾ ਇਕ ਡੋਲ ਕੱਢਿਆ ਉਸ ਨਾਲ ਦਸ ਘੜੇ ਭਰੇ ਗਏ। ਇਹ ਪਤਾ ਨਹੀਂ ਕਿ ਉਸ ਨੇ ਕਿਵੇਂ ਭਰ ਲਏ। ਮੈਂ ਹੈਰਾਨ ਹੋ ਗਿਆ, ਦੁਸਰੀ ਵਾਰੀ ਦੇਖਿਆ ਜਦੋਂ ਓਹ ਪਾਣੀ ਨਾਲ ਭਰੇ ਹੋਏ ਘੜੇ ਉਸ ਨੇ ਡੋਲ ਵਿਚ ਪਲਟ ਦਿਤੇ ਤਾਂ ਡੋਲ ਦਾ ਸਿਰਫ ਚੌਥਾ ਹਿੱਸਾ ਹੀ ਭਰਿਆ, ਬਾਕੀ ਪਾਣੀ ਕਿਥੇ ਚਲਿਆ ਗਿਆ। ਮੈਂ ਇਹ ਸਮਾਧਾਨ ਚਾਹੁੰਦਾ ਹਾਂ ਕਿ ਤਿੰਨ ਹਿੱਸੇ ਪਾਣੀ ਕਿਥੇ ਚਲਿਆ ਗਿਆ। ਭੀਮਸੈਨ ਨੇ ਕਿਹਾ ਕਿ ਮੇਰੇ ਲਈ ਤਾਂ ਇਸ ਦਾ ਸਮਾਧਾਨ ਕਰਨਾ ਬਹੁਤ ਮੁਸ਼ਕਲ ਹੈ ਅਗਲੇ ਦਰਵਾਜ਼ੇ ਤੇ ਮਹਾਂਬਲੀ ਧਨਸ਼ਧਾਰੀ ਅਰਜਨ ਪਹਿਰਾ ਦੇ ਰਿਹਾ ਹੈ, ਤੁਸੀਂ ਉਸ ਨੂੰ ਪੁੱਛੋ। ਅੱਗੇ ਜਾ ਕੇ ਉਸ ਨੇ ਅਰਜਨ ਨੂੰ ਕਿਹਾ ਕਿ ਮਹਾਰਾਜਾ! ਮੈਂ ਆਪਣੇ ਪ੍ਰਸ਼ਨ ਦਾ ਸਮਾਧਾਨ ਚਾਹੁੰਦਾ ਹਾਂ। ਅਰਜਨ ਨੇ ਪੁਛਿਆ ਕਿ ਤੇਰਾ ਪ੍ਰਸ਼ਨ ਕੀ ਹੈ? ਤਾਂ ਉਸ ਪ੍ਰੇਮੀ ਨੇ ਕਿਹਾ ਕਿ ਮੈਂ ਇਕ ਹੰਸ ਦੇ ਹੁਣੇ ਦਰਸ਼ਨ ਕਰਕੇ ਆਇਆ ਹਾਂ। ਉਸ ਦੇ ਪੰਖ ਆਮ ਹੰਸਾਂ ਵਰਗੇ ਨਹੀਂ ਹਨ ਉਸ ਦੇ ਪੰਖਾਂ ਉਪਰ ਵੇਦਾਂ ਦੇ ਸ਼ਲੋਕ ਲਿਖੇ ਹੋਏ ਹਨ ਅਤੇ ਚਾਰ ਮਹਾਂਵਾਕ ਸੇਟੇ ਅੱਖਾਂ ਵਿਚ ਲਿਖੇ ਹੋਏ ਹਨ ਪਰ ਮੈਂ ਹੈਰਾਨ ਹੋ ਗਿਆ ਕਿ ਉਹ ਖਿਲਰੇ ਹੋਏ ਮੌਤੀ ਚੁਗਣ ਦੀ ਥਾਂ, ਉਹ ਪਾਣੀ ਦੇ ਕੰਢੇ ਪੇਤੁਲੇ ਪਾਣੀ ਵਿਚ ਵੜ ਕੇ ਬਗਲਿਆਂ ਵਾਂਗੂੰ ਡੱਡਾਂ ਫੜ ਰਿਹਾ ਹੈ, ਹੰਸ ਕਦੇ ਵੀ ਮਾਸ ਨਹੀਂ ਖਾਂਦਾ ਚਾਹੇ ਉਸ ਦੇ ਪਾਣੀ ਚਲੇ ਜਾਣ। ਉਹ ਮਾਸ ਕਿਉਂ ਖਾ ਰਿਹਾ ਹੈ ਜਦੋਂ ਕਿ ਉਹ ਐਨਾ ਪਵਿੱਤਰ ਸੀ ਕਿ ਉਸ ਦੇ ਖੰਭਾਂ ਤੇ ਚਾਰ ਮਹਾਂਵਾਕ ਲਿਖੇ ਹੋਏ ਸਨ। ਫਿਰ ਉਸ ਦੇ ਮਾਸ ਖਾਣ ਦੀ ਕ੍ਰਿਆ ਮੇਰੇ ਸਮਝ ਵਿਚ ਨਹੀਂ ਆਈ, ਮੈਂ ਇਸ ਦਾ ਸਮਾਧਾਨ ਚਾਹੁੰਦਾ ਹਾਂ। ਅਰਜਨ ਨੇ ਕਿਹਾ ਮੈਨੂੰ ਤਾਂ ਇਸ ਦੇ ਸਮਾਧਾਨ ਦੀ ਸੋਝੀ ਨਹੀਂ ਹੈ, ਤੂੰ ਨਕੁਲ ਦੇ ਪਾਸ ਚਲਿਆ ਗਿਆ। ਨਕੁਲ ਨੇ ਉਸ ਦੇ ਆਉਣ ਦਾ ਕਾਰਨ ਪੁਛਿਆ? ਉਸ ਨੇ ਕਿਹਾ ਇਕ ਮੈਂ ਅਜੀਬ ਗੱਲ ਦੇਖੀ ਹੈ ਕਿ ਇਕ ਹਾਥੀ ਦੇ ਦੋ ਸੰਦੂਂ ਹਨ, ਇਕ ਨਾਲ ਮਾਸ ਖਾ ਰਿਹਾ ਹੈ ਤੇ ਇਕ ਨਾਲ ਘਾਹ ਖਾ ਰਿਹਾ ਹੈ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਮੈਨੂੰ ਇਸ ਗੱਲ ਦਾ ਸਮਾਧਾਨ ਕਰਕੇ ਦੱਸੋ ਕਿ ਹਾਥੀ ਦੇ ਤਾਂ ਇਕ ਸੰਦੂ ਹੁੰਦੀ ਹੈ, ਫੇਰ ਇਹ ਕੀ ਗੱਲ ਹੋਈ। ਉਸ ਨੇ ਕਿਹਾ ਮੈਨੂੰ ਤਾਂ ਇਸ ਦਾ ਸਮਾਧਾਨ ਕਰਨਾ ਨਹੀਂ ਆਉਂਦਾ। ਉਸ ਨੇ ਕਿਹਾ ਕਿ ਤੂੰ ਸਹਦੇਵ ਕੋਲ ਚਲਿਆ ਜਾਹ।

ਉਹ ਸਹਿਦੇਵ ਕੋਲ ਜਾ ਕੇ ਕਹਿਣ ਲੱਗਿਆ ਕਿ ਮਹਾਰਾਜਾ! ਮੈਂ ਇਕ ਹਰਿਆ ਭਰਿਆ ਖੇਤ ਦੇਖ ਰਿਹਾ ਸੀ ਅਤੇ ਜਿਸ ਕਿਸਾਨ ਨੇ ਮਿਹਨਤ ਕੀਤੀ ਸੀ ਉਸ ਨੂੰ ਬਹੁਤ ਹੀ ਵਡਿਆਈ ਦੇ ਰਿਹਾ ਸੀ। ਖੇਤ ਨੂੰ ਅਵਾਰਾਂ ਡੰਗਰਾਂ ਤੋਂ ਬਚਾਉਣ ਲਈ ਉਸ ਦੇ ਚੰਗਿਰਦੇ ਬਹੁਤ ਸੋਹਣੀ ਕੰਡੇਦਾਰ ਵਾੜ ਕੀਤੀ ਹੋਈ ਸੀ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਬਾੜ ਨੂੰ ਗਊਆਂ, ਝੋਟਿਆਂ, ਹਰਨਾਂ ਵਰਗੇ ਮੂੰਹ ਲਗ ਗਏ ਹਨ ਅਤੇ ਉਸ ਵਾੜ ਨੇ ਸਾਰਾ ਹੀ ਖੇਤ ਖਾ ਲਿਆ। ਮੈਨੂੰ ਸਮਝ ਨਹੀਂ ਆਈ, ਵਾੜ ਤਾਂ ਖੇਤ ਦੀ ਰਾਖੀ ਕਰਨ ਵਾਸਤੇ ਹੁੰਦੀ ਹੈ ਉਸ ਨੇ ਖੇਤ ਹੀ ਖਾ ਲਿਆ। ਸਹਿਦੇਵ ਨੇ

ਕਿਹਾ ਕਿ ਮਹਾਰਾਜਾ ਯੁਧਿਸ਼ਟਰ ਜੀ ਦੇ ਸਮਾਧੀ ਤੋਂ ਉਥਾਨ ਹੋਣ ਦਾ ਸਮਾਂ ਹੋ ਚੁਕਿਆ ਹੈ, ਤੂੰ ਉਨ੍ਹਾਂ ਪਾਸ ਚਲਿਆ ਜਾਹ। ਉਹ ਯੁਧਿਸ਼ਟਰ ਪਾਸ ਚਲਿਆ ਗਿਆ। ਜਾ ਕੇ ਕਹਿਣ ਲੱਗਿਆ ਕਿ ਮਹਾਰਾਜਾ ਦੀ ਜੈ ਹੈ। ਮਹਾਰਾਜਾ ਮੈਂ ਇਕ ਬਹੁਤ ਹੀ ਅਣਹੋਣੀ ਗੱਲ ਦੇਖੀ ਹੈ ਉਹ ਇਸ ਤਰ੍ਹਾਂ ਹੈ ਕਿ ਮੈਂ ਇਕ ਉਚੇ ਪਹਾੜ ਦੀਆਂ ਜੜ੍ਹਾਂ ਵਿਚ ਖੜ੍ਹਾ ਸੀ, ਪਹਾੜ ਦੀ ਟੀਸੀ ਤੋਂ ਇਕ ਹਜ਼ਾਰਾਂ ਮਣ ਦਾ ਪੱਥਰ ਰੁੜਿਆ, ਉਹ ਹਜ਼ਾਰਾਂ ਦਰਖਤਾਂ ਨੂੰ ਸੁਟਦਾ ਭੁੰਦਾ ਹੋਇਆ ਉਥੇ ਆ ਗਿਆ ਜਿਥੇ ਮੈਂ ਖੜ੍ਹਾ ਸੀ, ਉਸ ਪੱਥਰ ਨੇ ਖਾਈ ਵਿਚ ਜਾ ਗਿਰਨਾ ਸੀ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਕਿ ਇਕ ਘਾਹ ਦੇ ਤਿਣਕੇ ਨੇ ਉਸ ਪੱਥਰ ਨੂੰ ਰੋਕ ਲਿਆ। ਮਹਾਰਾਜਾ ਯੁਧਿਸ਼ਟਰ ਜੀ! ਉਸ ਨੂੰ ਵੱਡੇ-ਵੱਡੇ ਦਰਖਤ ਨਾ ਰੋਕ ਸਕੇ ਤੇ ਘਾਹ ਦੇ ਤਿਣਕਿਆਂ ਵਾਂਗੂੰ ਟੁੱਟ ਗਏ ਪਰ ਇਸ ਘਾਹ ਦੇ ਤਿਣਕੇ ਨੇ ਇਸ ਨੂੰ ਖੱਡ ਵਿਚ ਗਿਰਨ ਤੋਂ ਰੋਕ ਲਿਆ। ਯੁਧਿਸ਼ਟਰ ਨੇ ਨੇਤਰ ਬੰਦ ਕਰਕੇ ਗੱਲ ਜਾਨਣ ਦੀ ਕੌਸ਼ਿਸ਼ ਕੀਤੀ ਤਾਂ ਉਸ ਨੇ ਦੇਖਿਆ ਕਿ ਇਹ ਗੱਲ ਕੋਈ ਆਮ ਸਾਧਾਰਣ ਬੰਦਾ ਨਹੀਂ ਕਰ ਸਕਦਾ, ਉਨ੍ਹਾਂ ਨੇ ਅਵਾਜ਼ ਦਿਤੀ ਕਿ ਇਹ ਨਿਕਲ ਨਾ ਜਾਵੇ, ਇਸ ਨੂੰ ਫੜ ਲਵੇ ਇਹ ਕਲਜੁਗ ਹੈ। ਪਰ ਉਹ ਪ੍ਰੇਮੀ ਅਵਾਜ਼ ਸੁਣਦੇ ਹੀ ਚਾਰੋਂ ਭਰਾਵਾਂ ਦੇ ਕੋਲੋਂ ਇਕ ਦਮ ਨਿਕਲ ਗਿਆ ਤੇ ਛਾਈਂ ਮਾਈ ਹੋ ਗਿਆ। ਚਾਰਾਂ ਭਰਾਵਾਂ ਨੇ ਯੁਧਿਸ਼ਟਰ ਨੂੰ ਪੁਛਿਆ ਕਿ ਮਹਾਰਾਜਾ! ਸਾਨੂੰ ਇਹ ਤਾਂ ਦੱਸੋ ਕਿ ਇਹ ਕੌਣ ਸੀ। ਬਹੁਤ ਗਹਿਰੇ ਕਿਸਮ ਦੇ ਪ੍ਰਸ਼ਨਾਂ ਦਾ ਸਮਾਧਾਨ ਕਰਾਉਣ ਵਾਸਤੇ ਹਾਜ਼ਰ ਹੋਇਆ ਸੀ। ਯੁਧਿਸ਼ਟਰ ਨੇ ਕਿਹਾ ਕਿ ਤੁਸੀਂ ਦੱਸੋ ਕਿ ਇਸ ਨੇ ਤੁਹਾਨੂੰ ਕਿਹੜੇ-ਕਿਹੜੇ ਪ੍ਰਸ਼ਨ ਕੀਤੇ। ਭੀਮ ਨੇ ਡੋਲ ਦੀ ਗੱਲ ਕਹੀ, ਤਾਂ ਆਪ ਨੇ ਕਿਹਾ ਕਿ ਉਹ ਪੂਰਸ਼ ਕਲਜੁੱਗ ਸੀ ਅਤੇ ਇਹ ਦੱਸਣ ਆਇਆ ਸੀ ਕਿ ਮੇਰੇ ਯੁੱਗ ਵਿਚ ਰਾਜ ਦਾ ਕੰਮ, ਰਿਸੀਆਂ ਮੁਨੀਆਂ ਦਾ ਕੰਮ ਨਹੀਂ ਹੋਵੇਗਾ। ਰਾਜਾ ਪਰਜਾ ਨੂੰ ਕਿਵੇਂ ਵਰਤੇਗਾ ਅਤੇ ਸਾਸਕ ਕਿਵੇਂ ਵਰਤਣਗੇ। ਉਸ ਵੇਲੇ ਯੁਧਿਸ਼ਟਰ ਨੇ ਸਭ ਤੋਂ ਪ੍ਰਸ਼ਨ ਪੁੱਛੇ ਸੀ। ਭੀਮਸੈਨ ਦੇ ਪ੍ਰਸ਼ਨ ਦਾ ਯੁਧਿਸ਼ਟਰ ਨੇ ਉਤਰ ਦਿੰਦਿਆਂ ਕਿਹਾ ਕਿ ਕਲਜੁਗ ਦਸ ਗਿਆ ਕਿ ਮੇਰੇ ਰਾਜ ਵਿਚ ਤ੍ਰਿਸ਼ਨਾ ਐਨੀ ਵਧ ਜਾਵੇਗੀ ਕਿ ਕ੍ਰੋੜਾਂ ਰੁਹਾਂ ਜੋੜਨ ਪਿਛੋਂ ਆਦਮੀ ਅਰਬਾਂ ਨੂੰ ਲੋਚੇਗਾ, ਅਰਬਾਂ ਮਿਲਣ ਪਿਛੋਂ ਖਰਬਾਂ ਨੂੰ ਲੋਚੇਗਾ। ਅੱਜ ਦੇ ਯੁੱਗ ਵਿਚ ਇਕ ਬੰਦਾ ਕਮਾਈ ਕਰਦਾ ਹੈ ਅਤੇ ਦੱਸਾਂ ਦਾ ਪੇਟ ਭਰਦਾ ਹੈ। ਕਲਜੁੱਗ ਵਿਚ ਹਰ ਬੰਦਾ ਕਮਾਈ ਕਰੇਗਾ ਪਰ ਫੇਰ ਵੀ ਮਨ ਤੋਂ ਭੁੱਖਾ ਰਹੇਗਾ, ਸਾਧਸੰਗਤ ਜੀ! ਗੁਰੂ ਮਹਾਰਾਜਾ ਜੀ ਦਾ ਐਸਾ ਫੁਰਮਾਨ ਹੈ-

**ਤਿਸਨਾ ਬਿਰਲੇ ਹੀ ਕੀ ਬੁਝੀ ਹੋ॥  
ਕੌਟੀ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ॥  
ਪਰੈ ਪਰੈ ਹੀ ਕਉ ਲੁਝੀ ਹੋ॥**

**ਪੰਨਾ - 213**

ਤ੍ਰਿਸ਼ਨਾ ਨੂੰ ਮਹਾਰਾਜਾ ਜੀ ਨੇ ਵੱਡਾ ਰੋਗ ਦਸਿਆ ਹੈ ਇਸ ਲਈ ਅਟੱਲ ਸਚਾਈ ਹੈ -

**ਏਹ ਤਿਸਨਾ ਵਡਾ ਰੋਗ ਲਗਾ ਮਰਣੁ ਮਨੁਹੁ ਵਿਸਾਰਿਆ॥**

**ਪੰਨਾ - 919**

ਚਾਹੀਦਾ ਤਾਂ ਇਹ ਹੈ ਕਿ ਜੋ ਬੋੜਾ ਬਹੁਤ ਸਮਾਂ ਆਪਾਂ ਨੂੰ ਮਿਲਿਆ ਹੈ ਉਸ ਸਮੇਂ ਵਿਚ ਹੀ ਨਿਰਵਾਣ ਪਦ ਦੀ

ਪ੍ਰਾਪਤੀ ਕਰੀਏ, ਨਹੀਂ ਤਾਂ ਤੁਸ਼ਨਾ ਦਾ ਰੋਗੀ ਤੁਸ਼ਨਾ ਵਿਚ ਗੁਲਤਾਨ ਹੋ ਕੇ ਪ੍ਰਮੋਸ਼ਰ ਨੂੰ ਭੁੱਲ ਕੇ ਹਾਰੇ ਹੋਏ ਜੁਆਰੀਆਂ ਵਾਂਗੂ ਸੰਸਾਰ ਤੋਂ ਚਲਿਆ ਜਾਵੇਗਾ।

ਅਰਜਨ ਨੂੰ ਕਿਹਾ ਕਿ ਅਰਜਨ ਤੈਨੂੰ ਦਸਿਆ ਹੈ ਕਿ ਮੇਰੇ ਰਾਜ ਵਿਚ ਰਿਸ਼ੀ ਮੁਨੀ, ਪੰਡਤ, ਪਰੋਹਤ, ਕਥਾਕਾਰ, ਗਿਆਨੀ, ਧਿਆਨੀ, ਮੌਲਵੀ, ਮੁਲਾਣੇ, ਪਾਦਰੀ, ਅਖੰਤੀ, ਪਾਖੰਡੀ, ਨਕਲੀਏ, ਸਾਧੂ ਸੰਤ ਲੋਕਾਂ ਨੂੰ ਮਹਾਂਵਾਕ ਸੁਣਾਉਣਗੇ ਅਤੇ ਉਨ੍ਹਾਂ ਨੂੰ ਕਹਿਣਗੇ ‘ਅਹੰ ਬੁਹਮਾਸਮੀ’ ਮੈਂ ਹੀ ਬੁਹਮ ਹਾਂ ਭਾਵੇਂ ਇਹ ਵਾਕ ਸਤਿ ਹੈ ਪਰ ਦੇਹ ਅਧਿਆਸ ਵਿਚ ਬੰਨੇ ਹੋਏ ਆਪਣੇ ਆਪ ਨੂੰ ਦੇਹ ਜਾਣਦੇ ਹੋਏ ਹੀ ਕਹਿਣਗੇ। ਜਿਵੇਂ ਹੰਸ ਕਿਰਮ ਖਾਂਦਾ ਸੀ ਇਹ ਵਿਸ਼ੇ ਵਿਕਾਰਾਂ, ਭੋਗਾਂ, ਪੈਸੇ ਜੋੜਨ ਰੂਪੀ ਕਿਰਮ ਝੂਠ ਬੋਲ-ਬੋਲ ਕੇ ਖਾਣਗੇ। ਲੋਕਾਂ ਨੂੰ ਤਾਂ ਉਪਦੇਸ਼ ਕਰਨਗੇ ਪਰ ਆਪ ਵਿਕਾਰਾਂ ਰੂਪੀ ਕਿਰਮ ਖਾਣਗੇ ਅਤੇ ਸੁਣਨ ਵਾਲੇ ਸਰੋਤਾਂ ਨੂੰ ਕਹਿਣਗੇ ਕਿ ਮਾਸ ਖਾਣ ਨਾਲ ਸਰੀਰ ਪੁਸ਼ਟ ਹੁੰਦਾ ਹੈ, ਸ਼ਰਾਬ ਅਤੇ ਬੇਅੰਤ ਕਿਸਮ ਦੇ ਨਸ਼ੇ ਖੁਲਮ-ਖੁਲੇ ਖਾਣ ਦੀ ਪੇਰਨਾ ਕਰਨਗੇ ਜਿਸ ਕਰਕੇ ਸੰਸਾਰ ਤੋਂ ਕਰਮ ਧਰਮ ਬ੍ਰਿਸ਼ਟ ਹੋ ਜਾਣਗੇ ਅਤੇ ਕਿਸੇ ਦਾ ਵੀ ਉਧਾਰ ਨਹੀਂ ਹੋ ਸਕੇਗਾ। ਤੀਰਥ ਬਿਫਲ ਹੋ ਜਾਣਗੇ।

ਤੀਸਰੇ ਭਰਾ ਨਕੁਲ ਨੂੰ ਕਹਿਣ ਲੱਗੇ ਕਿ ਤੈਨੂੰ ਕਲਜੁੱਗ ਦੱਸ ਗਿਆ ਹੈ ਕਿ ਇਨਸਾਫ਼ ਕਰਨ ਵਾਲੇ ਇਨਸਾਫ਼ ਦੀ ਕੁਰਸੀ ਤੇ ਬੈਠਣ ਵਾਲੇ ਤੇ ਆਮ ਸ਼ਾਸਕ ਰਿਸ਼ਵਤ ਬੋਰ ਹੋਣਗੇ, ਝੂਠੇ ਨੂੰ ਸੱਚਾ, ਸੱਚੇ ਨੂੰ ਝੂਠਾ ਬਣਾਉਣਗੇ, ਰਿਸ਼ਵਤਾਂ ਖਾਣਗੇ, ਇਕ ਪਾਸੇ ਕਾਨੂੰਨ ਦੀ ਆੜ ਲੈਣਗੇ, ਅਤੇ ਦੂਜੀ ਸੁੰਚ ਨਾਲ ਆਪਣੇ ਚੰਗਿਤਰ ਤੋਂ ਹੀਣੇ ਕਰਤੱਬ ਕਰਕੇ ਰਿਸ਼ਵਤਾਂ ਲੈ ਕੇ ਹਾਥੀ ਦੇ ਮਾਸ ਖਾਣ ਵਾਂਗੂ ਮੁਰਦਾਰ ਖਾਣਗੇ, ਪਰਾਇਆ ਹੱਕ ਖਾਣਗੇ।

ਸਹਿਦੇਵ ਨੂੰ ਕਹਿਣ ਲੱਗੇ ਕਿ ਤੈਨੂੰ ਰਾਜਿਆਂ ਤੇ ਪਰਜਾ ਦੇ ਸਬੰਧ ਉਪਰ ਪ੍ਰਕਾਸ਼ ਪਾ ਕੇ ਦੱਸਿਆ ਹੈ ਕਿ ਰਾਜੇ ਕਸਾਈ ਦਾ ਰੂਪ ਧਾਰ ਲੈਣਗੇ ਅਤੇ ਉਨ੍ਹਾਂ ਦੇ ਕਰਮਚਾਰੀ ਪਰਜਾ ਦੇ ਖੂਨ ਨੂੰ ਚੁਸਣਗੇ। ਜਿਵੇਂ ਖੇਤ ਨੂੰ ਵਾੜ ਖਾ ਗਈ ਇਸੇ ਤਰ੍ਹਾਂ ਪਰਜਾ ਦੇ ਧਨ ਨੂੰ ਇਹ ਸ਼ਾਸਕ ਖਾ ਜਾਣਗੇ। ਗੁਰੂ ਮਹਾਰਾਜ ਦਾ ਫੁਰਮਾਨ ਹੈ -

**ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰਿ ਉਡਰਿਆ॥  
ਕੁੜ੍ਹ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥**

ਪੰਨਾ - 145

ਭਾਈ ਗੁਰਦਾਸ ਜੀ ਲਿਖਦੇ ਹਨ -

**ਕਲਿ ਆਈ ਕੁਤੇ ਮੁਹੀ ਖਾਜੂ ਹੋਇਆ ਮੁਰਦਾਰ ਗੁਸਾਈ॥  
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥**  
ਭਾਈ ਗੁਰਦਾਸ ਜੀ, ਵਾਰ 1/30

ਗਿਆਨ ਵਿਹੁਣੇ ਯੋਗੀ, ਮੁਲਾ ਮੁਲਾਣੇ ਤੇ ਹੋਰ ਅਨੇਕਾਂ ਧਰਮ ਦੇ ਠੇਕੇਦਾਰ ਆਪ ਅੰਨੇ ਹੋਣਗੇ ਅਤੇ ਦੂਸਰਿਆਂ ਨੂੰ ਅੰਨੇ ਖੂਹ ਵਿਚ ਸੱਟਣਗੇ। ਕਰਮਕਾਂਡਾਂ ਵਿਚ ਪਾ ਦੇਣਗੇ, ਕਿਸੇ ਦੀ ਵੀ ਗਤੀ ਨਹੀਂ ਹੋਣੀ। ਜਿਹੋ ਜਿਹਾ ਆਦਮੀ ਸੰਸਾਰ ਤੇ ਆਇਆ ਸੀ ਉਸ ਤੋਂ ਵੀ ਹੀਣਾ ਹੋ ਕੇ ਸੰਸਾਰ ਤੋਂ ਜਾਵੇਗਾ। ਚਾਰੋਂ ਭਰਾਵਾਂ ਨੇ ਯੁਧਿਸ਼ਟਰ ਨੂੰ ਪੁਛਿਆ ਕਿ ਆਪ

ਨੂੰ ਕੀ ਦਸ ਕੇ ਗਿਆ ਹੈ? ਤਾਂ ਯੁਧਿਸ਼ਟਰ ਨੇ ਦੱਸਿਆ ਕਿ ਮੈਨੂੰ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਦਸ ਗਿਆ। ਕਲਜੁੱਗ ਵਿਚ ਪਾਪਾਂ ਦਾ ਪਹਾੜ ਰੁੜ੍ਹ ਕੇ ਧਰਮਾਂ ਨੂੰ ਹਿਲਾ ਦੇਵੇਗਾ ਪਰ ਜਿਵੇਂ ਪਾਪਾਂ ਦੇ ਰੁੜ੍ਹਦੇ ਪੱਥਰ ਨੂੰ ਇਕ ਤਿਣਕੇ ਨੇ ਰੋਕ ਲਿਆ ਇਵੇਂ ਜਿਵੇਂ ਪਾਪਾਂ ਨੂੰ ਰੋਕਣ ਦੀ ਸਮਰਥਾ ਪ੍ਰਭੂ ਦੇ ਨਾਮ ਵਿਚ ਹੋਵੇਗੀ। ਵਾਹਿਗੁਰੂ, ਅੱਲਾ, ਰਾਮ ਜੋ ਵੀ ਨਾਮ ਪ੍ਰਭੂ ਦੇ ਹਨ ਉਹ ਸਭ ਸਤਿਕਾਰਯੋਗ ਹਨ ਉਸ ਨਾਮ ਦੇ ਆਸਰੇ ਕਲਜੁੱਗ ਵਿਚ ਪੱਥਰ ਰੂਪੀ ਪਾਪਾਂ ਦਾ ਵਸ ਨਾਮ ਸਦਕਾ ਨਹੀਂ ਚਲੇਗਾ।

ਗੁਰੂ ਨਾਨਕ ਪਾਤਸ਼ਾਹ ਨੂੰ ਕਲਜੁੱਗ ਨੇ ਦਸਿਆ ਸੀ ਕਿ ਮਹਾਰਾਜ! ਮਾਇਆ ਦੇ ਪਿਆਰਿਆਂ ਨੂੰ ਤਾਂ ਮੈਂ ਛਡਾਂਗਾ ਨਹੀਂ ਭਾਵੇਂ ਉਹ ਕੋਈ ਵੀ ਭੇਖ ਧਾਰਨ ਕਰ ਲੈਣ, ਚਾਹੇ ਤਿਲਕ ਲਾ ਲੈਣ, ਚਾਹੇ ਲੰਬੀਆਂ ਦਾੜੀਆਂ ਰਖ ਲੈਣ, ਪਰ ਮੈਂ ਭੇਖੀ ਪੁਰਖਾਂ ਨੂੰ ਛੱਡਣਾ ਨਹੀਂ। ਜਿਥੇ ਤੇਰੇ ਪਿਆਰੇ ਸਚਮੁੱਚ ਬੰਦਰੀ ਕਰਦੇ ਹੋਣਗੇ ਉਥੇ ਮੈਂ ਉਨ੍ਹਾਂ ਦੇ ਨੇੜੇ ਵੀ ਨਹੀਂ ਜਾਵਾਂਗਾ, ਕੋਈ ਵਿਘਨ ਨਹੀਂ ਪਾਵਾਂਗਾ। ਇਹ ਮੈਂ ਆਪ ਨੂੰ ਬਚਨ ਦਿੰਦਾ ਹਾਂ। ਆਪ ਮੇਰਾ ਵੀ ਉਧਾਰ ਕਰੋ। ਗੁਰੂ ਮਹਾਰਾਜ ਨੇ ਕਿਹਾ ਸੰਸਾਰ ਦੇ ਉਧਾਰ ਕਰਨ ਲਈ ਅਸੀਂ ਅੰਮ੍ਰਿਤ ਦਾ ਪਿਆਲਾ ਲੈ ਕੇ ਆਏ ਹਾਂ। ਜਿਸ ਦੀ ਇਕ ਕਣੀ ਕੋੜੀ ਜੀਵਾਂ ਦਾ ਉਧਾਰ ਕਰਨ ਦੀ ਸਮਰਥਾ ਰਖਦੀ ਹੈ।

**ਗੁਰਮੁਖ ਕੌਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ॥**

ਪੰਨਾ - 608

ਕਲਜੁੱਗ ਵਿਚ ਸਿੱਕਾ ਬਦਲ ਗਿਆ ਹੈ, ਓਹੀ ਸਿੱਕਾ ਇਹਦੇ ਰਾਜ ਵਿਚ ਚੱਲੇਗਾ ਜਿਹੜੇ ਇਹਦੇ ਰਾਜ ਵਿਚ ਗੁਰੂ ਪੀਰਾਂ ਨੇ ਗਿਆਤ ਕਰਾਇਆ ਹੈ ਗੁਰੂ ਮਹਾਰਾਜ ਜੀ ਫੁਰਮਾਨ ਕਰਦੇ ਹਨ -

**ਅਥ ਕਲੁ ਆਇਓ ਰੇ॥ ਇਕੁ ਨਾਮੁ ਬੋਵਹੁ ਬੋਵਹੁ॥**

**ਅਨ ਗੁਰਿਤ ਨਾਹੀ ਨਾਹੀ॥ ਮਤੁ ਭਰਮਿ ਭੁਲਹੁ ਭੁਲਹੁ॥**

ਪੰਨਾ - 1185

ਸੋ ਸਾਧਸੰਗਤ ਜੀ! ਤੁਸੀਂ ਇਸ ਕਲਜੁੱਗ ਦੇ ਭਿਆਨਕ ਯੁੱਗ ਵਿਚੋਂ ਲੰਘ ਰਹੇ ਹੋ, ਇਥੇ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲਿਆਂ ਉਪਰ ਕੋਈ ਅਸਰ ਨਹੀਂ ਪਿਆ ਕਰਦਾ। ਜੇ ਪੈਂਦਾ ਹੋਵੇ ਤਾਂ ਕਿਵੇਂ ਤੁਸੀਂ ਸਤਿਸੰਗ ਵਿਚ ਬਿਗਾਜਮਾਨ ਹੋ ਜਾਂਦੇ ਹੋ। ਉਸ ਪਿਛੋਂ ਤਿੰਨ ਘੰਟੇ ਲਗਾਤਾਰ ਕੀਰਤਨ ਦੀਆਂ ਪੁਨੀਆਂ ਵਿਚ ਸ਼ਾਮਲ ਹੋ ਕੇ ਪਿਆਰ ਸਹਿਤ ਬਾਣੀ ਪੜ੍ਹਦੇ ਹੋ, ਇਹ ਕੋਈ ਕਰਮ ਜਾਗੇ ਹਨ ਕਿ ਗੁਰੂ ਮਹਾਰਾਜ ਜੀ ਦੀ ਆਪਣੇ ਉਪਰ ਵਿਸ਼ੇਸ਼ ਕਿਪਾ ਹੋ ਰਹੀ ਹੈ।

ਸਾਧਸੰਗਤ ਜੀ! ਜੀਵ ਦੇ ਉਪਰ ਅਗਿਆਨ ਦੇ ਅੰਧਕਾਰਮਈ ਬੱਦਲ ਐਨੇ ਗਾੜ੍ਹੇ ਹੋ ਕੇ ਛਾ ਗਏ ਹਨ ਕਿ ਰੋਸ਼ਨੀ ਨਾਮ ਦੀ ਚੀਜ਼ ਦਾ ਪਤਾ ਹੀ ਨਹੀਂ ਲਗਦਾ ਜਿਵੇਂ ਕਿ ਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ -

**ਕੁੜ੍ਹ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥**

**ਹਉ ਭਾਲਿ ਵਿਕੁਨ੍ਠੀ ਹੋਈ॥**

**ਅਧੇਰੈ ਰਾਹੁ ਨ ਕੋਈ॥**

**ਵਿਚਿ ਹਉਮੈ ਕਰਿ ਦੁਖ ਰੋਈ॥**

**ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥**

ਪੰਨਾ - 145

ਆਦਮੀ ਪੂਰੀ ਤਰ੍ਹਾਂ ਨਾਲ ਡਾਵਾਂਡੇਲ ਹੋ ਗਿਆ ਹੈ, ਧਰਮ ਦੇ ਆਗੂ ਕ੍ਰਿਆ ਕਰਮ ਵਿਚ ਪਾਉਣ ਵਾਸਤੇ ਤਾਂ ਬਹੁਤ ਜ਼ੋਰ ਲਾਉਂਦੇ ਹਨ ਪਰ ਗਿਆਨ ਤੋਂ ਨੇਤਰਹੀਣੇ ਹੋਣ ਕਰਕੇ ਅੰਨਿਆਂ ਦੀ ਪਦਵੀ ਪਾਉਂਦੇ ਹਨ। ਗੁਰੂ ਮਹਾਰਾਜ਼ ਦਾ ਫੁਰਮਾਨ ਹੈ ਕਿ ਜੇ ਕਿਤੇ ਅੰਨਾ ਆਗੂ ਕਿਸਤੀ ਦੇ ਪੂਰ ਨੂੰ ਲੰਘਾਉਣਾ ਚਾਹੇ ਤਾਂ ਉਹ ਅੰਨਾ ਹੋਣ ਕਰਕੇ, ਦਿਸ਼ਾ ਤੋਂ ਅਗਿਆਤ ਹੋਣ ਕਰਕੇ ਆਪ ਵੀ ਛੁੱਬ ਜਾਵੇਗਾ, ਅਤੇ ਬਾਕੀਆਂ ਨੂੰ ਡੋਬ ਦੇਵੇਗਾ।

ਸਾਧਸੰਗਤ ਜੀ! ਜੇ ਕਿਸਤੀ ਚਲਾਉਣ ਵਾਲਾ ਸਹੀ ਭੀ ਹੁੰਦਾ ਹੋਵੇ ਤਾਂ ਕਈ ਵਾਰੀ ਸਿੱਧਾ ਮਾਰਗ ਪੁਛਣ ਵਾਲਾ ਕੋਈ ਨਹੀਂ ਹੁੰਦਾ। ਉਸ ਦੇ ਅੰਦਰ ਰਸਤਾ ਪੁਛਣ ਲਈ ਸ਼ਰਧਾ ਨਹੀਂ ਜਾਗਦੀ। ਸ਼ਰਧਾ ਨਾ ਹੋਣ ਕਰਕੇ ਕੋਈ ਵਸਤੂ ਉਸ ਦੇ ਪੱਲੇ ਨਹੀਂ ਠਹਿਰਦੀ। ਵਾਹਿਗੁਰੂ ਜੀ ਦੀ ਅਖੰਡ ਜੋਤ ਨੂੰ ਭੁਲ ਜਾਂਦਾ ਹੈ। ਜਿਵੇਂ ਕਿ ਫੁਰਮਾਨ ਹੈ -

**ਜਿਸੀ ਜਮਾਨ ਕੇ ਬਿਖੈ ਸਮੱਸਤਿ ਏਕ ਜੋਤ ਹੈ॥  
ਨ ਘਾਟ ਹੈ ਨ ਬਾਢ ਹੈ ਨ ਘਾਟ ਬਾਢ ਹੋਤ ਹੈ॥  
ਅਕਾਲ ਉਸਤਤਿ**

ਦੁਖ ਸੰਸਾਰ ਵਿਚ ਦਿਨੋਂ ਦਿਨ ਵਧ ਰਹੇ ਹਨ ਜਿਵੇਂ ਕਿ ਫੁਰਮਾਨ ਹੈ -

**ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥**

ਪੰਨਾ - 135

ਪਾਰ ਲੰਘਣ ਦਾ ਸਾਧਨ ਕੋਈ ਨਜ਼ਰ ਨਹੀਂ ਆਉਂਦਾ, ਸਮਝ ਨਹੀਂ ਆਉਂਦਾ। ਜੇ ਸਹੀ ਕਿਸਤੀ ਉਪਰ ਚੜ੍ਹਨ ਵੀ ਲਗਦਾ ਹੈ ਤਾਂ ਭੁਲਾ ਦੇਣ ਵਾਲੇ ਲੋਕ ਇਸ ਨੂੰ ਸੰਕਿਆ ਵਿਚ ਪਾ ਦਿੰਦੇ ਹਨ। ਰਸਤਾ ਕੌਣ ਪੁਛੋ? ਇਹ ਬੜਾ ਜਟਿਲ ਪ੍ਰਸ਼ਨ ਹੈ। ਹਰ ਬੰਦਾ ਸੁਖ ਚਾਹੁੰਦਾ ਹੈ ਪਰ ਜਿਉ-ਜਿਉ ਸੁਖ ਵਲ ਨੂੰ ਵਧਦਾ ਹੈ ਦੁਖ ਬਿਨਾਂ ਬੁਲਾਏ ਇਸ ਕੋਲ ਆ ਜਾਂਦੇ ਹਨ। ਸੁਖ ਵਾਸਤੇ ਆਦਮੀ ਧਨ ਕਮਾਉਂਦਾ ਹੈ, ਜਾਇਦਾਦ ਬਣਾਉਂਦਾ ਹੈ, ਲੋਕਾਂ ਵਿਚ ਆਪਣਾ ਜਸ ਹਾਸਲ ਕਰਨਾ ਚਾਹੁੰਦਾ ਹੈ, ਲੋਕ ਭਾਵੇਂ ਧੋਖੇ ਵਿਚ ਆ ਕੇ ਉਸ ਦਾ ਵੱਡਾ ਨਾਉਂ ਰਖ ਦਿੰਦੇ ਹਨ ਪਰ ਅੰਦਰੋਂ ਤਾਂ ਉਸ ਨੂੰ ਸ਼ਾਂਤੀ ਨਹੀਂ ਆ ਰਹੀ ਕਿਉਂਕਿ ਜਿਸ ਚੀਜ਼ ਨੇ ਉਸ ਨੂੰ ਸ਼ਾਂਤੀ ਦੇਣੀ ਹੈ ਉਹ ਪ੍ਰਾਪਤ ਨਹੀਂ ਹੋ ਰਹੀ। ਇਕ ਐਸੇ ਪ੍ਰੇਮੀ ਹਨ ਜਿਹੜੇ ਸੁਖ ਪ੍ਰਾਪਤੀ ਦੇ ਸਾਧਨ ਜਾਣਦੇ ਵੀ ਹਨ ਕਿ ਸੁਖ ਕਿਥੋਂ ਮਿਲਦਾ ਹੈ ਪਰ ਉਸ ਦੀ ਪ੍ਰਾਪਤੀ ਵਾਸਤੇ ਉਹ ਸੰਜੀਦਾ ਨਹੀਂ ਹਨ। ਗੁਰੂ ਮਹਾਰਾਜ਼ ਜੀ ਦਾ ਫੁਰਮਾਨ ਹੈ -

**ਐਸਾ ਜਗ੍ਹਾ ਦੇਖਿਆ ਜੁਆਗੀ॥**

**ਸਭਿ ਸੁਖ ਮਾਗੀ ਨਾਮੁ ਬਿਸਾਗੀ॥**

ਪੰਨਾ - 222

ਸਾਰੇ ਦੇ ਸਾਰੇ ਦੁਨਿਆਵੀ ਪਦਾਰਥ, ਦੁਨਿਆਵੀ ਪ੍ਰਾਪਤੀਆਂ ਛਿਨ ਭੰਗਰ ਹਨ, ਜਿਸ ਚੀਜ਼ ਦੀ ਹਸਤੀ ਸਥਾਈ ਨਾ ਹੋਵੇ ਉਹ ਕਦੇ ਵੀ ਸੁਖ ਦਾ ਕਾਰਨ ਨਹੀਂ ਬਣਿਆ ਕਰਦੀ ਕਿਉਂਕਿ ਪ੍ਰਕਿਤੀ ਦੀ ਹਰ ਸੈਕਿੰਡ ਦੇ ਕੋੜ੍ਹਵੇਂ ਹਿੱਸੇ ਵਿਚ ਅਦਲ ਬਦਲ ਹੈ ਰਹੀ ਹੈ, ਇਸ ਪ੍ਰਕਿਤੀ ਦੇ ਸਾਰੇ ਸੁੱਖ ਛਿਨਭੰਗਰ ਹਨ। ਗੁਰੂ ਮਹਾਰਾਜ਼ ਜੀ ਫੁਰਮਾਨ ਕਰਦੇ ਹਨ ਕਿ ਐ ਦੁਨੀਆ ਦੇ ਲੋਕੋ, ਜੇ ਤੁਸੀਂ ਸੁਖ ਪ੍ਰਾਪਤ ਕਰਨਾ

ਚਾਹੁੰਦੇ ਹੋ ਤਾਂ ਉਸ ਹਸਤੀ ਉਪਰ ਧਿਆਨ ਕੇਂਦਰਤ ਕਰੋ, ਜਿਥੇ ਸੁਖ, ਸਤਿਤਾ, ਅੰਦਰ, ਚੇਤਨਤਾ ਦੇ ਫੁਹਾਰੇ ਚਲ ਰਹੇ ਹਨ। ਦੁਨਿਆਵੀ ਪਦਾਰਥ ਬੋੜਾ ਚਿਰ ਸੁਖ ਦਿੰਦੇ ਹਨ ਕਿਸੇ ਨੂੰ ਨੌਕਰੀ ਮਿਲ ਗਈ, ਬੋੜਾ ਚਿਰ ਖੁਸ਼ੀ ਮਹਿਸੂਸ ਕਰੀ ਪ੍ਰਮੇਸ਼ਰ ਦੀ ਕ੍ਰਿਪਾ ਨਾਲ ਦੇਰ ਪਿਛੋਂ ਲੜਕੇ ਦਾ ਜਨਮ ਹੋ ਜਾਵੇ ਕੁਝ ਦੇਰ ਖੁਸ਼ੀ ਹੋ ਜਾਂਦੀ ਹੈ; ਕੋਠੀ ਲੈ ਲਈ, ਕਾਰ ਲੈ ਲਈ ਕੁਝ ਦੇਰ ਖੁਸ਼ ਰਿਹਾ ਪਰ ਇਹ ਮਨ ਵਿਚ ਸਮਾਏ ਦੁਖ ਦੀਆਂ ਜੜ੍ਹਾਂ ਨਹੀਂ ਕੱਟ ਸਕਿਆ। ਜਿਥੇ ਦੁਖ ਦਾ ਨਿਵਾਸ ਨਹੀਂ ਹੈ ਉਥੇ ਪ੍ਰਕਿਤੀ ਦੀ ਹੋਂਦ ਨਹੀਂ ਹੈ। ਪ੍ਰਕਿਤੀ ਦੀਆਂ ਪ੍ਰਾਪਤੀਆਂ ਬੋੜੀ ਦੇਰ ਸੁੱਖ ਦਾ ਹੁਲਾਰਾ ਦਿੰਦੀਆਂ ਹਨ ਪਰ ਇਹ ਫੇਰ ਦੁਖ ਵਿਚ ਹਉਂਕੇ ਲੈਂਦਾ ਹੈ। ਮਨ ਦੇ ਅੰਦਰ ਕਦਾਂਚ ਵੀ ਸੁਖ ਦਾ ਨਾਮ ਨਿਸ਼ਾਨ ਨਹੀਂ। ਬੋੜਾ ਝਲਕਾਰਾ ਤਾਂ ਪ੍ਰਕਿਤਕ ਵਸਤਤਾਂ ਦੀ ਪ੍ਰਾਪਤੀ ਤੋਂ ਵਜਦਾ ਹੈ ਪਰ ਅੰਦਰ ਸੁੱਖ ਦੀ ਪ੍ਰਾਪਤੀ ਨਹੀਂ ਮਿਲਦੀ। ਬਾਣੀ ਵਿਚ ਫੁਰਮਾਨ ਕਰਦੇ ਹਨ ਕਿ ਪੂਰੀ ਤਰ੍ਹਾਂ ਨਾਲ ਸਜਾਈਆਂ ਹੋਈਆਂ ਸੇਜਾਂ, ਹੀਰਿਆਂ ਨਾਲ ਜੜ੍ਹੇ ਹੋਏ ਪਲੰਘ, ਜਵਾਹਗਾਤਾਂ ਦੀ ਝਿਲਮਿਲਾਹਟ ਪ੍ਰਾਪਤ ਹੋਵੇ, ਸੁੱਖ ਦੀ ਗਿਣਤੀ ਕੋਈ ਨਾ ਹੋਵੇ ਅਤੇ ਆਦਮੀ ਵਿਚ ਸ਼ਕਤੀ ਹੋਵੇ ਇਨ੍ਹਾਂ ਸੁੱਖਾਂ ਦਾ ਅੰਦਰ ਪੂਰੀ ਤਰ੍ਹਾਂ ਭੋਗ ਸਕਦਾ ਹੋਵੇ, ਰੋਗੀ ਨਾ ਹੋਵੇ, ਘਰ ਸੌਨੇ ਨਾਲ ਮਡ੍ਹਿਆ ਹੋਇਆ ਹੋਵੇ। ਚੰਦਨ, ਕਸਤੂਰੀ ਦੀਆਂ ਸੁਗੰਧੀਆਂ ਮਨ ਵਿਚ ਮਸਤੀ ਪੈਦਾ ਕਰਦੀਆਂ ਹੋਣ, ਮੌਤੀ ਤੇ ਹੀਰਿਆਂ ਦੀ ਝਿਲਮਿਲਾਹਟ ਦੀ ਝਲਕਾਰ ਅੱਖਾਂ ਸਾਮ੍ਰਾਣੇ ਰੱਹਿੰਦਾ ਹੋਵੇ। ਮਨ ਦੀ ਇਛਿਆ ਅਨੁਸਾਰ ਹਰ ਸੁੱਖ ਦੀ ਉਸ ਨੂੰ ਪ੍ਰਾਪਤੀ ਹੋਵੇ ਅਤੇ ਮਨ ਵਿਚ ਕੋਈ ਇਛਾ ਨਾ ਰਹੇ ਕਿ ਮੈਨੂੰ ਆਹ ਸੁਖ ਨਹੀਂ ਮਿਲਿਆ। ਸੰਸਾਰੀ ਨਜ਼ਰ ਵਿਚ ਇਹ ਸੁਖ ਸੁਖ ਕਹਾਉਂਦਾ ਹੈ ਪਰ ਅਧਿਆਤਮ ਮੰਡਲ ਵਿਚ ਪ੍ਰਵੇਸ਼ ਕਰਕੇ ਆਤਮ ਮੰਡਲ ਦੇ ਮਹਾਂ ਹੁਲਾਰੇ ਮਾਰਦੇ ਚਸ਼ਮੇ ਦੇ ਲਗਾਤਾਰੀ ਵਹਾਂ ਵਾਲੇ ਇਨ੍ਹਾਂ ਪ੍ਰਕਿਤਕ ਸੁੱਖਾਂ ਦੀ ਤੁਲਨਾ ਕਰਦਿਆਂ ਗੁਰੂ ਮਹਾਰਾਜ਼ ਨੇ ਫੁਰਮਾਨ ਕੀਤਾ ਹੈ, ਜੇ ਪ੍ਰਭੂ ਚਿਤ ਨਹੀਂ ਆਉਂਦਾ ਤਾਂ ਇਨ੍ਹਾਂ ਸੁੱਖਾਂ ਨੂੰ ਮਾਨਣ ਵਾਲਾ ਪ੍ਰਭੂ ਤੋਂ ਟੁਟਿਆ ਹੋਇਆ ਇਕ ਵਿਸ਼ਟਾ ਦੇ ਕੀਝੇ ਤੋਂ ਵੱਧ ਮਹਾਨਤਾ ਨਹੀਂ ਰਖਦਾ ਕਿਉਂਕਿ ਮਨ ਦੀ ਇਕਾਗਰਤਾ, ਨਾਮ ਦੇ ਮਹਾਨ ਰਸ ਦੇ ਪ੍ਰਵਾਹ ਤੋਂ ਬਹੁਰ ਕਦੇ ਸੁੱਖ ਦਾ ਅੰਦਰ ਨਹੀਂ ਲਿਆ ਜਾ ਸਕਦਾ। ਫੁਰਮਾਨ ਹੈ -

**ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ॥  
ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੌਤੀ ਹੀਰੇ॥  
ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੁਰੇ॥  
ਸੋ ਪ੍ਰਭੂ ਚਿਤ ਨ ਆਵਈ ਵਿਸਟਾ ਕੇ ਕੀਰੇ॥  
ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ॥**

ਪੰਨਾ - 707

ਬਹੁਰ ਨਾਮ ਤੋਂ ਮਨ ਦੀ ਸ਼ਾਂਤੀ ਕਿਸੇ ਤਰ੍ਹਾਂ ਵੀ ਪ੍ਰਾਪਤ ਨਹੀਂ ਹੁੰਦੀ ਪ੍ਰਕਿਤੀ ਦੇ ਸੁਖ ਦੇਣ ਵਾਲੇ ਹੁਲਾਰੇ ਓਡਾ ਹੀ ਵੱਡਾ ਭੁਲੇਖਾ ਹਨ ਜਿੱਡਾ ਤਾਰਿਆਂ ਦੇ ਝੁਰਮਟ ਵਿਚ ਕਮਾਰਿਆਂ ਦੇ ਰਾਹ ਵਾਲੇ ਤਾਰੇ (ਭੁਲੇਖਾ) ਦੇ ਰਹੇ ਹਨ ਅਤੇ ਜਿਵੇਂ ਜੇਠ ਹਾੜ੍ਹ ਦੇ ਮਹੀਨੇ ਟਿੱਬਿਆਂ ਨਾਲ ਘੁਰੇ ਹੋਏ

ਮੈਦਾਨਾਂ ਵਿਚੋਂ ਪਾਣੀ ਦਾ ਵਹਿੰਦਾ ਦਰਿਆ ਭੁਲੇਖਾ ਪਾਉਂਦਾ ਹੈ। ਸਾਡੇ ਮਨ ਵਿਚ ਕਦੇ ਵੀ ਧੂਰ ਅੰਦਰੋਂ ਇਹ ਖਿੱਚ ਪੈਦਾ ਨਹੀਂ ਹੁੰਦੀ ਕਿ ਸਾਨੂੰ ਬਹੁਤ ਹੀ ਅਮੋਲਕ ਜਨਮ ਪ੍ਰਾਪਤ ਹੋਇਆ ਹੈ ਜਿਸਦਾ ਇਕੋ ਇਕ ਪ੍ਰਮ ਮਨੋਰਥ ਪ੍ਰਭੂ ਦੀ ਪ੍ਰਾਪਤੀ ਹੈ। ਪ੍ਰਭੂ ਸਤਿ ਚਿਤ ਅਨੰਦ ਹੋਣ ਕਰਕੇ ਅਨੰਦ ਦੀਆਂ ਅਥਾਹ ਲਹਿਰਾਂ ਨਾਲ ਆਦਮੀ ਦਾ ਮਨ ਮਹਾਂ ਅਨੰਦ ਵਿਚ ਪ੍ਰਵਿਰਤ ਰਖਦਾ ਹੈ। ਸੋ ਇਸ ਕਰਕੇ ਹੋਰ ਕਿਸੇ ਚੀਜ਼ ਵਿਚ ਸੁਖ ਹੈ ਹੀ ਨਹੀਂ ਜੇ ਹੈ ਤਾਂ ਕੇਵਲ ਪ੍ਰਭੂ ਨਾਮ ਵਿਚ ਹੈ -

**ਸੁਖ ਨਹੀਂ ਰੇ ਹਰਿ ਭਗਤਿ ਬਿਨਾ॥**

**ਜੀਤ ਜਨਮੁ ਇਹੁ ਰਤਨੁ ਅਮੋਲਕੁ**

**ਸਾਧਸੰਗਤਿ ਜਪਿ ਇਕ ਖਿਨਾ॥**

**ਪੰਨਾ - 761**

ਸੰਤ ਮਹਾਰਾਜ (ਰਾਝੇ ਵਾਲੇ) ਆਪਣੇ ਪ੍ਰਵਚਨਾਂ ਵਿਚ ਜਦੋਂ ਸੁਖ ਦੇ ਮੰਡਲ ਵਿਚ ਸਾਡੀਆਂ ਸੁਰਤਾਂ ਦਾ ਪ੍ਰਵੇਸ਼ ਕਰਾਇਆ ਕਰਦੇ ਸਨ ਉਸ ਵੇਲੇ ਪ੍ਰਤੱਖ ਰੂਪ ਵਿਚ ਅਨੁਭਵ ਕਰਨ ਵਾਸਤੇ ਇਕ ਪ੍ਰਚਲਤ ਕਥਾ ਵਲ ਸੰਗਤ ਦਾ ਧਿਆਨ ਦਿਵਾਇਆ ਕਰਦੇ ਸਨ। ਉਹ ਇਸ ਤਰ੍ਹਾਂ ਹੈ ਕਿ ਸੰਸਾਰ ਵਿਚ ਸੁਖਾਂ ਦੇ ਉਚੇ ਨੀਚੇ ਦਰਜੇ ਹਨ, ਸੰਸਾਰ ਦਾ ਉਹ ਚੱਕਰਵਰਤੀ ਬਾਦਸ਼ਾਹ ਜਿਹੜਾ ਸਾਰੀ ਧਰਤੀ (Earth planet) ਤੇ ਰਾਜ ਕਰਦਾ ਹੋਵੇ, ਕਦੇ ਉਹ ਬੁੱਢਾ ਨਾ ਹੋਵੇ, ਉਸ ਨੂੰ ਕੋਈ ਰੋਗ ਨਾ ਹੋਵੇ, ਉਸ ਦਾ ਖਜ਼ਾਨਾ ਸਦਾ ਭਰਿਆ ਰਹੇ, ਉਸ ਦੀ ਪਰਜਾ ਉਸ ਨੂੰ ਪਿਆਰ ਸਤਿਕਾਰ ਨਾਲ ਪ੍ਰਭੂ ਵਰਗਾ ਮੰਨਦੀ ਹੋਵੇ, ਮੌਸਮ ਅਨੁਸਾਰ ਉਸ ਦੇ ਰਾਜ ਵਿਚ ਬਾਅਸ਼ਾਂ ਹੁੰਦੀਆਂ ਹੋਣ, ਉਸ ਰਾਜੇ ਨੂੰ ਮੌਤ ਦਾ ਡਰ ਨਾ ਹੋਵੇ ਅਨੇ ਸੁਖਾਂ ਵਾਲੇ ਰਾਜੇ ਨੂੰ ਜੋ ਸੁਖ ਪਾਪਤ ਹੋਵੇ ਅਸੀਂ ਉਸ ਨੂੰ ਇਕ ਯੂਨਿਟ ਕਹਿੰਦੇ ਹਾਂ, ਇਸ ਤੋਂ ਸੌ ਗੁਣਾਂ ਸੁਖ ਗੰਧਰਭ ਲੋਕ ਸਵਰਗ ਵਿਚ ਹੁੰਦਾ ਹੈ ਉਨ੍ਹਾਂ ਰੂਹਾਂ ਨੂੰ ਜਿਹੜੀਆਂ ਰੂਹਾਂ ਗੰਧਰਭ ਲੋਕ ਵਿਚ ਪ੍ਰਵੇਸ਼ ਕਰਦੀਆਂ ਹਨ ਅਤੇ ਆਪਣੇ ਪ੍ਰੰਨਾਂ ਅਨੁਸਾਰ ਸੁਖ ਭੋਗਦੀਆਂ ਹਨ ਪਰ ਉਹ ਸੁਖ ਚੱਕਰਵਰਤੀ ਬਾਦਸ਼ਾਹ ਦੇ ਸੁੱਖ ਨਾਲੋਂ ਸੌ ਗੁਣਾਂ ਜ਼ਿਆਦਾ ਸੁਖਦਾਇਕ ਹੁੰਦਾ ਹੈ। ਜੇ ਇਸ ਤੋਂ ਅੱਗੇ ਦੇਵ ਗੰਧਰਭ ਲੋਕ ਵਿਚ ਜੀਵ ਆਤਮਾ ਪ੍ਰਵੇਸ਼ ਹੋ ਜਾਵੇ ਤਾਂ ਗੰਧਰਭ ਲੋਕ ਤੋਂ ਸੌ ਗੁਣਾਂ ਸੁਖ ਇਸ ਲੋਕ ਵਿਚ ਹੋਇਆ ਕਰਦਾ ਹੈ। ਇਸ ਤੋਂ ਸੌ ਗੁਣਾਂ ਸੁਖ ਪਿਤਰ ਲੋਕ ਵਿਚ ਹੁੰਦਾ ਹੈ, ਉਸ ਤੋਂ ਸੌ ਗੁਣਾਂ ਸੁਖ ਸਵਰਗ ਲੋਕ ਵਿਚ, ਉਸ ਤੋਂ ਸੌ ਗੁਣਾਂ ਸੁਖ ਇੰਦਰ ਲੋਕ ਵਿਚ ਹੋਇਆ ਕਰਦਾ ਹੈ, ਇੰਦਰ ਲੋਕ ਸਵਰਗਾਂ ਦੇ ਵਿਚਾਲੇ ਦਾ ਲੋਕ ਹੈ, ਇਸ ਤੋਂ ਉਤੇ ਕਰਮਦੇਵ ਲੋਕ, ਅਜਾਨ ਦੇਵ ਲੋਕ, ਬ੍ਰਹਮ ਲੋਕ, ਸ਼ਿਵ ਲੋਕ ਅਤੇ ਬੈਕੁੰਠ ਧਾਮ ਹੋਇਆ ਕਰਦੇ ਹਨ। ਜਿਹੋ ਜਿਹੀ ਕਿਸੇ ਨੇ ਕਰਨੀ ਕਮਾਈ ਕੀਤੀ ਹੈ, ਪੁੰਨ ਬੀਜੇ ਹਨ ਓਹੋ ਜਿਹੇ ਥਾਂ ਜੀਵ ਆਤਮਾ ਦਾ ਨਿਵਾਸ ਆਪਣੇ ਪ੍ਰੰਨਾਂ ਦਾ ਸੁੱਖ ਭੋਗਣ ਵਾਸਤੇ ਪ੍ਰਾਪਤ ਹੋ ਜਾਂਦਾ ਹੈ। ਚੱਕਰਵਰਤੀ ਬਾਦਸ਼ਾਹ ਨਾਲੋਂ ਇਕ ਖਰਬ ਗੁਣਾਂ ਜ਼ਿਆਦਾ ਸੁਖ ਇੰਦਰ ਨੂੰ ਪ੍ਰਾਪਤ ਹੈ, ਪਰ ਉਸ ਦਾ ਮਨ ਬਿਲਕੁਲ ਸ਼ਾਂਤ ਨਹੀਂ ਹੈ। ਕਿਉਂਕਿ ਭੋਗ ਵੱਖਰੇ-ਵੱਖਰੇ ਸਵਾਦ ਤਾਂ ਦੇ ਸਕਦੇ ਹਨ ਪਰ ਮਨ ਦੀ ਸ਼ਾਂਤੀ ਨਾਲ ਇਨ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੋਇਆ ਕਰਦਾ। ਜਿਵੇਂ ਇਕ ਆਦਮੀ ਬਹੁਤ ਚਿੰਤਾ ਵਿਚ ਹੋਵੇ, ਉਹ ਉਸ ਘਰ ਵਿਚ ਰਹਿੰਦਾ ਹੋਵੇ ਜਿਸ ਦੀਆਂ ਕੰਧਾਂ ਸੋਨੇ ਚਾਂਦੀ ਦੀਆਂ ਹੋਣ,

ਹੀਰੇ ਜਵਾਹਰਾਤ ਝਿਲਮਿਲ-ਝਿਲਮਿਲ ਕਰਦੇ ਹੋਣ, ਚੰਦਨ ਸੁਗੰਧੀ ਦੀਆਂ ਲਪਟਾਂ ਦੂਰ ਦੂਰ ਤਕ ਹਵਾ ਨੂੰ ਸੁਗੰਧਿਤ ਕਰਦੀਆਂ ਹੋਣ ਅਜਿਹੇ ਘਰ ਵਿਚ ਬੈਠਾ ਚਿੰਤਾ ਦਾ ਘੇਰਿਆ ਹੋਇਆ ਮਨੁੱਖ ਚਿੰਤਾ ਵਿਚੋਂ ਨਿਕਲ ਨਹੀਂ ਸਕਦਾ, ਹਉਂਕੇ ਹਾਵੇ ਲੈਂਦਾ ਹੈ, ਉਪਰ ਕਬੇ ਪ੍ਰਕਿਤਕ ਸੁੱਖ ਉਸ ਨੂੰ ਕੋਈ ਵੀ ਸੁਖ ਸ਼ਾਂਤੀ ਨਹੀਂ ਦੇ ਸਕਦੇ। ਜਿਵੇਂ ਕਿਸੇ ਨੂੰ ਬਹੁਤ ਸੁਆਦੀ ਭੋਜਨ ਬਣਾ ਕੇ ਦਿਤੇ ਜਾਣ ਪਰ ਉਹ ਬੀਸਾਰੀ ਅਤੇ ਮਿਹਦੇ ਦੀ ਖਰਾਬੀ ਕਰਕੇ ਸਵਾਦ ਨਹੀਂ ਮਾਣ ਸਕਦਾ। ਉਹ ਇਹੀ ਕਹਿੰਦਾ ਹੈ ਕਿ ਇਹ ਸਾਰੇ ਪਦਾਰਥ ਕੌੜੇ ਹਨ। ਸੋ ਇੰਦਰ ਕੋਲ ਬੇਅੰਤ ਸੁੱਖ ਹਨ ਜਿਨ੍ਹਾਂ ਦੀ ਗਿਣਤੀ ਕਰਨੀ ਵੀ ਅਸੰਭਵ ਹੈ, ਸੁਨਿਹਰੀ ਪਾਣੀਆਂ ਨਾਲ ਲਿਸ਼ਕਾਰੇ ਮਾਰਦੀਆਂ ਨਹਿਰਾਂ, ਪਾਰਜਾਤ ਵਰਗੇ ਰੁਖ, ਜਿਨ੍ਹਾਂ ਦੇ ਕੋਲ ਜਾ ਕੇ ਜੋ ਵੀ ਮਨ ਵਿਚ ਵਾਸ਼ਨਾ ਕਰੋ, ਉਹ ਪੂਰੀ ਹੋ ਜਾਂਦੀ ਹੈ, ਕਾਮਯੋਨ ਵਰਗੀਆਂ ਗਉਆਂ ਜਿਨ੍ਹਾਂ ਤੋਂ ਹਰ ਚੀਜ਼ ਖਾਣ ਦੀ ਪਾਪਤ ਹੋ ਜਾਂਦੀ ਹੈ, ਨਾਚ ਤੇ ਗਾਣੇ ਕਰਨ ਵਾਲੀਆਂ ਕਿੰਨਰ, ਗੰਧਰਬ ਤੇ ਅਪੱਛਾਂ ਦੀ ਕੋਈ ਗਿਣਤੀ ਨਹੀਂ ਪਰ ਫੇਰ ਵੀ ਇੰਦਰ ਮਹਿਸੂਸ ਕਰਦਾ ਹੈ ਕਿ ਮੇਰੇ ਕੋਲ ਉਹ ਚੀਜ਼ ਨਹੀਂ ਜੋ ਮਨ ਨੂੰ ਪੂਰਨ ਰੂਪ ਵਿਚ ਸ਼ਾਂਤੀ ਦੇ ਸਕੇ, ਉਹ ਆਪਣੇ ਗੁਰੂ ਬ੍ਰਹਿਸਪਤ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਇਕ ਪ੍ਰਸ਼ਨ ਦਾ ਸਮਾਧਾਨ ਚਾਹੁੰਦਾ ਹੈ, ਕਿਆ ਕਰੋ ਮੈਨੂੰ ਐਉਂ ਦੱਸੋ ਕਿ ਇੰਦਰ ਲੋਕ ਵਿਚ ਹਰ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ, ਉਸੇ ਸਮੇਂ ਪ੍ਰਾਪਤ ਹੋ ਜਾਂਦੀ ਹੈ ਜਦੋਂ ਵਾਸ਼ਨਾ ਕੀਤੀ ਜਾਵੇ ਪਰ ਮੇਰੇ ਮਨ ਵਿਚ ਕੁਝ ਖਾਲੀਪੁਣਾ ਮਹਿਸੂਸ ਹੋ ਰਿਹਾ ਹੈ ਜਿਸ ਕਰਕੇ ਮੇਰਾ ਚਿੱਤ ਕਈ ਵਾਰੀ ਉਦਾਸ ਵੀ ਹੋ ਜਾਂਦਾ ਹੈ। ਆਪ ਤਾਂ ਜਾਣਦੇ ਹੀ ਹੋ ਕਿ ਮੈਂ ਕਿੰਨੀਆਂ ਗਲਤੀਆਂ ਕਰ ਲੈਂਦਾ ਹਾਂ, ਮਾਤ ਭੂਸੀ ਵਿਚ ਗੋਤਮ ਰਿਸੀ ਦੀ ਇਸਤੀ ਨੂੰ ਦੇਖ ਕੇ ਮੇਰਾ ਮਨ ਕਿੰਨਾ ਭਰਮਿਆ ਕਿ ਮੈਂ ਮਾਇਆਵੀ ਸਰੀਰ ਧਾਰਨ ਕਰਕੇ ਰਿਸੀ ਦਾ ਰੂਪ ਬਣਾ ਕੇ ਅਹੱਲਿਆ ਦੇ ਸਰੀਰ ਨੂੰ ਭੋਗਣ ਦੀ ਅੰਧਕਾਰਮਈ ਭੂਲ ਕੀਤੀ ਅਤੇ ਰਿਸੀ ਦੇ ਸਰਾਫ ਕਰਕੇ ਮੇਰਾ ਸਾਰਾ ਸਰੀਰ ਥਾਂ-ਥਾਂ ਤੋਂ ਫਟ ਗਿਆ ਅਤੇ ਕਿਵੇਂ ਮੈਂ ਆਪਣੇ ਆਪ ਨੂੰ ਕਮਲ ਫੁੱਲਾਂ ਦੇ ਸਰੋਵਰ ਵਿਚ ਛਾਪਾ ਕੇ ਰੱਖਿਆ। ਸਾਧਸੰਗਤ ਜੀ! ਗੁਰੂ ਮਹਾਰਾਜ ਜੀ ਵੀ ਇਸ ਤਰ੍ਹਾਂ ਫੁਰਮਾਨ ਕਰਦੇ ਹਨ -

**ਗੋਤਮੁ ਤਪਾ ਅਹਿਲਿਆ ਇਸਤੀ ਰਿਸੀ ਦੇਖਿ ਇੰਦ੍ਰ ਲੁਭਾਇਆ॥**

**ਸਹਸ ਸਰੀਰ ਚਿਹਨ ਭਗ ਹੁਏ ਤਾ ਮਨਿ ਪਛੋਤਾਇਆ॥**

**ਪੰਨਾ - 1344**

**ਸਹਸਰ ਦਾਨ ਦੇ ਇੰਦ੍ਰ ਰੋਆਇਆ॥**

**ਪੰਨਾ - 953**

ਪਰ ਅਜਿਹੀ ਸਜ਼ਾ ਭੁਗਤਣ ਦੇ ਉਪਰੰਤ ਵੀ ਮੇਰਾ ਮਨ ਕਿਉਂ ਭਟਕਦਾ ਹੈ ਕਿਉਂ ਮੈਂ ਪਾਤਾਲ ਲੋਕ ਅਤੇ ਸਵਰਗ ਲੋਕ ਦੀ ਸੁੰਦਰਤਾ ਤੇ ਮੋਹਿਤ ਹੋਣ ਦੀ ਭੂਲ ਕਰਦਾ ਹਾਂ। ਮੇਰੇ ਕੋਲ ਅਪੱਛਗਾਵਾਂ ਹਨ, ਭੋਗਾਂ ਦੀ ਦੁਨੀਆਂ ਦੇ ਅਤਿ ਉਚੇ ਥਾਂ ਤੇ ਮੈਂ ਨਿਵਾਸ ਰਖਦਾ ਹਾਂ। ਉਸ ਵੇਲੇ ਉਸ ਦੇ ਗੁਰੂ ਬ੍ਰਹਿਸਪਤ ਨੇ ਕਿਹਾ ਕਿ ਇੰਦਰ! ਤੇਰਾ ਲੋਕ ਜੋ ਹੈ ਉਹ ਭੋਗ ਲੋਕ ਹੈ ਉਥੇ ਉਸ ਚੀਜ਼ ਦੀ ਪ੍ਰਾਪਤੀ ਹੀ ਨਹੀਂ ਹੋ ਸਕਦੀ ਜਿਹੜੀ ਮਾਤ ਲੋਕ ਵਿਚ ਪ੍ਰਾਪਤ ਹੁੰਦੀ ਹੈ। ਉਸਨੂੰ ‘ਨਾਮ’ ਆਖਦੇ ਹਨ। ਉਹ ਸਵਰਗਾਂ ਦੇ ਕਿਸੇ ਵੀ ਲੋਕਾਂ ਵਿਚ ਪ੍ਰਾਪਤ ਨਹੀਂ

ਹੁੰਦਾ ਕਿਉਂਕਿ ਇਥੇ ਉਸ ਨਾਮ ਰੂਪੀ ਅੰਮ੍ਰਿਤ ਨੂੰ ਸਾਰੇ ਦੇਵਤੇ ਖੋਜਦੇ ਹਨ ਪਰ ਉਹ ਮਨੁੱਖ ਦੇ ਹਿੱਸੇ ਵਿਚ ਆਇਆ ਹੈ, ਉਹ ਸਮਰੱਥ ਗੁਰੂ ਤੋਂ ਪ੍ਰਾਪਤ ਹੋਇਆ ਕਰਦਾ ਹੈ, ਜਿਸ ਦੇ ਮੁਕਾਬਲੇ ਉਪਰ ਬੈਕੁੰਠ ਧਾਮ ਦੇ ਜੋ ਸੁੱਖ ਹਨ ਉਹ ਵੀ ਕੋਈ ਮਹੱਤਤਾ ਨਹੀਂ ਰਖਦੇ ਕਿਉਂਕਿ ਨਾਮ ਤੋਂ ਬਗੈਰ ਜਿਉੜਾ ਜਲਿਆ ਬਲਿਆ ਰਹਿੰਦਾ ਹੈ, ਪ੍ਰਕੁਤਕ ਭੋਗਾਂ ਵਿਚ ਇਹ ਸ਼ਾਯਾਮਿਗਤ ਜੀ! ਗੁਰੂ ਮਹਾਰਾਜ ਜੀ ਨੇ ਫੁਰਮਾਨ ਕੀਤਾ ਹੈ -

ਮੌਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ॥  
ਕਮਤੁਰਿ ਕੁੰਗੁ ਅਗਰਿ ਚੰਦਨਿ ਲੀਪਿ ਆਵੈ ਚਾਉ॥  
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥  
ਗਰਿ ਬਿਨੁ ਜੀਉ ਜਲਿ ਬਲਿ ਜਾਉ॥  
ਮੈਂ ਆਪਣਾ ਗੁਰੂ ਪੁਛਿ ਦੇਖਿਆ ਅਵਰੁ ਨਾਹੀ ਬਾਉ॥  
ਧਰਤੀ ਤ ਹੋਰੇ ਲਾਲ ਜੜਤੀ ਪਲਿਘ ਲਾਲ ਜੜਾਉ॥  
ਮੌਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ॥  
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥  
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥  
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥  
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥  
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥  
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥  
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥

ਪੰਨਾ - 14

ਆਪ ਨੇ ਇਸ ਗੱਲ ਉਪਰ ਵਿਸ਼ੇਸ਼ ਜ਼ੋਰ ਦਿਤਾ ਹੈ ਕਿ ਨਾਮ ਤੋਂ ਬਗੈਰ, ਹਰੀ ਦੀ ਪ੍ਰਾਪਤੀ ਤੋਂ ਬਗੈਰ ਜੋ ਇਹ ਜਿਉੜਾ ਹੈ ਇਹ ਜਲ ਬਲ ਕੇ ਮਨੂਰ ਵਰਗਾ ਹੋ ਜਾਂਦਾ ਹੈ-

ਗਰਿ ਬਿਨੁ ਜੀਉ ਜਲਿ ਬਲਿ ਜਾਉ॥                  ਪੰਨਾ - 14

ਇੰਦਰ ਨੂੰ ਉਸ ਦੇ ਗੁਰੂ ਨੇ ਮਾਤ ਲੋਕ ਵਿਚ ਭੇਜਿਆ ਕਿ ਤੂੰ ਪੂਰੀ ਤਰ੍ਹਾਂ ਨਿਰਣਾ ਕਰਨ ਲਈ ਮਾਤ ਲੋਕ ਵਿਚ ਜਾਹ ਅਤੇ ਕਿਸੇ ਤੱਤ ਬੇਤੇ ਮਹਾਂਪੁਰਸ਼ ਦੇ ਚਰਨ ਪਰਸ ਕੇ ਆਪਣੇ ਪ੍ਰਸ਼ਨ ਦਾ ਸਮਾਧਾਨ ਕਰਾ। ਉਸ ਵੇਲੇ ਉਹ ਨਰਬਦਾ ਨਦੀ ਦੇ ਕੰਢੇ ਆਇਆ ਅਤੇ ਆਉਂਦਾ ਹੋਇਆ ਸਵਰਗ ਲੋਕ ਚੋਂ ਚਾਰ ਫਲ ਲੈ ਆਇਆ। ਨਦੀ ਦੇ ਕੰਢੇ ਚਾਰ ਮਹਾਤਮਾ ਨਿਰਵਿਕਲਪ ਸਮਾਧੀ ਵਿਚ ਆਤਮ ਅਨੰਦ ਮਾਣਦੇ ਹੋਏ ਪਰਮ ਸੁੱਖ ਵਿਚ ਸਮਾਧਿਸ਼ਟ ਸਨ। ਇੰਦਰ ਨੇ ਉਨ੍ਹਾਂ ਦੇ ਰਿਹਰੇ ਮੁਹਰੇ ਦੇਖੇ ਅਤੇ ਅੰਦਾਜ਼ਾ ਲਾਇਆ ਕਿ ਇਨ੍ਹਾਂ ਚਾਰ ਮਹਾਤਮਾ ਤੋਂ ਮੈਂ ਆਪਣੇ ਅੰਦਰ ਪਏ ਖਾਲੀਪਣ ਬਾਰੇ ਪੁਛਾਂ। ਉਸ ਵੇਲੇ ਉਸ ਨੇ ਦੇਖਿਆ ਕਿ ਇਕ ਮਹਾਤਮਾ ਨੇ ਨੇਤਰ ਖੋਲ੍ਹੇ ਹਨ ਅਤੇ ਇਹ ਬੜੇ ਅਦਬ ਨਾਲ ਗਿਆ ਅਤੇ ਚਾਰ ਫਲ ਅੱਗੇ ਰੱਖ ਦਿਤੇ ਪਰ ਉਨ੍ਹਾਂ ਦੀ ਬਿਰਤੀ ਆਤਮ ਰਸ ਵਿਚ ਪੂਰੀ ਤਰ੍ਹਾਂ ਮਖਮੂਰ ਸੀ, ਅਨੰਦਿਤ ਸੀ। ਉਨ੍ਹਾਂ ਨੇ ਫੇਰ ਨੇਤਰ ਬੰਦ ਕਰ ਲਏ ਅਤੇ ਨਾ ਹੀ ਇਸ ਨੂੰ ਪੁਛਿਆ ਕਿ ਤੂੰ ਕੌਣ ਹੈਂ, ਕਿਥੋਂ ਆਇਆ ਹੈਂ, ਨਾ ਹੀ ਫਲਾਂ ਵਲ ਕੋਈ ਬਹੁਤਾ ਧਿਆਨ ਦਿਤਾ। ਇੰਦਰ ਦੇ ਮਨ ਵਿਚ ਆਇਆ ਕਿ ਜਿੰਨੀ ਦੇਰ ਤਕ ਇਨ੍ਹਾਂ ਮਹਾਤਮਾਵਾਂ ਦੇ ਮਨ ਵਿਚ ਫੁਰਨਾ ਪੈਦਾ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਇਹ ਸਮਾਧੀ ਤੋਂ ਉਥਾਨ ਨਹੀਂ ਹੋਣਗੇ।

ਇਸ ਮੰਤਵ ਨਾਲ ਇਸ ਨੇ ਉਨ੍ਹਾਂ ਵਿਚੋਂ ਇਕ ਫਲ ਚੁੱਕ ਲਿਆ ਅਤੇ ਦਰਖਤ ਦੇ ਓਹਲੇ ਹੋ ਕੇ ਬੈਠ ਗਿਆ। ਕੁਝ ਸਮੇਂ ਉਪਰੰਤ ਮਹਾਤਮਾ ਸਮਾਧੀ ਤੋਂ ਉਥਾਨ ਹੋਏ ਅਤੇ ਆਪਣੇ ਵੱਡੇ ਮਹਾਤਮਾ ਵਲ ਸੀਸ ਝੁਕਾ ਕੇ ਨਮਸਕਾਰ ਕੀਤੀ। ਉਸ ਵੇਲੇ ਉਨ੍ਹਾਂ ਨੇ ਪੁਛਿਆ ਕਿ ਸੰਤ ਜਨੋਂ! ਇਥੇ ਕੋਈ ਪੁਰਸ਼ ਚਾਰ ਫਲ ਲੈ ਕੇ ਆਇਆ ਸੀ। ਸ਼ਾਇਦ ਇਸ ਕਰਕੇ ਕਿ ਆਪਾਂ ਚਾਰ ਹਾਂ ਇਕ-ਇਕ ਫਲ ਆਪਾਂ ਨੂੰ ਮਿਲ ਜਾਏਗਾ। ਪਰ ਮੈਂ ਹੁਣ ਦੇਖ ਰਿਹਾ ਹਾਂ ਕਿ ਫਲ ਸਿਰਫ਼ ਤਿੰਨ ਹਨ, ਚੌਥਾ ਫਲ ਕਿਥੇ ਗਿਆ? ਕੀ ਤੁਸੀਂ ਦਸਣ ਦੀ ਖੇਚਲ ਕਰੋਗੇ, ਇਹ ਫਲ ਕਿਸ ਨੇ ਚੁੱਕਿਆ ਹੈ?

ਪਹਿਲੇ ਮਹਾਤਮਾ ਨੇ ਕਿਹਾ ਕਿ ਮੈਂ ਇਹ ਫਲ ਨਹੀਂ ਚੁੱਕਿਆ, ਮੈਂ ਸ਼ਾਪਤ ਲੈਂਦਾ ਹਾਂ ਕਿ ਮੈਨੂੰ ਆਤਮ ਰਸ ਭੁੱਲ ਜਾਵੇ ਅਤੇ ਮੇਰਾ ਸਰੀਰ ਭਾਗ ਹੋ ਜਾਵੇ। ਦੂਜੇ ਮਹਾਤਮਾ ਨੇ ਕਿਹਾ ਕਿ ਮਹਾਰਾਜ! ਜੇ ਮੈਂ ਫਲ ਚੁੱਕਿਆ ਹੋਵੇ ਤਾਂ ਮੈਨੂੰ ਇਹ ਦੋਸ਼ ਲੱਗੇ ਕਿ ਮੈਨੂੰ ਆਤਮ ਅਨੰਦ ਭੁੱਲ ਜਾਵੇ ਤੇ ਮੈਂ ਸੰਸਾਰ ਦਾ ਚੱਕਰਵਰਤੀ ਬਾਦਸ਼ਾਹ ਬਣ ਜਾਵਾਂ। ਤੀਜੇ ਮਹਾਤਮਾ ਨੇ ਕਿਹਾ ਕਿ ਮੈਂ ਵੀ ਇਹ ਫਲ ਨਹੀਂ ਚੁੱਕਿਆ, ਮੈਂ ਸ਼ਾਪਤ ਲੈਂਦਾ ਹਾਂ ਕਿ ਮੈਨੂੰ ਆਤਮ ਰਸ ਦੀ ਫੁਹਾਰ ਭੁੱਲ ਜਾਵੇ ਅਤੇ ਮੈਂ ਇੰਦਰ ਲੋਕ ਦੀ ਮਹਾਂ ਨੀਚ ਪਦਵੀ ਪ੍ਰਾਪਤ ਕਰਕੇ ਇੰਦਰ ਦੇ ਤਖਤ ਤੇ ਬਿਰਾਜਮਾਨ ਹੋ ਜਾਵਾਂ। ਚੌਥੇ ਮਹਾਤਮਾ ਨੇ ਕਿਹਾ ਕਿ ਸੰਤ ਜਨੋਂ! ਜੇ ਮੈਂ ਇਹ ਫਲ ਚੁੱਕਿਆ ਹੋਵੇ ਤਾਂ ਮੈਂ ਆਤਮ ਅਨੰਦ ਭੁੱਲ ਜਾਵਾਂ ਅਤੇ ਕਿਸੇ ਵੱਡੇ ਮੰਦਰ ਦਾ ਪੁਜਾਰੀ ਬਣ ਜਾਵਾਂ।

ਅਜੀਬ ਗੱਲਾਂ ਸੁਣ ਕੇ ਇੰਦਰ ਸੋਚਣ ਲੱਗਿਆ ਕਿ ਮੇਰੀ ਪਦਵੀ ਨੂੰ ਮਹਾਂ ਨੀਚ ਕਹਿੰਦੇ ਹਨ ਭਾਵੇਂ ਇਸ ਨੂੰ ਪ੍ਰਾਪਤ ਕਰਨ ਲਈ 101 ਯੱਗ ਨਿਰਵਿਘਨਤਾ ਪੂਰਵਕ ਕਰਨਾ ਪੈਂਦਾ ਹੈ।

ਸਾਧਸੰਗਤ ਜੀ! ਮੈਂ ਇਥੇ ਇਕ ਬੇਨਤੀ ਕਰਨੀ ਚਾਹੁੰਦਾ ਹਾਂ ਉਹ ਇਹ ਹੈ ਕਿ 'ਯੱਗ' ਅਖਰ ਦੇ ਅਰਥ ਬਦਲ ਕੇ ਕੁਰਬਾਨੀ ਕਰਨ ਵਾਲੀ ਮਾਸ ਦਾ ਪ੍ਰੀਤੀ ਭੋਜਨ ਹੀ ਸਮਝਿਆ ਜਾਂਦਾ ਹੈ ਪਰ ਯੱਗ ਤੇਤਾ ਯੁੱਗ ਵਿਚ ਹੁੰਦੇ ਸਨ। ਉਹ ਲੰਗਰ ਨਹੀਂ ਸੀ ਹੁੰਦੇ, ਅਗਨ ਕੁੰਡ ਵਿਚ ਮੰਤਰਾਂ ਦੀਆਂ ਅਹੁਤੀਆਂ ਦੋ-ਦੋ, ਚਾਰ-ਚਾਰ ਸਾਲ ਪਾਈ ਜਾਂਦੇ ਸਨ ਅਤੇ ਯੱਗ ਦੀ ਸਫਲਤਾ, ਪ੍ਰਾਪਤੀ ਇਸ ਗੱਲ ਤੋਂ ਦੇਖੀ ਜਾਂਦੀ ਸੀ ਕਿ ਜੋ ਮਨ ਇੱਛਤ ਫਲ ਦੀ ਪ੍ਰਾਪਤੀ ਦਾ ਫੁਰਨਾ ਲੈ ਕੇ ਯੱਗ ਕੀਤਾ ਹੈ ਉਹ ਪੂਰਾ ਹੋ ਜਾਂਦਾ ਸੀ। ਅੱਜ ਕਲੁੰ ਲੰਗਰ ਛਕਣ ਛਕਾਉਣਾ ਹੀ ਕਿਹਾ ਜਾਂਦਾ ਹੈ। ਉਸ ਨੇ ਕਿਹਾ, 101 ਯੱਗ ਕਰਨ ਤੋਂ ਬਾਅਦ ਇੰਦਰ ਪਦ ਦੀ ਪ੍ਰਾਪਤੀ ਹੁੰਦੀ ਹੈ, ਇਨ੍ਹਾਂ ਮਹਾਤਮਾ ਤੋਂ ਮੇਰੇ ਪ੍ਰਸ਼ਨ ਦਾ ਸਮਾਧਾਨ ਹੋ ਜਾਵੇਗਾ। ਉਸ ਵੇਲੇ ਮਹਾਤਮਾ ਦੀ ਅਵਾਜ਼ ਆਈ ਕਿ ਪੇਮੀਆ! ਤੂੰ ਦਰਖਤ ਪਿਛੇ ਕਿਉਂ ਲੁਕਿਆ ਹੈਂ? ਤੂੰ ਇਹ ਦਸ ਕਿ ਤੂੰ ਪੱਹਿਲਾਂ ਫਲ ਰੱਖੇ ਕਿਉਂ ਅਤੇ ਫੇਰ ਰੱਖ ਕੇ ਚੁੱਕੇ ਕਿਉਂ? ਉਸ ਵੇਲੇ ਇੰਦਰ ਭਰਦਾ-ਭਰਦਾ ਸਾਮੁਣੇ ਆਇਆ। ਇਸ ਨੇ ਦੱਸਿਆ ਕਿ ਮੈਂ ਇੰਦਰ ਹਾਂ, ਚਾਰ ਫਲ ਮੈਂ ਭੇਟਾ ਕੀਤੇ ਸਨ ਪਰ ਫੇਰ ਆਪ ਦੀ ਸਮਾਧੀ ਲਗ ਗਈ, ਮੈਂ ਇਹ ਖਿਆਲ ਕੀਤਾ ਕਿ ਜਦੋਂ ਤਕ ਆਪ ਦੇ ਮਨ ਵਿਚ ਫੁਰਨਾ ਨਹੀਂ ਹੁੰਦਾ, ਮੇਰੇ ਪ੍ਰਸ਼ਨ ਦਾ ਸਮਾਧਾਨ ਨਹੀਂ ਹੋਣਾ, ਫੁਰਨਾ ਪੈਦਾ ਕਰਨ ਲਈ ਮੈਂ ਇਕ

ਫਲ ਚੁੱਕ ਲਿਆ।

ਮਹਾਤਮਾ ਨੇ ਕਿਹਾ ਇੰਦਰ! ਤੂੰ ਕੀ ਪ੍ਰਸ਼ਨ ਲੈ ਕੇ ਆਇਆ ਹੋਏ? ਇੰਦਰ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇੰਦਰ ਲੋਕ ਵਿਚ ਸੁੱਖਾਂ ਦੀ ਕੋਈ ਗਿਣਤੀ ਨਹੀਂ, ਸਭ ਸੁੱਖ ਮੈਨੂੰ ਪ੍ਰਾਪਤ ਹਨ ਪਰ ਮੇਰਾ ਮਨ ਖਾਲੀ ਕਿਉਂ ਰਹਿੰਦਾ ਹੈ। ਮੈਂ ਆਪਣੇ ਗੁਰੂ ਬ੍ਰਹਮਿਸਥ ਜੀ ਨੂੰ ਵੀ ਪੁਛਿਆ ਸੀ, ਉਨ੍ਹਾਂ ਨੇ ਮੈਨੂੰ ਕਿਹਾ ਕਿ ਮਾਤ ਲੋਕ ਵਿਚ ਜਾਹ ਤੇ ਕਿਸੇ ਤੱਤ ਬੇਤੇ ਮਹਾਤਮਾ ਨੂੰ ਪੁਛ, ਉਹ ਤੇਰੇ ਪ੍ਰਸ਼ਨ ਦਾ ਸਮਾਧਾਨ ਕਰਨਗੇ। ਆਪ ਕ੍ਰਿਪਾ ਕਰਕੇ ਮੇਰੀ ਨਿਸ਼ਾ ਕਰੋ।

ਉਸ ਵੇਲੇ ਮਹਾਤਮਾ ਨੇ ਕਿਹਾ ਕਿ ਇੰਦਰ! ਸਾਰੇ ਸੁੱਖਾਂ ਦਾ ਸੋਮਾ ਪ੍ਰਭੂ ਦਾ ਨਾਮ ਹੈ ਜਿੰਨੀ ਦੇਰ ਤਕ ਨਾਮ ਪ੍ਰਾਪਤ ਨਹੀਂ ਹੁੰਦਾ, ਮਨ ਕਦੇ ਵੀ ਪੀਰਜ ਪ੍ਰਾਪਤ ਨਹੀਂ ਕਰਦਾ। ਜਿਵੇਂ -

**ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ॥**

**ਪੰਨਾ - 707**

ਸੋ ਇੰਦਰ ਲੋਕ ਵਿਚ ਨਾਮ ਨਹੀਂ ਹੈ, ਨਾਮ ਅੰਮ੍ਰਿਤ ਹੈ, ਜਿਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਇੰਦਰ ਤੁਸੀਂ ਦੇਵਤਿਆਂ ਅਤੇ ਦੈਤਿਆਂ ਨੇ ਸਮੁੰਦਰ ਰਿੜਕਿਆ ਸੀ ਪਰ ਇਹ ਉਹ ਅੰਮ੍ਰਿਤ ਨਹੀਂ ਹੈ। ਉਹ ਅੰਮ੍ਰਿਤ ਤਾਂ ਮਹਾਂਪੁਰਸ਼ਾਂ ਦੀ ਸੰਗਤ ਤੋਂ ਪ੍ਰਾਪਤ ਹੁੰਦਾ ਹੈ, ਉਸ ਨਾਮ ਦੇ ਪ੍ਰਾਪਤ ਹੋਣ ਨਾਲ ਸਾਰੇ ਅੰਨੰਦ ਪ੍ਰਾਪਤ ਹੋ ਜਾਂਦੇ ਹਨ ਅਤੇ ਮਹਾਂਰਸ ਦੀ ਪ੍ਰਾਪਤੀ ਹੋ ਕੇ ਪੂਰਨ ਰੂਪ ਵਿਚ ਮਨ ਸੰਤੁਸ਼ਟ ਹੋ ਜਾਂਦਾ ਹੈ। ਤੂੰ ਜਾਣਦਾ ਹੈਂ ਅੰਨੰਦਾਂ ਵਿਚ ਫਰਕ ਹੁੰਦਾ ਹੈ। ਇਕ 'ਵਿਸ਼ੇ' ਅੰਨੰਦ ਹੁੰਦੇ ਹਨ ਜਿਵੇਂ ਖਾਣਾ ਪੀਣਾ, ਵਿਸ਼ੇ ਦੀ ਪ੍ਰਾਪਤੀ ਹੈ। ਦੂਜਾ 'ਰਾਗ' ਅੰਨੰਦ ਹੈ, ਉਸ ਵਿਚ ਜੀਵ ਨੂੰ ਆਪਣੇ ਆਪ ਦੀ ਸੋਝੀ ਭੁਲ ਜਾਂਦੀ ਹੈ ਜਿਵੇਂ ਕਿ ਘੰਡੇਹੇੜੇ ਦੇ ਸ਼ਬਦ ਨਾਲ ਹਿਰਨ ਬੇਸੂਧ ਹੋ ਕੇ ਸ਼ਿਕਾਰੀ ਦੇ ਕਾਬੂ ਆ ਜਾਂਦਾ ਹੈ। ਤੀਸਰਾ ਅੰਨੰਦ 'ਲੋਕਾਂ ਦੀ ਪ੍ਰਸੰਸਾ' ਦਾ ਹੁੰਦਾ ਹੈ, ਪਰ ਇਹ ਛਿਨੰਭਗਰ ਹੈ ਇਸ ਦੀ ਸਿਆਦ ਬਹੁਤ ਛੱਟੀ ਹੈ। ਚੌਥਾ ਅੰਨੰਦ 'ਕੀਰਤਨ' ਦਾ ਹੁੰਦਾ ਹੈ ਜਿੰਨੀ ਦੇਰ ਕੀਰਤਨ ਸੁਣਦਾ ਹੈ, ਉਨ੍ਹਾਂ ਦੇਰ ਅੰਨੰਦ ਵਿਚ ਰਹਿੰਦਾ ਹੈ। ਪੰਜਵਾਂ ਅੰਨੰਦ 'ਭਜਨ' ਦਾ ਹੁੰਦਾ ਹੈ ਜਿੰਨੀ ਦੇਰ ਸਮਾਧੀ ਵਿਚ ਬੈਠੇ ਹਾਂ, ਓਨ੍ਹਾਂ ਦੇਰ ਅੰਨੰਦ ਆਉਂਦਾ ਹੈ। ਛੇਵਾਂ 'ਗਿਆਨ' ਅੰਨੰਦ ਹੁੰਦਾ ਹੈ ਜਦੋਂ ਤਕ ਗਿਆਨ ਦੇ ਨਾਲ ਚੇਤਨਾ ਨਾਲ ਜੁੜਿਆ ਰਹਿੰਦਾ ਹੈ ਉਨ੍ਹਾਂ ਦੇਰ ਉਹ ਅੰਨੰਦ ਪ੍ਰਾਪਤ ਹੁੰਦਾ ਹੈ। ਸਭ ਤੋਂ ਪੂਰਨ ਅੰਨੰਦ ਜੋ ਹੈ ਉਹ 'ਬ੍ਰਹਮ ਗਿਆਨ' ਅੰਨੰਦ ਹੁੰਦਾ ਹੈ, ਬ੍ਰਹਮਗਿਆਨ ਅੰਨੰਦ ਪ੍ਰਾਪਤ ਹੋਣ ਨਾਲ ਇਹ ਜੀਵ ਖੁਦ ਪ੍ਰਮੇਸ਼ਰ ਬਣ ਜਾਂਦਾ ਹੈ ਜੋ ਮਹਾਨ ਅੰਨੰਦ ਦਾ ਸਮੁੰਦਰ ਹੈ। ਬਾਕੀ ਦੇ ਸਾਰੇ ਅੰਨੰਦ ਪਾਣੀ ਦੇ ਨਿੱਕੇ-ਨਿੱਕੇ ਕਤਰੇ ਹਨ। ਜੇ ਤੂੰ ਬ੍ਰਹਮ ਗਿਆਨ ਅੰਨੰਦ ਚਾਹੁੰਦਾ ਹੈਂ ਤਾਂ ਕਿਸੇ ਤੱਤ ਬੇਤੇ ਮਹਾਂਪੁਰਸ਼ ਦੀ ਸ਼ਰਨ ਵਿਚ ਜਾਹ, ਉਹ ਤੈਨੂੰ ਆਤਮ ਮਾਰਗ ਤੇ ਪਾ ਦੇਣਗੇ, ਆਤਮ ਮਾਰਗ ਦੇ ਰਸਤੇ ਤੇ ਚਲਦਿਆਂ ਬ੍ਰਹਮ ਅੰਨੰਦ ਪ੍ਰਾਪਤ ਹੋਣ ਨਾਲ ਤੈਨੂੰ ਕਦੇ ਦੁਖ ਪ੍ਰਾਪਤ ਨਹੀਂ ਹੋਵੇਗਾ। ਗੁਰੂ ਮਹਾਰਾਜ ਜੀ ਇਸ ਤਰ੍ਹਾਂ ਫੁਰਮਾਨ ਕਰਦੇ ਹਨ -

**ਬਸਤਾ ਤੂਟੀ ਝੁੱਪੜੀ ਚੀਰ ਸਭਿ ਛਿੰਨਾ॥**

**ਜਾਤਿ ਨ ਪਤਿ ਨ ਆਦਰੋ ਉਦਿਆਨ ਝੁਮਿੰਨਾ॥**

**ਮਿੜ ਨ ਇਠ ਧਨ ਕੁਪਹੀਣ ਕਿਛੁ ਸਾਕੁ ਨ ਸਿੰਨਾ॥**

**ਰਾਜਾ ਸਗਲੀ ਸ਼੍ਰੀਸਾਠ ਕਾ ਹਰਿ ਨਾਮਿ ਮਨੁ ਭਿੰਨਾ॥**

**ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ॥**

**ਪੰਨਾ - 707**

ਉਹ ਰਾਜਿਆਂ ਦਾ ਰਾਜਾ ਹੁੰਦਾ ਹੈ ਜਿਸ ਦੇ ਮਨ ਵਿਚ 'ਨਾਮ' ਦਾ ਵਾਸਾ ਹੋ ਜਾਵੇ, ਰਿੱਧੀਆਂ ਸਿੱਧੀਆਂ ਉਸ ਦੇ ਪਿਛੇ ਲੱਗੀਆਂ ਫਿਰਦੀਆਂ ਹਨ ਪਰ ਉਹ ਬੇਪਰਵਾਹ ਕਿਸੇ ਵਲ ਤਕਦੇ ਨਹੀਂ, ਇਹ ਅੰਨੰਦ ਕੇਵਲ ਸਾਧੂਆਂ, ਮਹਾਂਪੁਰਸ਼ਾਂ ਨੂੰ ਪ੍ਰਾਪਤ ਹੁੰਦਾ ਹੈ।

ਸਾਧਸੰਗਤ ਜੀ! ਭੇਖ ਧਾਰਨ ਨਾਲ ਸਾਧੂ ਨਹੀਂ ਹੋਇਆ ਕਰਦਾ, ਡੇਰਿਆਂ ਵਿਚੋਂ ਸਾਧੂ ਨਹੀਂ ਹੁੰਦੇ, ਸਾਧੂ ਉਹ ਹੈ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ। ਉਸ ਪ੍ਰਭੂ ਨੂੰ ਆਪਣਾ ਆਪ ਪਛਾਣ ਕੇ ਜਿਵੇਂ ਅਸੀਂ ਆਪਣੇ ਸਰੀਰ ਨੂੰ ਨਹੀਂ ਭੁੱਲਦੇ ਜਿਵੇਂ ਉਸ ਦੀ ਨਿੱਕੀ ਜਿੰਦ ਪਰਮ ਜਿੰਦ ਵਿਚ ਸਮਾਅ ਜਾਂਦੀ ਹੈ ਉਹ ਜੋ ਅੰਨੰਦ ਦੀ ਅਵਸਥਾ ਹੁੰਦੀ ਹੈ ਉਹ ਪਰਮ ਅੰਨੰਦ ਹੁੰਦੀ ਹੈ। ਉਸ ਪੁਰਸ਼ ਦੇ ਸਰੀਰ ਨੂੰ ਜੋ ਚੀਜ਼ ਵੀ ਛੋਹ ਜਾਂਦੀ ਹੈ ਉਹ ਵੀ ਸ਼ਕਤੀਸ਼ਾਲ ਹੋ ਜਾਂਦੀ ਹੈ। ਜਿਵੇਂ ਕਿ ਗੁਰੂ ਮਹਾਰਾਜ ਜੀ ਨੇ ਉਪਰ ਫੁਰਮਾਇਆ ਹੈ -

**ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ॥**

**ਪੰਨਾ - 707**

ਸਾਧਸੰਗਤ ਜੀ! ਜੋ ਉਪਰ ਬੇਨਤੀ ਕੀਤੀ ਗਈ ਹੈ ਕਿ ਨਾਮ ਦੀ ਕੀਮਤ ਕੋਈ ਨਹੀਂ ਪਾ ਸਕਦਾ, ਉਹ ਅਮੁੱਲ ਵਸਤੂ ਹੈ ਪਰ ਉਸ ਦੀ ਪ੍ਰਾਪਤੀ ਸਾਧੂਆਂ ਦੀ ਸੰਗਤ ਤੋਂ ਹੁੰਦੀ ਹੈ ਪਰ ਉਸ ਦੇ ਵਾਸਤੇ ਤੀਬਰ ਲਗਨ ਹੋਣੀ ਚਾਹੀਦੀ ਹੈ। ਜਗਿਆਸੂਆਂ ਦੇ ਮਨ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ, ਢੁਨੀਆਂ ਭਰ ਦੇ ਭੋਗਾਂ ਦੇ ਸੁੱਖ ਇਕ ਕਾਗਜ਼ੀ ਕਿਸਤੀ ਵਾਂਗੂੰ ਹਨ ਪਰ ਨਾਮ ਦਾ ਸੁੱਖ ਅਪਰ ਆਪਾਰ ਹੈ। ਅਸਾਡਾ ਮਨ ਅਜਿਹੇ ਅਮੁੱਲ ਨਾਮ ਨਾਲ ਕਿਉਂ ਨਹੀਂ ਜੁੜਦਾ? ਉਸ ਦਾ ਕਾਰਨ ਹੈ ਕਿ ਸਾਡੇ ਅੰਦਰ ਮਾਇਕ ਮੈਲ ਦੀਆਂ ਤੈਹਾਂ ਲੱਗੀਆਂ ਪਈਆਂ ਹਨ ਜਿਵੇਂ ਜਿਸ ਦਾ ਹਾਜ਼ਮਾ ਖਰਾਬ ਹੋ ਜਾਵੇ ਉਸ ਦੇ ਕੋਲ ਕਿੰਨੇ ਹੀ ਸੁਆਦੀ ਭੋਜਨ ਰੱਖ ਦੇਈਏ ਉਸ ਦੇ ਅੰਦਰ ਰੁਚੀ ਹੀ ਨਹੀਂ ਜਾਗਦੀ ਇਸੇ ਤਰ੍ਹਾਂ ਮਾਇਕ ਜੀਵ ਹਨ ਉਨ੍ਹਾਂ ਦੇ ਅੰਦਰ ਨਾਮ ਦੀ ਮਹਿਮਾ ਦੀ ਕਦਰ ਹੀ ਨਹੀਂ ਜਾਗਦੀ। ਉਹ ਤਾਂ ਬਾਰ-ਬਾਰ ਉਨ੍ਹਾਂ ਚੀਜ਼ਾਂ ਨਾਲ ਪਰਚਦੇ ਹਨ ਜੋ ਛਿਨੰਭਗਰ ਹਨ ਅਤੇ ਸੁਖ ਦੁਖ ਦੀਆਂ ਹੋਤੂ ਹਨ। ਜਦੋਂ ਵੀ ਮੰਗਦਾ ਹੈ ਉਸ ਵੇਲੇ ਨਾਮ ਨੂੰ ਛੱਡ ਕੇ ਹੋਰ ਚੀਜ਼ਾਂ ਮੰਗਦਾ ਹੈ, ਕਿਉਂਕਿ ਉਸ ਨੂੰ ਸੋਝੀ ਨਹੀਂ। ਨਾਮ ਦੀ ਲਗਨ, ਨਾਮ ਦੀ ਬਿੱਚ ਓਨ੍ਹੀ ਤੀਬਰ ਨਹੀਂ ਰਹਿੰਦੀ ਜਿੰਨੀ ਮਾਇਕ ਪਦਾਰਥਾਂ ਦੀ ਰਹਿੰਦੀ ਹੈ। ਸੋ ਇਸ ਕਰਕੇ ਜੀਵ ਮਾਇਕ ਪਦਾਰਥਾਂ ਨੇ ਭੁਲਾਇਆ ਹੋਇਆ ਇਸ ਰਸਤੇ ਤੇ ਚਲ ਹੀ ਨਹੀਂ ਸਕਦਾ ਅਤੇ ਦੁੱਖ ਭੋਗਦਾ ਸੰਸਾਰ ਤੋਂ ਚਲਿਆ ਜਾਂਦਾ ਹੈ। ਕੋਈ ਵਿਰਲਾ ਪੁਰਸ਼ ਹੈ ਜਿਸ ਦੀ ਨਾਮ ਤਕ ਪਹੁੰਚ ਹੋ ਜਾਂਦੀ ਹੈ, ਨਾਮ ਇਸੇ ਸਰੀਰ ਵਿਚ ਵਸਦਾ ਹੈ ਜਿਵੇਂ ਕਿ ਫੁਰਮਾਨ ਹੈ -

**ਨਉ ਨਿਧਿ ਅੰਮ੍ਰਿਤ ਪ੍ਰਭੁ ਕਾ ਨਾਮੁ॥**

**ਦੇਹੀ ਮਹਿ ਇਸ ਕਾ ਬਿਸ਼ਾਮੁ॥**  
**ਸੁਨ ਸਮਾਇ ਅਨਹਤ ਤਹ ਨਾਦ॥**  
**ਕਹਨੁ ਨ ਜਾਈ ਅਚਰਜ ਬਿਸਮਾਦ॥** ਪੰਨਾ - 293

ਪਰ ਇਹ ਜੀਵ ਹਉਮੈ ਦੇ ਜਾਲ ਵਿਚ ਫ਼ਸਿਆ ਹੋਣ ਕਰਕੇ ਹੋਸ਼ ਵਿਚ ਨਹੀਂ ਆਉਂਦਾ, ਸਾਰਾ ਜੀਵਨ ਬੇਹੋਸ਼ੀ ਵਿਚ ਗੁਜ਼ਾਰ ਦਿੰਦਾ ਹੈ, ਦੇਖਿਆ ਜਾਂਦਾ ਹੈ ਕਿ ਸੰਤ ਮਹਾਤਮਾ ਕਹਾਉਣ ਵਾਲੇ, ਵੱਡੀਆਂ ਵੱਡੀਆਂ ਜਮਾਤਾਂ ਚੇਲਿਆਂ ਦੀਆਂ ਆਪਣੇ ਨਾਲ ਰੱਖਣ ਵਾਲੇ ਨਾਮ ਤੋਂ ਭੁੱਲ ਕੇ ਪ੍ਰਕਿਤੀ ਦੇ ਸੁੱਖਾਂ ਵਿਚ ਬੋਹੋਸ਼ ਹੋਏ ਪਏ ਹਨ। ਨਾ ਹੀ ਉਨ੍ਹਾਂ ਨੂੰ ਪਮੇਸ਼ਰ ਉਪਰ ਭੋਸਾ ਹੈ, ਨਾ ਹੀ ਉਨ੍ਹਾਂ ਅੰਦਰ ਕੋਈ ਪ੍ਰਵਾਹੁ ਹੈ, ਨਾ ਹੀ ਅਜਿਹੇ ਭੇਖੀ ਸੰਤ ਕਹਾਉਣ ਵਾਲਿਆਂ ਦਾ ਕਿਹਾ ਹੋਇਆ ਬਚਨ ਦਰਗਾਹ ਵਿਚ ਮੰਨਿਆ ਜਾਂਦਾ ਹੈ, ਵੱਡੇ-ਵੱਡੇ ਰਾਜ ਅਧਿਕਾਰੀਆਂ ਤੋਂ ਆਪਣੇ ਮੰਤਵ ਦੀ ਪੂਰਤੀ ਦੀ ਆਸ ਰਖਦੇ ਹਨ ਸਾਥੂ ਉਹ ਹਨ ਜਿਨ੍ਹਾਂ ਬਾਰੇ ਮਹਾਰਾਜ ਜੀ ਦਾ ਫੁਰਮਾਨ ਹੈ -

**ਜਿਨਾ ਨ ਵਿਸਰੈ ਨਾਮੁ ਸੇ ਕਿਨੋਹਿਆ॥**  
**ਭੇਟੁ ਨ ਜਾਣਹੁ ਮੂਲਿ ਸਾਂਈ ਜੇਹਿਆ॥** ਪੰਨਾ - 397

ਸਾਧਸੰਗਤ ਜੀ! ਤੁਸੀਂ ਅੰਮ੍ਰਿਤ ਵੇਲੇ ਤੋਂ ਇਕ ਰਸ ਕੀਰਤਨ ਸਰਵਣ ਕਰ ਰਹੇ ਹੋ, ਕਿੰਨਾ ਸੁੰਦਰ ਵਾਤਾਵਰਣ ਬਣਿਆ ਹੋਇਆ ਹੈ, ਨਾ ਕੋਈ ਸ਼ਹਿਰ ਵਿਚੋਂ ਅਵਾਜ਼ ਆ ਰਹੀ ਹੈ, ਨਾ ਹੀ ਕੋਈ ਕਿਸੇ ਕਿਸਮ ਦੀ ਵਿਖਸ਼ੇਪਤਾ ਨਜ਼ਰ ਆ ਰਹੀ ਹੈ। ਇਕ ਬੇਨਤੀ ਮੈਂ ਆਪ ਦੇ ਚਰਨਾਂ ਵਿਚ ਕਰਦਾ ਹਾਂ ਉਹ ਇਹ ਹੈ ਕਿ ਆਪ ਨੇ ਅੰਦਰੋਂ ਹੀ ਪ੍ਰਭੂ ਨੂੰ ਢੂੰਡ ਲੈਣ ਵਿਚ ਮਸਤ ਹੋ ਜਾਣਾ ਹੈ। ਪ੍ਰੇਮੀਆ! ਜਿਸ ਨੂੰ ਤੁੰ ਸਮੁੰਦਰਾਂ, ਪਹਾੜਾਂ ਦੀਆਂ ਕੰਦਰਾਂ, ਅੰਧੀਆਂ ਥਾਵਾਂ ਤੇ ਸਰੀਰ ਨੂੰ ਕਸ਼ਟ ਦੇ ਦੇ ਕੇ ਭਾਲਦਾ ਹੈਂ ਉਸ ਨੂੰ ਪਛਾਣ, ਉਸਦੀ ਪਛਾਣ ਤਾਂ ਆਵੇਗੀ ਜੇ ਤੂੰ ਪਹਿਲਾਂ ਆਪਣੇ ਆਪ ਨੂੰ ਪਛਾਣੇਗਾ। ਗੁਰਬਾਣੀ ਇਸ ਬਾਰੇ ਇਸ਼ਾਰੇ ਦਿੰਦੀ ਹੈ ਪਰ ਜਦੋਂ ਤਕ ਮਹਾਂਪੁਰਸ਼ ਦੀ ਕ੍ਰਿਪਾ ਨਾ ਹੋਵੇ ਇਹ ਇਸ਼ਾਰੇ-ਇਸ਼ਾਰੇ ਹੀ ਰਹਿ ਜਾਂਦੇ ਹਨ। ਅਸੀਂ ਅਨੁਭਵ ਵਿਚ ਜਾ ਕੇ ਪ੍ਰਾਪਤੀ ਨਹੀਂ ਕਰ ਸਕਦੇ। ਗੁਰਸਿੱਖ ਦੀ ਸੰਗਤ ਅਵੱਸ਼ਕ ਹੈ ਨਹੀਂ ਤਾਂ ਦਿਨ ਲੰਘ ਰਹੇ ਹਨ, ਕੁਝ ਭੀ ਹੱਥ ਨਹੀਂ ਲਗਣਾ।

ਇਥੇ ਆਉਣ ਤੋਂ ਪਹਿਲਾਂ ਮੈਂ ਆਪਣੇ ਫਾਰਮ ਵਿਚ ਖੇਤੀਬਾੜੀ ਕਰਦਾ ਸੀ ਪਰ ਹੁਣ ਸ਼ਹਿਰ ਵਿਚ ਆ ਕੇ ਸਤਿਸੰਗ ਦਾ ਅਨੰਦ ਮਾਣ ਰਿਹਾ ਹਾਂ, ਆਪਣੇ ਤਜਰਬੇ ਦੇ ਅਧਾਰ ਤੇ ਅਤੇ ਗੁਰੂ ਮਹਾਰਾਜ ਦੇ ਸਿਧਾਂਤ ਅਨੁਸਾਰ ਇਕ ਸਪਸ਼ਟ ਬੇਨਤੀ ਆਪ ਦੇ ਚਰਨਾਂ ਵਿਚ ਰਖਦਾ ਹਾਂ ਕਿ ਤੱਤ ਬੇਤਾ, ਬ੍ਰਹਮ ਸਰੋਤਰੀ, ਬ੍ਰਹਮ ਬਕਤਾ ਮਹਾਤਮਾ ਦੀ ਛੋਹ ਜਦੋਂ ਤਕ ਪ੍ਰਾਪਤ ਨਹੀਂ ਹੁੰਦੀ ਓਦੋਂ ਤਕ ਅਸੀਂ ਮਾਇਆ ਦੇ ਪੰਜਿਆਂ ਚੌਂ ਅਜ਼ਾਦ ਨਹੀਂ ਹੋ ਸਕਦੇ। ਕੀਰਤਨ ਵਿਚ ਆਉਣਾ, ਸੇਵਾ ਕਰਨੀ ਇਹ ਸਾਧਨ ਹਨ, ਨਾਮ ਦੀ ਪ੍ਰਾਪਤੀ ਇਨ੍ਹਾਂ ਸਾਧਨਾਂ ਦੇ ਫਲਸਰੂਪ ਹੀ ਹੁੰਦੀ ਹੈ। ਸੋ ਇਥੇ ਹੀ ਨਾ ਕੁਕ ਜਾਣਾ, ਸਾਧਨਾ ਸਪੰਨ ਜੀਵਨ ਗੁਜ਼ਾਰੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, ਬਾਣੀ ਦੇ ਪਾਠ ਕਰਨ ਤੋਂ ਪਹਿਲਾਂ ਘੱਟੋਂ ਘੱਟ ਢਾਈ ਘੱਟੋਂ ਅੰਤਰ ਖੋਜ ਵਿਚ ਲਾਓ, ਅੰਤਰ ਸ਼ਬਦ ਦੀ ਗੁੰਜਾਰ ਸੁਣੋ,

ਜਿਸ ਨੂੰ ਸੁਣਨ ਨਾਲ ਅੰਦਰ ਬਿਨਾਂ ਵਜਾਏ ਵਾਜੇ ਸੁਣਦੇ ਹਨ, ਜਿਸ ਵਾਤਾਵਰਨ ਨੂੰ ਸੁੰਦਰ ਬਣਾਉਣ ਲਈ ਮਹਾਨ ਦਿਬਯ ਪ੍ਰਕਾਸ਼ ਸੁੰਦਰਤਾ ਬਖਸ਼ਦਾ ਹੈ ਜੋ ਅਸਹਿ ਹੈ। ਜੇ ਇਕ ਵਾਰੀ ਵੀ ਅੰਦਰਲਾ ਕੀਰਤਨ ਸੁਣਨ ਦਾ ਅਵਸਰ ਪ੍ਰਾਪਤ ਹੋ ਜਾਵੇ ਤਾਂ ਕਈ ਸਾਲ ਭੁਲਿਆ ਨਹੀਂ ਕਰਦਾ। ਵਾਹਿਗੁਰੂ ਜੀ ਕ੍ਰਿਪਾ ਕਰਨ ਤੁਹਾਨੂੰ, ਮੈਨੂੰ ਸੋਝੀ ਪ੍ਰਾਪਤ ਕਰਾਉਣ ਅਤੇ ਅਸੀਂ ਸੱਚੀ ਲਗਨ ਨਾਲ ਨਾਮ ਵਿਚ ਨਿਵਾਸ ਕਰਨ ਦੇ ਯੋਗ ਹੋ ਸਕੀਏ। ਜਦੋਂ ਨਾਮ ਦਾ ਨਿਵਾਸ ਇਸ ਜੀਵ ਵਿਚ ਹੋ ਜਾਂਦਾ ਹੈ ਤਾਂ ਉਸ ਦਾ ਜੀਵਪੁਣਾ ਉਸੇ ਸਮੇਂ ਖਤਮ ਹੋ ਜਾਂਦਾ ਹੈ, ਫੇਰ ਚਲਿਆ ਕਿਥੇ ਜਾਂਦਾ ਹੈ ਉਹ ਨਿੱਕੀ ਜਿੰਦ ਪਰਮ ਜਿੰਦ ਵਿਚ ਲੀਨ ਹੋ ਜਾਂਦੀ ਹੈ। ਉਸ ਨੂੰ ਆਪਣਾ ਆਪਾ ਦਿਸਦਾ ਹੈ, ਇਸ ਗੱਲ ਵਿਚ ਨਾ ਭੁੱਲ ਜਾਣਾ ਕਿ ਆਪਣਾ ਸਰੀਰ ਦਿਸਦਾ ਹੈ, ਉਸ ਨੂੰ ਉਹ ਜੋਤ ਅਨੁਭਵ ਹੁੰਦੀ ਹੈ ਜੋ ਜੋਤ ਜਿਮੀ ਜਮਾਨ ਸਾਰੇ ਪਸੇ ਅਖੰਡ ਪਸਰੀ ਹੋਈ ਹੈ। ਇਸ ਦੈਤ ਮੰਡਲ ਤੋਂ ਉਡਾਰੀ ਮਾਰ ਕੇ ਅਦੂਤ ਮੰਡਲ ਵਿਚ ਜੀਵ ਪ੍ਰਵੇਸ਼ ਕਰ ਜਾਂਦਾ ਹੈ ਉਸ ਵੇਲੇ ਇਸ ਦੀ ਹੋਂਦ ਜੋ ਕੇਵਲ ਪਰਛਾਵਾਂ ਹੀ ਸੀ ਉਹ ਆਪਣਾ ਅਸਲੀ ਪਰਮ ਚੇਤਨ ਰੂਪ ਧਾਰਨ ਕਰਕੇ ਆਪਣੇ ਆਪ ਨੂੰ ਸਾਰੇ ਪਸਾਰੇ ਵਿਚ ਤਕਦੀ ਹੈ। ਪਸਾਰਾ ਵੀ ਆਪ ਹੈ, ਪਸਾਰੇ ਵਿਚ ਤੱਕਣ ਵਾਲਾ ਵੀ ਆਪ ਹੈ, ਇਸ ਗੱਲ ਨੂੰ ਸਮਝਣ ਲਈ ਸੁਖਮਨੀ ਸਾਹਿਬ ਦਾ ਪਾਠ ਦੈ, ਚਾਰ ਦਿਨ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ। ਮੈਂ ਦੇਖਿਆ ਹੈ ਬਹੁਤ ਬੰਦੇ ਕਹਿੰਦੇ ਹਨ ਕਿ ਮੈਂ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਦਾ ਹਾਂ, ਫਲਾਣਾ 25 ਪਾਠ ਜਪੁਜੀ ਸਾਹਿਬ ਦੇ ਕਰਦਾ ਹੈ। ਸਵਾਲ ਪਾਠਾਂ ਦਾ ਨਹੀਂ, ਸਵਾਲ ਬਿਰਤੀ ਦਾ ਹੈ, ਬਿਰਤੀ ਕਿਥੇ ਟਿਕੀ ਹੋਈ ਹੈ, ਜੇ ਉਹ ਦੈਤ ਵਿਚ ਹੈ ਜਿਸ ਨੂੰ ਆਪਣਾ ਆਪਾ ਭਾਸ ਰਿਹਾ ਹੈ ਤਾਂ ਮੇਂਜ਼ਲ ਅਜੇ ਬਹੁਤ ਦੂਰ ਹੈ, ਜਦੋਂ ਉਸ ਦਾ ਆਪਣਾ ਆਪਾ ਮਹਾਨ ਆਪੇ ਵਿਚ ਲੋਅ ਹੋ ਜਾਵੇਗਾ ਉਸ ਵੇਲੇ ਉਸ ਦੀ ਅਵਸਥਾ ਨੂੰ ‘ਨਾਮ ਪ੍ਰਾਪਤੀ’ ਦੀ ਅਵਸਥਾ ਕਿਹਾ ਜਾਂਦਾ ਹੈ। ਉਹ ਏਕੰਕਾਰ ਦੇ ਮੰਡਲ ਦੀ ਚੀਜ਼ ਹੈ, ਏਕੰਕਾਰ ਦੀ ਪ੍ਰਾਪਤੀ ਆਪਣੇ ਆਪ ਦੀ ਪਾਪਤੀ ਦੀ ਅਵਸਥਾ ਹੈ, ਇਹ ਰਹੱਸ ਹੈ ਇਸ ਨੂੰ ਤੱਤ ਬੇਤੇ ਮਹਾਂਪੁਰਸ਼ਾਂ ਦੀ ਸੰਗਤ ਵਿਚ ਬੈਠ ਕੇ ਜੇ ਸੋਂਕ ਹੈ ਤਾਂ ਸਮਝਣ ਦਾ ਯਤਨ ਕਰੋ। ਤੁਹਾਡਾ ਸਤਿਸੰਗ ਕੀਤਾ ਹੋਇਆ ਫਲ ਦੇਵੇਗਾ। ਸੋ ਨਿਗ੍ਰਾ ਹਮੇਸ਼ਾ ਪ੍ਰਭੂ ਪ੍ਰਾਪਤੀ ਤੇ ਰੱਖੋ, ਕਿਸੇ ਨਿਸ਼ਾਨੇ ਉਪਰ ਰੱਖੋ, ਜਿਥੇ ਇਸ ਜੀਵ ਆਤਮਾ ਨੇ ਐਨਾ ਮਹਾਨ ਹੋ ਜਾਣਾ ਹੈ ਕਿ ਉਸ ਤੋਂ ਬਿਨਾਂ ਹੋਰ ਕੁਝ ਰਹਿਣਾ ਹੀ ਨਹੀਂ, ਉਸੇ ਨੂੰ ਵਾਹਿਗੁਰੂ ਕਹਿੰਦੇ ਹਨ, ਓਹੀ ਅੰਮ੍ਰਿਤ ਹੈ, ਉਹ ਆਪ ਹੀ ਸਾਰੇ ਪਰੀਪੁਰਨ ਹੈ। ਵਾਹਿਗੁਰੂ ਜੀ! ਤੁਹਾਨੂੰ ਵੀ ਤੇ ਮੈਨੂੰ ਵੀ ਮਾਰਗ ਦਰਸ਼ਨ ਕਰਨ। ਸਮਾਂ ਹੋ ਜਾਣ ਕਰਕੇ ਮੈਂ ਇਥੇ ਹੀ ਸਮਾਪਤ ਕਰਦਾ ਹਾਂ, ਫੇਰ ਸਮਾਂ ਮਿਲਿਆ, ਐਸੀ ਸਥਿਤੀ ਹੋਈ ਤਾਂ ਇਨ੍ਹਾਂ ਬਚਨਾਂ ਤੋਂ ਅੱਗੇ ਚਲਿਆ ਜਾਵੇਗਾ।

**ਵਾਹਿਗੁਰੂ ਜੀ ਕਾ ਖਾਲਸਾ**  
**ਵਾਹਿਗੁਰੂ ਜੀ ਕੀ ਫਤਹਿ**

ਲਲਲਲਲਲ

# ਪ੍ਰਾਣ ਵਿਗਿਆਨ

ਡਾ. ਸਵਾਮੀ ਰਾਮ ਜੀ  
ਅਨੁਵਾਦਕ - ਡਾ. ਬੀਬੀ ਤੇਜਿੰਦਰ ਮਲਹੋਤਰਾ

## ਕੇਵਲ ਸੂਸਾ ਹੀ ਕਿਉਂ ? ਪਹਿਲਾ ਅਧਿਅਗਿ

ਬਹੁਤ ਸਾਰੇ ਇਹ ਦੇਖ ਕੇ ਹੈਰਾਨ ਹੋ ਜਾਣਗੇ ਕਿ ਪੂਰੀ ਪੁਸਤਕ ਸੂਸਾਂ ਤੇ ਲਿਖੀ ਹੋਈ ਹੈ ਇਸ ਦਾ ਕਾਰਣ ਇਹ ਹੈ ਕਿ ਸੂਸਾਂ ਦੀ ਖੋਜ ਨੂੰ ਪੱਛਮੀ ਸੰਸਾਰ ਵਿਚ ਕੋਈ ਮਹੱਤਤਾ ਹੀ ਨਹੀਂ ਦਿਤੀ ਗਈ, ਨਾ ਹੀ ਪੱਛਮੀ ਚਿਕਿਤਸਕ ਵਿਗਿਆਨ ਵਿਚ, ਨਾ ਹੀ ਸਰੀਰ ਦੇ ਵਿਗਿਆਨ ਵਿਚ, ਸੂਸਾਂ ਦੀ ਖੋਜ ਸੂਸਾਂ ਨੂੰ ਜਾਨਣ ਦੀ ਕੋਈ ਮਹੱਤਤਾ ਦਿਤੀ ਗਈ ਹੈ। ਪਿਛੇ ਜਿਹੇ ਇਕ ਪਤਿਕਾ ਵਿਚ ਐਡੀਟਰ ਦੇ ਪੱਤਰਾਂ ਵਿਚ ਇਕ ਚਿੱਠੀ ਛਾਪੀ ਹੋਈ ਸੀ ਜਿਸ ਵਿਚ ਲਿਖਿਆ ਹੋਇਆ ਸੀ ਕਿ ਤੁਛ-ਤੁਛ ਵਿਸ਼ਿਆਂ ਤੇ ਖੋਜ ਕਰਕੇ ਖੋਜ ਤੇ ਪੈਸਾ ਬੇਅਰਥ ਗੁਆਇਆ ਜਾਂਦਾ ਹੈ ਤੇ ਉਸ ਨੇ ਇਹ ਮਿਸਾਲ ਦਿਤੀ ਸੀ ਕਿ ਹੁਣ ਤੁਸੀਂ ਕਿਸੇ ਦਿਨ ਦੇਖੋਗੇ ਕਿ ਕਿਸੇ ਨੇ ਕਿਤਾਬ ਲਿਖ ਦੇਣੀ ਹੈ। “ਸੂਸ ਕਿਵੇਂ ਲਏ ਜਾਣ, ਸੂਸ ਲੈਣ ਦੀ ਵਿਧੀ” ਭਾਵ ਉਸ ਨੂੰ ਸੂਸਾਂ ਦਾ ਵਿਸ਼ਾ ਬਹੁਤ ਹੀ ਤੁਛ ਲਗਾ, ਉਹ ਇਹ ਗੱਲ ਤੋਂ ਜਾਣੂੰ ਨਹੀਂ ਕਿ ਸੂਸ ਪ੍ਰਾਣ ਕਿੰਨਾ ਮਹੱਤਵਪੂਰਨ ਵਿਸ਼ਾ ਹੈ ਇਨ੍ਹਾਂ ਦਾ ਜੀਵਨ ਵਿਚ ਕੀ ਦਾਨ ਹੈ ਵਾਸਤਵ ਵਿਚ ਸੂਸ ਹੀ ਜੀਵਨ ਹਨ, ਤੁਸੀਂ ਸੂਸ ਲੈਂਦੇ ਹੋ ਤਾਂ ਜੀਉਂਦੇ ਹੋ ਸੂਸ ਬੰਦ, ਜੀਵਨ ਖਤਮ। ਜੇ ਤੇ ਜਦੋਂ ਸੂਸ ਲੈ ਰਹੇ ਹੋ ਸਭ ਕੁਝ ਠੀਕ ਹੈ ਜੇ ਨਹੀਂ ਸੂਸ ਲੈ ਰਹੇ ਖਤਮ।

ਪਰ ਇਹ ਐਨਾ ਸੌਖਾ ਨਹੀਂ ਹੈ, ਪੂਰਬ ਦੀ ਪਰੰਪਰਾ ਅਨੁਸਾਰ ਬਹੁਤਿਆਂ ਨੇ ਕਿੰਨਾ ਹੀ ਸਮਾਂ, ਕੋਈ ਦਹਾਕੇ ਸੂਸ ਨੂੰ ਜਾਨਣ ਲਈ ਸਮਝਣ ਲਈ ਲਗਾਏ ਹਨ, ਇਹੋ ਜਿਹੇ ਆਸ਼ਰਮ ਹਨ ਜਿਨ੍ਹਾਂ ਨੇ ਕੇਵਲ ਸੂਸਾਂ ਨੂੰ ਹੀ ਜਾਨਣ ਸਮਝਣ ਦਾ ਕੰਮ ਕੀਤਾ ਹੈ, ਇਹ ਵੀ ਕਿਹਾ ਜਾਂਦਾ ਹੈ ਕਿ ਬਹੁਤ ਸਾਰੀਆਂ ਕਰਾਮਾਤਾਂ ਜਿਹੜੀਆਂ ਯੋਗੀ ਕਰਦੇ ਹਨ ਕੇਵਲ ਸੂਸਾਂ ਰਾਹੀਂ ਹੀ ਕੀਤੀਆਂ ਜਾਂਦੀਆਂ ਹਨ। ਪ੍ਰਸ਼ਨ ਇਹ ਉਠਦਾ ਹੈ ਕਿ ਇਕ ਸਾਧਾਰਣ ਜਿਹੇ ਵਿਸ਼ੇ ਸੂਸਾਂ ਤੇ ਹੀ ਕਿਉਂ ਐਨਾ ਜ਼ੋਰ, ਐਨੀ ਮਹੱਤਤਾ ਦਿਤੀ ਜਾਂਦੀ ਹੈ।

## ਮਨ ਤੇ ਸਰੀਰ ਦੀ ਸਮੱਸਿਆ

ਸੂਸਾਂ ਨੂੰ ਸਮਝਣ ਦੀ ਮਹੱਤਤਾ ਅਤੇ ਅੱਖਿਆਈ ਦਾ ਕਾਰਣ ਇਸ ਕਰਕੇ ਵੀ ਹੈ ਕਿਉਂਕਿ ਪੱਛਮ ਦੇ ਵਾਸੀਆਂ ਦੀ ਫਿਲੋਸਫੀ ਅਤੇ ਸੰਸਾਰ ਨੂੰ ਦੇਖਣ ਦਾ ਉਨ੍ਹਾਂ ਦਾ ਜੋ ਨਜ਼ਰੀਆ ਹੈ ਉਹ ਬਿਲਕੁਲ ਅੱਡ ਹੈ। ਪੱਛਮ ਵਿਚ ਸੰਸਾਰ ਨੂੰ ਜਾਨਣ ਦਾ ਮੁੱਢਲਾ ਤਰੀਕਾ ਕੇਵਲ ਪਦਾਰਥਵਾਦ ਤੋਂ ਹੈ, ਦਿਸਦੇ ਸੰਸਾਰ ਤੋਂ ਹੈ। ਅਸੀਂ ਕੇਵਲ ਭੌਤਿਕ ਪਦਾਰਥਾਂ ਦਾ ਹੀ ਵਿਸ਼ਲੇਸ਼ਨ ਕਰ ਸਕਦੇ ਹਾਂ ਕੇਵਲ ਰਸਾਇਣ ਬਾਰੇ ਹੀ ਜਾਣ ਸਕਦੇ ਹਾਂ, ਓਨਾਂ ਦੇ ਆਧਾਰ ਤੇ ਹੀ ਅਸੀਂ ਉਨ੍ਹਾਂ ਦੀ ਹੋਂਦ ਦਾ ਪ੍ਰਗਟਾਵਾ ਕਰਦੇ ਹਾਂ ਸਾਡੀ ਪ੍ਰਯੋਗਸ਼ਾਲਾ ਦਾ ਵਿਗਿਆਨ

ਇਸ ਗੱਲ ਤੇ ਅਧਾਰਿਤ ਹੈ ਕਿ ਅਸੀਂ ਪ੍ਰਯੋਗਸ਼ਾਲਾ ਵਿਚ ਕਿਵੇਂ ਪਦਾਰਥਾਂ ਨੂੰ ਨਾਪ ਸਕਦੇ ਹਾਂ, ਕਿਵੇਂ ਉਨ੍ਹਾਂ ਦਾ ਪ੍ਰਗਟਾਵਾ ਕਰਦੇ ਹਾਂ। ਸਾਡੇ ਡਾਕਟਰ ਸਰੀਰ ਬਣਤਰ ਵਿਗਿਆਨ (anatomy) and ਪ੍ਰਕ੍ਰਿਤਕ ਵਿਗਿਆਨ ਵਿਚ ਨਿਪੁੰਨ ਹਨ। ਸਾਡੀ ਫਿਲੋਸਫੀ ਦਾ ਆਧਾਰ ਭੀ ਪਦਾਰਥਵਾਦ ਤੇ ਪਦਾਰਥਾਂ ਹੀ ਹਨ।

ਇਸੇ ਲਈ ਸਾਡਾ ਮਨੁੱਖ ਨੂੰ ਸਮਝਣ ਦਾ ਤਰੀਕਾ ਵੀ ਮੁੱਢਲੇ ਪੱਖੋਂ ਪ੍ਰਕ੍ਰਿਤਕ ਹੀ ਹੈ। ਮਨੁੱਖ ਦੀ ਵਿਗਿਆਨਕ ਜਾਂਚ ਉਸ ਦੇ ਸਰੀਰ ਦੇ ਆਧਾਰ ਤੇ ਹੀ ਹੈ। ਉਹ ਸਰੀਰ ਜੋ ਅਸੀਂ ਦੇਖ ਸਕਦੇ ਹਾਂ, ਹੱਥ ਲਗਾ ਸਕਦੇ ਹਾਂ, ਨਾਪ ਸਕਦੇ ਹਾਂ ਜਿਸ ਨੂੰ ਅਸੀਂ ਖੁਰਦਬੀਨ ਦੇ ਖੱਲ੍ਹੇ ਦੇਖ ਸਕਦੇ ਹਾਂ। ਵਿਗਿਆਨ ਦੀਆਂ ਉਹ ਹੀ ਖੋਜਾਂ ਸਾਨੂੰ ਚੰਗੀਆਂ ਲਗਦੀਆਂ ਹਨ ਜਿਹੜੀਆਂ ਦਿਸਦੇ ਪਦਾਰਥ ਉਤੇ ਕੀਤੀਆਂ ਗਈਆਂ ਹੋਣ। ਜਦੋਂ ਸਾਡੀ ਖੋਜ ਦਿਸਦੇ ਪਦਾਰਥਾਂ ਤੋਂ ਸੱਜੇ ਖੱਬੇ ਹੁੰਦੀ ਹੈ ਅਤੇ ਹੋਰ ਸੰਸਾਰ ਦੇਖਣਾ ਸ਼ੁਰੂ ਕਰਦੇ ਹਾਂ, ਸਾਨੂੰ ਆਪਣੇ ਆਪ ਉਤੇ ਭਰੋਸਾ ਖਤਮ ਹੁੰਦਾ ਲਗਦਾ ਹੈ ਤੇ ਪ੍ਰਸ਼ਨ ਉਠਦਾ ਹੈ, “ਕੀ ਇਹ ਸੱਚੀਮੁੱਚੀ ਵਿਗਿਆਨਕ ਹੀ ਹੈ ?”

ਇਹ ਵਿਗਿਆਨਕ ਪ੍ਰਮਾਣਕਿਤਾ ਦੇ ਸ਼੍ਰੀਕੇ ਸਭ ਤੋਂ ਵੱਧ ਮਨੋਵਿਗਿਆਨ ਦੀ ਅਭਿਆਸ ਅਤੇ ਖੋਜ ਤੇ ਵੱਧ ਲਾਗੂ ਹੁੰਦੇ ਹਨ ਪਰ ਅਸੀਂ ਮਨ ਦੀ ਹੋਂਦ ਨੂੰ ਪਾਸੇ ਨਹੀਂ ਕਰ ਸਕਦੇ ਇਸ ਨੂੰ ਦੇਖਣਾ ਵੀ ਪਵੇਗਾ, ਇਸ ਨਾਲ ਮਿਲਣਾ ਹੀ ਪਵੇਗਾ, ਮਨ ਦਾ ਸਬੰਧ ਭੌਤਿਕਤਾ ਨਾਲ ਨਹੀਂ ਹੈ। ਵੀਹਵੀਂ ਸਦੀ ਦੇ ਪੱਛਮੀ ਬੁੱਧੀਜੀਵੀਆਂ ਦੀ ਮਨ ਨੂੰ ਜਾਨਣ ਦੀ ਰੁਚੀ ਇਸ ਗੱਲ ਤੋਂ ਹੀ ਜਨਮੀ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ, ਇਸ ਨੂੰ ਹੱਥ ਨਹੀਂ ਲਗਾਇਆ ਜਾ ਸਕਦਾ, ਨਾਪਿਆ ਨਹੀਂ ਜਾ ਸਕਦਾ, ਵੱਖ-ਵੱਖ ਵੰਡਿਆ ਨਹੀਂ ਜਾ ਸਕਦਾ, ਇਸ ਦੀ ਫਿਲਮ ਨਹੀਂ ਬਣਾਈ ਜਾ ਸਕਦੀ ਇਸ ਨੂੰ ਖੁਰਦਬੀਨ ਦੇ ਹੇਠਾਂ ਰੱਖ ਕੇ ਨਹੀਂ ਦੇਖਿਆ ਜਾ ਸਕਦਾ ਇਸ ਨੂੰ ਕਿਸੇ ਬਿਜਲੀ ਦੇ ਜੰਤਰ ਨਾਲ ਨਹੀਂ ਨਾਪਿਆ ਜਾ ਸਕਦਾ।

ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਹੋਇਆਂ ਸਾਡਾ ਵਿਅਕਤੀਵਾਦ ਅਭਿਆਸ ਸਾਨੂੰ ਦਸਦਾ ਹੈ ਕਿ ਸਾਡੇ ਅੰਦਰ ਮਨ ਹੈ ਅਸੀਂ ਆਪਣੇ ਵਿਚਾਰਾਂ ਤੋਂ ਜਾਣੂੰ ਹਾਂ, ਅਸੀਂ ਸੋਚਦੇ ਹਾਂ, ਅਸੀਂ ਇਹ ਵੀ ਜਾਣਦੇ ਹਾਂ ਕਿ ਅੰਦਰ ਕੁਝ ਹੋ ਰਿਹਾ ਹੈ, ਅਸੀਂ ਬੜਾ ਸੰਕੰਚ ਕਰਕੇ ਇਹ ਮੰਨਦੇ ਹਾਂ ਕਿ ਸਾਡੀਆਂ ਬਹੁਤ ਸਾਰੀਆਂ ਕ੍ਰਿਆਵਾਂ ਪਿਛੇ ਮਨ ਹੁੰਦਾ ਹੈ। ਸਾਡੇ ਸਰੀਰ ਦੇ ਪਿਛੇ ਕੰਮ ਕਰਾਉਣ ਦੀ ਸ਼ਕਤੀ ਮਨ ਦੀ ਹੈ, ਸਾਡਾ ਸੰਸਾਰ ਵਿਚ ਵਿਚਰਨਾ ਵੀ ਮਨ ਤੋਂ ਹੀ ਜਨਮ ਲੈਂਦਾ ਹੈ।

ਇਹ ਸਭ ਕੁਝ ਹੁੰਦਿਆਂ ਹੋਇਆ ਪੱਛਮੀ ਸੰਸਾਰ ਮਨ ਤੇ ਸਰੀਰ ਦੀ ਸਾਂਝ ਬਾਰੇ ਨਿਰਣਾ ਨਹੀਂ ਲੈ ਸਕੇ, ਇਹ ਨਹੀਂ ਦਸ ਸਕੇ ਕਿ ਦੌਨਾਂ ਦਾ ਆਪਸੀ ਸਬੰਧ ਕੀ ਹੈ, ਮਨ ਤੇ ਪਦਾਰਥੀ ਸੰਸਾਰ ਦਾ, ਦਿਸਦੇ ਸੰਸਾਰ ਦਾ, ਭੌਤਿਕ ਸੰਸਾਰ

ਦਾ ਕੀ ਸਬੰਧ ਹੈ ਅਤੇ ਉਨ੍ਹਾਂ ਦਾ ਕੀ ਪਰਸਪਰ ਪ੍ਰਭਾਵ ਹੈ ? ਇਹ ਕੇਵਲ ਇਕ ਸਿਧਾਂਤਕ ਪ੍ਰਸ਼ਨ ਹੀ ਨਹੀਂ ? ਕੇਵਲ ਇਕ ਦਾਰਸ਼ਨਕ ਪ੍ਰਸ਼ਨ ਨਹੀਂ ਹੈ। ਮਨ ਤੇ ਸਰੀਰ ਦੇ ਸਬੰਧ ਦਾ ਪ੍ਰਸ਼ਨ ਡਾਕਟਰਾਂ, ਵਿਗਿਆਨਕਾਂ, ਮਨੋਵਿਗਿਆਨਕਾਂ ਲਈ ਬਹੁਤ ਹੀ ਉਲੱਝਣ ਵਾਲਾ ਮਹੱਤਵਪੂਰਨ ਪ੍ਰਸ਼ਨ ਹੈ। ਜਦੋਂ ਡਾਕਟਰ ਸਰੀਰਕ ਪੱਖਾਂ ਕਿਸੇ ਮਰੀਜ਼ ਨੂੰ ਠੀਕ ਕਰਨ ਤੋਂ ਅਸਮਰਥ ਹੁੰਦੇ ਹਨ ਉਹ ਹੱਥ ਉਚੇ ਕਰ ਕਹਿ ਦਿੰਦੇ ਹਨ ਇਹ ਤਾਂ ਮਾਨਸਿਕ ਸਮੱਸਿਆ ਹੀ ਹੈ ਅਤੇ ਜਦੋਂ ਮਨੋਵਿਗਿਆਨਕ ਕਿਸੇ ਮਰੀਜ਼ ਦੀ ਸਹਾਇਤਾ ਕਰਨ ਤੋਂ ਅਸਮਰਥ ਹੁੰਦੇ ਹਨ ਤਾਂ ਉਹ ਮੌਦੇ ਮਾਰ ਕੇ ਕਹਿ ਦਿੰਦੇ ਹਨ ਤੁਹਾਡੇ ਲਈ ਚੰਗਾ ਹੋਵੇਗਾ ਜੇ ਤੁਸੀਂ ਡਾਕਟਰੀ ਸਲਾਹ ਲੈ ਲਵੋ। ਹੋ ਇਹ ਰਿਹਾ ਹੈ ਕਿ ਲੱਖਾਂ ਹੀ ਮਰੀਜ਼ ਇਵੇਂ ਮਨੋਵਿਗਿਆਨਕਾਂ ਅਤੇ ਡਾਕਟਰਾਂ ਵਿਚ ਧੱਕੇ ਖਾਈ ਜਾ ਰਹੇ ਹਨ, ਦੁਖੀ ਹੋ ਰਹੇ ਹਨ, ਮਨੋਸਰੀਰਕ ਰੋਗ ਜਾਨਣ ਵਾਲੇ ਚਿਕਿਤਸਕ ਹਾਲੇ ਅੱਗੇ ਆਏ ਹੀ ਨਹੀਂ ਜਿਹੜੇ ਮਨ ਤੇ ਸਰੀਰ ਦੇ ਸਬੰਧਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ।

ਮਨ ਤੇ ਸਰੀਰ ਦਾ ਜੋੜ ਕਿਵੇਂ ਹੈ, ਸਬੰਧ ਕਿਵੇਂ ਹੈ ? ਇਨ੍ਹਾਂ ਦਾ ਪ੍ਰਸਪਰ ਪ੍ਰਭਾਵ ਕੀ ਹੈ ? ਪੱਛਮੀ ਵਿਗਿਆਨ ਤਾਂ ਇਸ ਤੇ ਚੁਪੈ ਹੀ ਕਰ ਗਏ ਹਨ ਪਰ ਪੂਰਬੀ ਯੋਗ ਦਾ ਵਿਗਿਆਨ ਇਨ੍ਹਾਂ ਦੇ ਪ੍ਰਸ਼ਨ ਦੇ ਉਤਰ ਦੇ ਸਕਦਾ ਹੈ, ਕਾਰਣ ਇਹ ਹੈ ਕਿ ਯੋਗ ਮਨ ਤੇ ਸਰੀਰ ਦੌਨਾਂ ਦੀ ਹੀ ਸਿਖਿਆ ਹੈ ਅਤੇ ਇਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ, ਮਨ ਤੇ ਸਰੀਰ ਤਾਂ ਕੇਵਲ ਬਹੁਤ ਛੋਟੇ ਭਾਗ ਹੀ ਹਨ ਇਹ ਤਾਂ ਬਹੁਤ ਵੱਡੇ ਇਕ ਕੈਨਵਸ ਤੇ ਛੋਟੇ ਪ੍ਰਤੀਬਿੰਬ ਹਨ, ਪੜਾਓ ਹਨ ਜਿਹੜੇ ਯੋਗ ਵਿਗਿਆਨ ਖੋਜਦਾ ਹੈ।

ਬਹੁਤ ਪੁਰਾਤਨ ਸਮੇਂ ਤੋਂ ਯੋਗੀਆਂ ਨੇ ਘੰਟਿਆਂਬਧੀ ਆਪਣੇ ਅੰਦਰ ਜਾਣ ਦਾ ਅਭਿਆਸ ਕੀਤਾ ਹੈ ਅਤੇ ਇਸ ਗੱਲ ਲਈ ਯਤਨਸ਼ੀਲ ਰਹੇ ਹਨ ਕਿ ਉਹ ਆਪਣੇ ਅੰਦਰ ਦੇ ਵੱਖ-ਵੱਖ ਪੜਾਅ ਤੇ ਮਨ ਤੇ ਸਰੀਰ ਦੇ ਵੱਖ-ਵੱਖ ਸਬੰਧ ਪ੍ਰਗਟ ਕਰ ਸਕਣ, ਉਨ੍ਹਾਂ ਦੀ ਹੋਂਦ ਪ੍ਰਗਟ ਕਰ ਸਕਣ। ਉਨ੍ਹਾਂ ਨੇ ਇਹ ਖੋਜ ਕਰ ਲਈ ਹੈ ਕਿ ਸਰੀਰ ਅਤੇ ਮਨ ਤੋਂ ਪਰੋਵਧੇ ਉਚੇਰੇ ਤੇ ਹੋਰ ਪੱਧਰ ਵੀ ਹਨ ਜੋ ਕਿ ਬੜੇ ਮਹੱਤਵਪੂਰਕ ਹਨ। ਮਿਸਾਲ ਵਜੋਂ ਉਨ੍ਹਾਂ ਸੋਚ ਤੋਂ ਪਰੋਵੇ ਚੇਤਨਤਾ ਤੋਂ ਪਰੋਵੇ ਨਿਰ-ਚਿੰਤਨ ਅਵਸਥਾ ਹੈ ਜਿਥੇ ਪੁੰਚਣ ਲਈ ਤੁਹਾਨੂੰ ਸੋਚ ਦੇ ਮੰਡਲ ਤੋਂ ਬਾਹਰ ਨਿਕਲਣਾ ਪੈਂਦਾ ਹੈ ਜਿਸ ਤਰੀਕੇ ਨਾਲ ਅੰਦਰ ਦੇ ਧਿਆਨ ਨਾਲ ਜਿਸ ਨਾਲ ਚੇਤਨਤਾ ਖੋਜੀ ਜਾਂਦੀ ਹੈ ਉਸ ਨੂੰ ਚਿੰਤਨ ਕਿਹਾ ਜਾਂਦਾ ਹੈ, ਇਕਾਗਰਤਾ ਕਿਹਾ ਜਾਂਦਾ ਹੈ, ਸਮਾਪਨੀ ਕਿਹਾ ਜਾਂਦਾ ਹੈ।

ਚਿੰਤਨ ਉਹ ਤਰੀਕਾ ਹੈ ਜਿਸ ਨਾਲ ਤੁਸੀਂ ਮਨ ਦੇ ਆਮ ਕੰਮਾਂ ਤੋਂ ਅੱਗੇ ਉਚੇਰੇ ਚੇਤਨਤਾ ਵਿਚ ਪੁੰਚ ਸਕਦੇ ਹੋ ਇਹ ਯੋਗ ਦਾ ਇਕ ਪੱਖ ਹੈ ਇਸ ਨੂੰ ਧਿਆਨ ਕਹਿੰਦੇ ਹਨ, ਧਿਆਨ ਕੇਵਲ ਯੋਗ ਦੇ ਤਰੀਕੇ ਨਾਲ ਸਰੀਰਕ ਤੌਰ ਤੇ ਆਸਣ ਲਗਾਉਣਾ ਨਹੀਂ, ਆਸਣ ਲਗਾਉਣ ਨਾਲ ਆਪਣੇ ਉਤੇ ਸੰਜਮ ਆਪਣੇ ਆਪ ਤੇ ਅਨੁਸਾਸ਼ਨ ਤੇ ਆਪਣੇ ਸਰੀਰ ਬਾਰੇ ਚੌਕਸ ਹੋਣਾ ਹੈ। ਇਸ ਤੋਂ ਬਾਅਦ ਕੇਵਲ

ਮਾਨਸਿਕ ਅਭਿਆਸ ਹਨ ਜਿਵੇਂ ਕਿ ਇਕਾਗਰਤਾ, ਸਥਿਰਤਾ ਲਿਆਉਂਦੇ ਹਨ। ਯੋਗ ਨਾਲ ਤੁਸੀਂ ਮਨੁੱਖ ਦੇ ਬਹੁਪੱਖੀ ਰੂਪ ਬਹੁਪੱਖੀ ਪੱਧਰ ਸਮਝਣ ਵਿਚ ਸਹਾਇਕ ਹੁੰਦਾ ਹੈ ਇਕ ਪੱਖ ਹੈ ਪ੍ਰਕਿਤਕ ਦੀ ਹੋਂਦ, ਮਨ ਅਤੇ ਮਨ ਤੋਂ ਪਰੇ ਦਾ ਸੰਸਾਰ।

ਪਰ ਅਸੀਂ ਤਾਂ ਆਪਣੇ ਵਾਦ ਵਿਵਾਦ ਵਿਚ ਇਹ ਦਸਣਾ ਭੁੱਲ ਹੀ ਗਏ ਹਾਂ ਇਕ ਹੋਰ ਬਹੁਤ ਮਹੱਤਵਪੂਰਨ ਪੱਧਰ ਹੈ, ਹੋਂਦ ਦਾ ਪੱਧਰ, ਕਾਰਜ ਕਰਨ ਦਾ ਪੱਧਰ ਹੈ ਉਹ ਪੱਧਰ ਜਿਹੜਾ ਸਰੀਰ ਅਤੇ ਮਨ ਨੂੰ ਜੋੜਦਾ ਹੈ, ਯੋਗ ਅਨੁਸਾਰ ਮਨ ਅਤੇ ਸਰੀਰ ਆਪਸ ਵਿਚ ਸਿੱਧਾ ਸਬੰਧ ਨਹੀਂ ਰਖਦੇ, ਮਨ ਤੇ ਸਰੀਰ ਦਾ ਸਬੰਧ ਇਕ ਹੋਰ ਵਿਚਲੇ ਦੇ ਕਾਰਣ ਹੈ। ਪੱਛਮੀ ਵਿਗਿਆਨ ਵਿਚੋਲੇ ਦੀ ਹੋਂਦ ਬਾਰੇ ਬਿਲਕੁਲ ਲਾਪਰਵਾਹ ਰਹੀ ਹੈ ਇਸੇ ਕਰਕੇ ਉਨ੍ਹਾਂ ਲਈ ਮਨ ਅਤੇ ਸਰੀਰ ਦਾ ਰਿਸਤਾ ਧੁੰਦਲਾ ਹੀ ਰਿਹਾ। ਅਸੀਂ ਮਨ ਅਤੇ ਸਰੀਰ ਦੇ ਢੂੰਦ ਵਿਚ ਹਾਂ, ਉਸ ਕਰਕੇ ਮਨੁੱਖ ਦਾ ਵਿਗਿਆਨ ਵੀ ਛਿੰਨ ਭਿੰਨ ਹੋ ਗਿਆ ਹੈ ਇਸ ਨਾਲ ਦੋ ਵੱਖ-ਵੱਖ ਧੱਤੇ ਬਣ ਗਏ ਹਨ, ਇਕ ਮਨੋਵਿਗਿਆਨਕਾਂ ਦਾ ਜਾਂ ਕਹਿ ਲਓ ਮਨੁੱਖਤਾਵਾਦ ਦਾ ਦੂਸਰਾ ਭੌਤਿਕ ਵਿਗਿਆਨਕਾਂ ਦਾ ਅਤੇ ਪ੍ਰਯੋਗਸ਼ਾਲਾ ਵਿਚ ਖੋਜ ਕਰਨ ਵਾਲਿਆਂ ਦਾ ਹੈ।

ਕੱਟੜ ਵਿਗਿਆਨਕ ਕਹਿੰਦੇ ਹਨ ਕਿ ਕੇਵਲ ਦਿਸਦਾ ਸੰਸਾਰ, ਦਿਸਦੀਆਂ ਚੀਜ਼ਾਂ ਹੀ ਕੇਵਲ ਖੋਜ ਦੇ ਕਾਬਲ ਹਨ ਜੇ ਕੋਈ ਵਿਗਿਆਨਕ ਮਨੁੱਖ ਦੇ ਕੰਮ ਕਾਰ ਵਿਹਾਰ, ਸਰੀਰ ਦਾ ਵਿਹਾਰ ਸਮਝਣਾ ਚਾਹੁੰਦਾ ਹੈ ਉਹ ਕੇਵਲ ਸਰੀਰ ਦੀ ਗਤੀ ਹੀ ਦੇਖਦਾ ਹੈ, ਬੋਲਣਾ ਮਨੁੱਖ ਦੀਆਂ ਪੂਰਤੀਆਂ ਹੀ ਦੇਖਦਾ ਹੈ ਅਤੇ ਉਹ ਆਪਣੇ ਆਪ ਨੂੰ ਮਨੋਵਿਗਿਆਨਕ ਕਹਾਉਣ ਦੀ ਜਗਾ ਵਿਵਿਹਾਰਕ ਵਿਗਿਆਨੀ ਕਹਾਉਂਦਾ ਹੈ। ਮਨ ਨੂੰ ਉਹ ਆਪ ਹੀ ਪਰੋਕਾਰ ਦਿੰਦਾ ਹੈ ਅਤੇ ਸੌਚਦਾ ਹੈ ਮਨ ਨੂੰ ਤਾਂ ਦੇਖਿਆ ਨਗੇਖਿਆ ਨਹੀਂ ਜਾ ਸਕਦਾ। ਅੱਜ ਦੇ ਸਮੇਂ ਦਾ ਇਹ ਹੀ ਹਾਲ ਹੈ, ਜਿਵੇਂ-ਜਿਵੇਂ ਅਸੀਂ ਪਦਾਰਥਵਾਦੀ ਹੋ ਗਏ ਹਾਂ ਇਹ ਹਾਲ ਵੱਧ ਗਿਆ ਹੈ, ਪਿਛਲੀ ਸਦੀ ਵਿਚ ਆਦਰਸ਼ਵਾਦੀ ਬਿਲਕੁਲ ਦੂਸਰੇ ਪਾਸੇ ਸਨ ਉਨ੍ਹਾਂ ਨੇ ਸਰੀਰ ਨੂੰ ਹੀ ਇਕ ਪਾਸੇ ਕਰ ਦਿਤਾ ਸੀ ਅਤੇ ਕਹਿੰਦੇ ਸਨ ਜੋ ਹੈ ਉਹ ਕੇਵਲ ਮਨ ਦੀ ਹੋਂਦ ਕਰਕੇ ਹੀ ਹੈ।

ਚੰਗੇ ਭਾਗਾਂ ਕਾਰਣ ਪੂਰਬ ਵਿਚ ਹਿਮਾਲੀਆ ਤੇ ਰਹਿਣ ਵਾਲੇ ਸੰਤਾਂ ਕਾਰਣ, ਸਰੀਰ ਤੇ ਮਨ ਦੇ ਸਬੰਧ ਨੂੰ ਖੋਜਿਆ ਗਿਆ ਹੈ ਤੇ ਦੇਖਿਆ ਗਿਆ ਹੈ ਕਿ ਇਹ ਆਪਣੇ ਆਪ ਵਿਚ ਇਕ ਹੋਂਦ ਰਖਦਾ ਹੈ ਇਸ ਦਾ ਆਪਣਾ ਸਬਾਨ ਹੈ ਇਸ ਦੀ ਮਹੱਤਤਾ ਇਕਸਾਰਤਾ ਦੀ ਥਾਂ ਪੂਰੀ ਸਰੀਰਕ ਹੋਂਦ ਹੋਰ ਚੇਤਨਤਾ ਤਕ ਦਾ ਪ੍ਰਤੀਬਿੰਬ ਹੈ ਪੂਰਾਤਨ ਸਿਖਿਆ ਦੇ ਅਨੁਸਾਰ ਸਰੀਰ ਅਤੇ ਮਨ ਦੇ ਵਿਚ ਜੋ ਹੈ ਜਿਸ ਦੀ ਹੋਂਦ ਹੈ ਉਹ ਇਕ ਵੱਖ ਚੀਜ਼ ਹੈ ਤੇ ਇਕ ਅਸਲੀਅਤ ਹੈ। ਉਸ ਦੇ ਆਪਣੇ ਗੁਣ ਹਨ ਉਸ ਦਾ ਆਪਣਾ ਸੁਭਾਅ ਹੈ, ਆਪਣਾ ਸਬਾਨ ਹੈ। ਇਸ ਤੋਂ ਪਰੋਵੇ ਇਹ ਵੀ ਦੱਸਿਆ ਜਾਂਦਾ ਹੈ ਇਹ ਵਿਚਕਾਰਲੇ ਪੱਧਰ ਤੇ ਪ੍ਰਮੁੱਖ ਸ਼ਕਤੀ ਹੈ।

॥੬॥

**ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਮੁਖੀ  
ਸੰਤ ਵਰਿਆਮ ਸਿੰਘ ਜੀ ਵਲੋਂ  
ਲਿਖਤ ਅਤੇ ਪ੍ਰਕਾਸ਼ਿਤ ਪੁਸਤਕਾਂ**

ਇਹ ਪੁਸਤਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੂੜ੍ਹ ਸਿਧਾਂਤਾਂ ਨੂੰ ਭਲੀਭਾਂਤ ਨਿਖਾਰ ਕੇ ਪੇਸ਼ ਕਰਦੀਆਂ ਹਨ। ਇਨ੍ਹਾਂ ਵਿਚ ਨਾਮ, ਸੇਵਾ ਤੇ ਸਿਮਰਨ ਦੀਆਂ ਜੁਗਤੀਆਂ ਨੂੰ ਜਨ ਸਾਧਾਰਣ ਦੀ ਬੋਲੀ ਵਿਚ ਅੰਕਿਤ ਕੀਤਾ ਗਿਆ ਹੈ ਜੋ ਹਰ ਗੁਰਸਿੱਖ ਜਗਿਆਸੂ ਲਈ ਅਮੇਲਕ ਖਜ਼ਾਨਾ ਹੈ। ਆਤਮਕ ਸੁੱਖ-ਸ਼ਾਂਤੀ ਲਈ ਇਨ੍ਹਾਂ ਨੂੰ ਪ੍ਰਾਪਤ ਕਰਕੇ ਆਪ ਪੜ੍ਹੋ ਅਤੇ ਹੋਰਨਾਂ ਨੂੰ ਪੜ੍ਹਾਓ।

### ਪੰਜਾਬੀ

1. ਸੁਰਤਿ ਸਥਾਦ ਮਾਰਗ	ਭੇਟਾ 50/-
2. ਕਿਵ ਕੂੜੈ ਤੁਟੈ ਪਾਲ	ਭੇਟਾ 50/-
3. ਬਾਤ ਅਗੰਮ ਕੀ - ਸੱਤ ਭਾਗਾਂ ਵਿਚ	ਭੇਟਾ 155/-
4. ਕਿਵ ਸਚਿਆਰਾ ਹੋਈਐ - ਭਾਗ ਪਹਿਲਾ	ਭੇਟਾ 30/-
5. ਕਿਵ ਸਚਿਆਰਾ ਹੋਈਐ - ਭਾਗ ਦੂਜਾ	ਭੇਟਾ 60/-
6. ਕਿਵ ਸਚਿਆਰਾ ਹੋਈਐ - ਭਾਗ ਤੀਜਾ	ਭੇਟਾ 80/-
7. ਹੋਵੈ ਅਨੰਦੁ ਘਣਾ	ਭੇਟਾ 25/-
8. ਚਉਥੇ ਪਹਾਂ ਸਬਾਹ ਕੈ	ਭੇਟਾ 55/-
9. ਸੁਰਤਿਆਂ ਉਪਜੇ ਚਾਉ	ਭੇਟਾ 40/-
10. ਬਾਬਾਣੀਆਂ ਕਹਾਣੀਆਂ	ਭੇਟਾ 50/-
11. ਅਗੰਮ ਅਗੋਚਰ ਦਾ ਮਾਰਗ	ਭੇਟਾ 60/-
12. ਪੁਰਾਤਨ ਟੀਕਾ - ਜਪੁਜੀ ਸਾਹਿਬ	ਭੇਟਾ 10/-
13. ਅਮਰ ਜੋਤਾਂ	ਭੇਟਾ 15/-
14. ਸਰਬ ਪ੍ਰਿਆ ਗੁਰੂ ਗੋਬਿੰਦ ਸਿੰਘ	ਭੇਟਾ 10/-
15. ਅੰਮ੍ਰਿਤ ਛੁਹਾਰ	ਭੇਟਾ 10/-

### ਹਿੰਦੀ

1. ਕਿਵ ਕੂੜੈ ਤੁਟੈ ਪਾਲ	ਭੇਟਾ 35/-
2. ਬਾਤ ਅਗੰਮ ਕੀ - ਸੱਤ ਭਾਗਾਂ ਵਿਚ	ਭੇਟਾ 235/-
3. ਕਿਵ ਸਚਿਆਰਾ ਹੋਈਐ - ਭਾਗ ਪਹਿਲਾ	ਭੇਟਾ 35/-
4. ਕਿਵ ਸਚਿਆਰਾ ਹੋਈਐ - ਭਾਗ ਦੂਜਾ	ਭੇਟਾ 65/-
5. ਸੁਰਤਿਆਂ ਉਪਜੇ ਚਾਉ ॥	ਭੇਟਾ 45/-
6. ਹੋਵੈ ਅਨੰਦੁ ਘਣਾ	ਭੇਟਾ 30/-
7. ਸੁਰਤਿ ਸਥਾਦ ਮਾਰਗ	ਭੇਟਾ 70/-
8. ਅਮਰ ਜੋਤਾਂ	ਭੇਟਾ 15/-
9. ਬਾਬਾਣੀਆਂ ਕਹਾਣੀਆਂ	ਭੇਟਾ 50/-
10. ਸਰਬ ਪ੍ਰਿਆ ਗੁਰੂ ਗੋਬਿੰਦ ਸਿੰਘ	ਭੇਟਾ 10/-
11. ਅੰਮ੍ਰਿਤ ਛੁਹਾਰ	ਭੇਟਾ 10/-
<b>English</b>	
1. BAISAKHI	Rs. 5/-
2. HOW REND THE VEIL OF UNTRUTH	Rs. 70/-
3. DISCOURSES ON THE BEYOND (Part I )	US\$ 10 Rs. 50/-
4. DISCOURSES ON THE BEYOND (Part II )	US\$ 5 Rs. 50/-
5. THE WAY TO THE IMPERCEPTIBLE	US\$ 5 £ 3 RS. 80/-
6. The Lights Immortal	Rs. 10/- US\$ 2 £ 1
7. Transcendental Bliss	Rs. 20/- US\$ 10 £ 5
8. The Dawn of Khalsa Ideals	RS. 10/- US\$ 2 £ 1

ਉਪਰੋਕਤ ਪੁਸਤਕਾਂ ਦੀਵਾਨ ਸਮੇਂ ਸਟਾਲ ਤੋਂ, ਜਾਂ ਹਰ ਰੋਜ਼ ਦਫਤਰ 'ਆਤਮ ਮਾਰਗ' ਤੋਂ ਨਕਦ ਭੇਟਾ ਦੇ ਕੇ ਲੈ ਸਕਦੇ ਹੋ ਜਾਂ M.O./ Bank Draft ਭੇਜ ਕੇ ਡਾਕ ਰਾਹੀਂ ਮੰਗਵਾ ਸਕਦੇ ਹੋ। ਬੋੜੀਆਂ ਪੁਸਤਕਾਂ ਲੈਣ ਲਈ 10/- ਅਤੇ ਸਾਰਾ ਸੈਟ ਲੈਣ ਲਈ 25/- ਡਾਕ ਖਰਚਾ ਵੀ ਭੇਜਣ ਦੀ ਕਿਰਪਾਲਤਾ ਕਰੋ ਜੀ।

### -: ਮਿਲਣ ਦਾ ਪਤਾ : -

### ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ

(ਪਬਲੀਕੇਸ਼ਨ ਬਰਾਂਚ)

ਕੋਠੀ ਨੰਬਰ 1782, ਫੇਜ਼ 3ਬੀ2,

ਐਸ. ਏ. ਐਸ ਨਗਰ,

ਮੋਹਾਲੀ - 160055 (ਪੰਜਾਬ)

(ਟੈਲੀਫੋਨ) : (0172) 220972, ਫੈਕਸ - 677697

## ਸ੍ਰੀ 108 ਸੰਤ ਈਸ਼ਵਰ ਸਿੰਘ ਜੀ ਮਹਾਰਾਜਾਂ

ਗਿਆਨੀ ਮੇਹਰ ਸਿੰਘ

ਅਗਸਤ 1947

ਅੰਗਰੇਜ਼ ਨੇ 15 ਅਗਸਤ 1947 ਨੂੰ ਵਤਨ ਦੇ ਟੁਕੜੇ ਕਰਕੇ ਸੁਤੰਤਰ ਕਰ ਦੇਣ ਦਾ ਐਲਾਨ ਕੀਤਾ, ਕੁਸ਼ਲੀਆਂ ਦੇ ਭੁਖੇ ਤੇ ਰਾਜ ਸਤਾ ਦੇ ਪੁਜਾਰੀਆਂ ਆਗੂਆਂ ਨੇ ਵੰਡ ਮੰਨ ਲਈ ਤੇ ਵੰਡ ਦਾ ਫਲ ਫਿਰਕੂ ਫਸਾਦਾਂ ਨੇ ਇਕ ਭਿਆਨਕ ਨਤੀਜਾ ਸ਼ਾਮੂਣੇ ਲੈ ਆਂਦਾ, ਹਰ ਪਾਸੇ ਮਨੁੱਖ ਮਾਰੂ ਜੰਗ ਆਰੰਭ ਹੋ ਗਿਆ। ਕਿਸੇ ਸਮੇਂ ਮਨੁੱਖ ਨੂੰ ਪਾਲਣਾ ਧਰਮ ਸੀ ਪਰ ਇਸ ਸਮੇਂ ਮਨੁੱਖ ਨੂੰ ਮਾਰਨਾ ਤੇ ਉਸ ਦੇ ਖੂਨ ਦੀ ਹੌਲੀ ਖੇਲਣਾ ਹੀ ਇਕ ਧਰਮ ਬਣ ਗਿਆ।

ਹਰ ਸ਼ਹੀਡ ਆਦਮੀ ਨੂੰ ਜੀਵਨ ਦੇ ਲਾਲੇ ਪੈ ਗਏ। ਧਰਮ ਦੇ ਮੁਦਈ ਤੇ ਧਰਮ ਦੀ ਧਿਰ, ਧਰਮ ਅਸਥਾਨ ਵੀ ਲੁੱਟ ਦੇ ਮਾਲ ਤੇ ਕਈ ਵਾਰ ਜਬਰੀ ਚੁਕੀਆਂ ਹੋਈਆਂ ਕੁੜੀਆਂ ਨਾਲ ਭਰ ਦਿਤੇ ਜਾਂਦੇ ਸਨ। ਫਿਰ ਇਸ ਸਮੇਂ ਜੋ ਬਹੁਤ ਧੱਕਾ ਕਰੇ ਉਹੀ ਆਗ ਸੀ, ਜੋ ਕੋਈ ਸਰਬ ਸਾਂਝੀ ਜਾਂ ਫਿਰ ਨੇਕੀ ਤੇ ਉਚਤਾ ਦੀ ਗੱਲ ਕਰੇ ਉਹ ਮੂਰਖ ਸਮਝਿਆ ਜਾਂਦਾ ਸੀ। ਕਈ ਜਗ੍ਹਾ ਤਾਂ ਕਈ ਨੇਕ ਦਿਲ ਰੱਬ ਦੇ ਬੰਦੇ ਵੀ ਬਦ ਲੋਕਾਂ ਦਾ ਸ਼ਿਕਾਰ ਹੋ ਗਏ ਤੇ ਇਸ ਕਰਕੇ ਕਤਲ ਕੀਤੇ ਗਏ ਕਿ ਉਨ੍ਹਾਂ ਨੇ ਕਿਸੇ ਮਾਸੂਮ ਦੀ ਜਾਨ ਜਾਂ ਫਿਰ ਕਿਸੇ ਮਾਸੂਮ ਅਬਲਾ ਨੂੰ ਬੇਪਤ ਹੋਣ ਜਾਣੋਂ ਬਚਾਉਣ ਦੀ ਕੌਸ਼ਲ ਕੀਤੀ ਸੀ। ਸ੍ਰੀ ਕਲਗੀਪਰ ਪਾਤਸ਼ਾਹ ਨੇ ਇਹ ਠੀਕ ਫੁਰਮਾਇਆ ਹੈ—

**ਪਾਪ ਕਰਹਿ ਪ੍ਰਮਾਰਥ ਕੇ  
ਤਿਨ ਪਾਪਨ ਤੇ ਅਤੀ ਪਾਪ ਭਰਾਹੀ।**

ਜੋ ਪਾਪ ਧਰਮ ਤੇ ਪ੍ਰਮਾਰਥ ਦੇ ਨਾਮ ਪਰ ਹੁੰਦੇ ਹਨ ਉਨ੍ਹਾਂ ਤੋਂ ਪਾਪ ਵੀ ਡਰਦਾ ਹੈ ਤੇ ਕੰਨ ਭੰਨਦਾ ਹੈ। ਭਾਵ ਜਿਸਨੂੰ ਸਮਾਜ ਪਾਪ ਇਕਰਾਰ ਕਰ ਦਿੰਦਾ ਹੈ ਉਸ ਬਜ਼ਰ ਪਾਪ ਨੂੰ ਵੀ ਧਰਮ ਦੇ ਨਾਮ ਪਰ ਨੇਕੀ ਤੇ ਪਵਿੱਤਰ ਜਾਣ ਕੇ ਉਸ ਪਰ ਕਦੇ ਕਦੇ ਮਾਣ ਕੀਤਾ ਜਾਂਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਧਰਮ ਮਨੁੱਖ ਲਈ ਉਚਤਾ ਦੀਆਂ ਪਾਵਨ ਲੀਹਾਂ ਤੋਰਦਾ ਹੈ, ਧਰਮ ਮਨੁੱਖਤਾ ਲਈ ਹੈ, ਜੇਕਰ ਮਨੁੱਖ ਮਨੁੱਖਤਾ ਹੀ ਛੱਡ ਬਹੇ ਫਿਰ ਧਰਮ ਉਥੋਂ ਫਰਾਰ ਹੋ ਕੇ ਭੱਜ ਜਾਂਦੇ ਹਨ।

1947 ਦਾ ਸਾਲ ਵੀ ਮਨੁੱਖ ਪਾਸੋਂ ਧਰਮ ਨੂੰ ਤਲਾਂਜਲੀ ਦਿਵਾਉਣ ਦਾ ਸਾਲ ਸੀ, ਐਸੇ ਸਮੇਂ ਤਵਾਰੀਖ ਵਿਚ ਘੱਟ ਹੀ ਆਉਂਦੇ ਹਨ ਜਦੋਂ ਸਮੁੱਚੀ ਹੀ ਕੌਮ ਦੀਵਾਨੇ ਲੋਕਾਂ ਦੀ ਹੋ ਜਾਂਦੀ ਹੈ ਤੇ ਵੱਡਾ ਪਾਗਲ ਕਾਨੂੰਨੀ ਤੇ ਲੁਟੇਰਾ ਹੀ ਵੱਡਾ ਤੇ ਸਿਰ ਕੱਢ ਆਗੂ ਬਣ ਕੇ ਵਿਖਾ ਸਕਦਾ ਹੈ। ਅੱਗੋਂ ਪਿਛੋਂ ਸਦਾ ਹੀ ਮਨੁੱਖੀ ਸੇਵਾ ਤੇ ਲੋਕ ਸੇਵਾ ਦਾ ਮਾਣ ਸਮਾਜ ਅੰਦਰ ਕਾਇਮ ਰਹਿੰਦਾ ਹੈ। ਪਰ ਐਸੇ ਸਮੇਂ ਲੋਕ ਹਿਤਾਂ ਦੇ ਰਖਵਾਲੇ ਸਮਾਜ ਦੀਆਂ ਪਿਛਲੀਆਂ ਤੇ ਹਨੇਰੀਆਂ ਤੈਹਾਂ ਅੰਦਰ ਚਲੇ ਜਾਂਦੇ ਹਨ।

ਪੰਜਾਬ ਦੇ ਦੋਹੀਂ ਪਾਸੀਂ ਲਾਸ਼ਾਂ ਦੇ ਢੇਰ ਸਨ। ਹਰ ਪਾਸੇ

ਲੋਕ ਇਕ ਦੂਸਰੇ ਦੇ ਖੂਨ ਨੂੰ ਧਰਤੀ ਪਰ ਬਹਾ ਰਹੇ ਸਨ। ਧਾਰਮਕ ਅਸਥਾਨ ਵੀ ਇਨ੍ਹਾਂ ਜੋਸ਼ੀਲੇ ਲੋਕਾਂ ਪਾਸੋਂ ਬਚ ਨਹੀਂ ਸਕਦੇ ਸਨ। ਪਰ ਸੰਤ ਈਸ਼ਵਰ ਸਿੰਘ ਜੀ ਮਹਾਰਾਜਾਂ ਤੇ ਸੰਤ ਕਿਸ਼ਨ ਸਿੰਘ ਮਹਾਰਾਜਾਂ ਨੇ ਉਸ ਸਮੇਂ ਵੀ ਪਵਿੱਤਰ ਧਰਮ ਦੀਆਂ ਲੀਹਾਂ ਪਰ ਹੀ ਤੁਰਨਾ ਪਸੰਦ ਕੀਤਾ ਤੇ ਆਏ ਹੋਏ ਕੁਝ ਆਗੂ ਸੱਜਣਾਂ ਨੂੰ ਕਿਹਾ ਸੀ।

ਲੰਗਰ ਗੁਰੂ ਕਾ ਹਰ ਇਕ ਪ੍ਰਾਣੀ ਲਈ ਹਰ ਸਮੇਂ ਹਾਜ਼ਰ ਹੈ। ਤੁਸੀਂ ਜਦੋਂ ਤੇ ਜਿੰਨੇ ਵੀ ਸੱਜਣ ਪ੍ਰਸ਼ਾਸਿਦ ਛਕੋ। ਪਰ ਸਾਡੇ ਡੇਰੇ ਦਾ ਕੋਈ ਸੱਜਣ ਬਾਹਰ ਤੁਹਾਡੇ ਜੱਥਿਆਂ ਨਾਲ ਨਹੀਂ ਜਾਏਗਾ। ਨਾ ਹੀ ਕੋਈ ਲੁੱਟ ਖੁੱਟ ਦਾ ਮਾਲ ਹੀ ਤੁਸੀਂ ਇਥੇ ਸਾਡੇ ਸਥਾਨ ਪਰ ਲਿਆਉਗੇ। ਤੁਹਾਨੂੰ ਧਾਰਮਕ ਸਥਾਨ ਭਰਿਸ਼ਟ ਹੋਣੋਂ ਬਚਾਉਣੇ ਹੀ ਚਾਹੀਦੇ ਹਨ ਤਾਂ ਕਿ ਸਤਿਗੁਰਾਂ ਦੇ ਬਚਨ ਅਨੁਸਾਰ ਜਗਤ ਨੂੰ ਡੱਬਣ ਤੋਂ ਬਚਾਉਣ ਹਿਤ ਕੋਈ ਸਥਾਨ ਤੇ ਲੋਕਾਂ ਲਈ ਸਹਾਰਾ ਹੀ ਰਹਿ ਜਾਏ। ਇਨ੍ਹਾਂ ਹੀ ਦਿਨਾਂ ਵਿਚ ਅਜਬ ਹੀ ਸਮਸਿਆ ਖੜ੍ਹੀ ਹੋ ਗਈ, ਸੇਵਾਦਾਰ ਘਟ ਗਏ। ਬਾਹਰੋਂ ਆਉਂਦੇ ਨਹੀਂ ਸਨ ਤੇ ਇਥੋਂ ਇੰਤਜ਼ਾਮ ਨਹੀਂ ਹੋ ਸਕਦਾ ਸੀ। ਪਰ ਸੰਤ ਜੀ ਮਹਾਰਾਜਾਂ ਨੇ ਨਗਰਾਂ ਦੀਆਂ ਮਾਈਆਂ ਨੂੰ ਇਹ ਸੇਵਾ ਸੌਂਪੀ ਕਿ ਉਹ ਬਾਹਰੋਂ ਆਏ ਵੀਰਾਂ ਤੇ ਸ਼ਰਨਾਰਥੀਆਂ ਦੀ ਵੱਧ ਤੋਂ ਵੱਧ ਸੇਵਾ ਕਰਨ। ਇਹ ਦੇਸ਼ ਦੀ ਅਧੋਗਤੀ ਤੇ ਬਰਬਾਦੀ ਦਾ ਸਮਾਂ ਹੈ। ਐਸੇ ਹੀ ਸਮੇਂ ਸਤਿਗੁਰੂ ਰਾਮਦਾਸ ਸਾਹਿਬ ਨੇ ਲਾਹੌਰ ਜਾ ਕੇ ਮਰ ਰਹੇ ਲੋਕਾਂ ਲਈ ਦਵਾਈ ਤੇ ਲੰਗਰ ਲਗਾਉਣ ਦੀ ਆਗਿਆ ਸਾਹਿਬ ਗੁਰੂ ਅਰਜਨ ਸਾਹਿਬ ਨੂੰ ਦਿਤੀ ਸੀ। ਇਸ ਸਮੇਂ ਲੰਗਰ ਵਿਚੋਂ ਰੋਜ਼ ਹੀ ਪੰਜਾਹ ਬੋਰੀ ਤੋਂ ਉਪਰ ਕਣਕ ਲਗਦੀ ਸੀ, ਉਪਰੋਂ ਬੇਤੀ ਕਰਨ ਵਾਲੇ ਕਾਮੇ ਕਿਧੋਂ ਵੀ ਮਿਲ ਨਹੀਂ ਰਹੇ ਸਨ। ਪਰ ਧੰਨ ਸੰਤ ਤੇ ਧੰਨ ਸਾਧਸੰਗਤ ਜਿਨ੍ਹਾਂ ਨੇ ਘਰਾਂ ਤੋਂ ਅਨਾਜ ਜਮ੍ਹਾਂ ਕਰਕੇ ਇਹ ਸਾਰਾ ਹੀ ਖਰਚ ਬਰਦਾਸ਼ਤ ਕੀਤਾ ਸੀ। ਸੰਤ ਕਿਸ਼ਨ ਸਿੰਘ ਜੀ ਮਹਾਰਾਜਾਂ ਦੀ ਸੰਜਮ ਸਹਿਤ ਵਿਚਾਰ ਤੇ ਕਰਮ ਨੇ ਹਰ ਸਮੇਂ ਹੀ ਇਸ ਡੇਰੇ ਨੂੰ ਉਚਾ ਚੁਕਿਆ ਹੈ। ਉਹ ਸਾਰੀ ਦੀ ਸਾਰੀ ਜਿੰਮੇਦਾਰੀ ਨਿਭਾਉਂਦੇ ਸਨ। ਵੱਡੇ ਸੰਤ ਸਦਾ ਹੀ ਨਿਰਲੇਪ ਹੀ ਦਿਸਦੇ ਸਨ।

ਲੰਗਰ ਦੇ ਭਾਗੀ ਖਰਚ ਦੀ ਸੰਤ ਜੀ ਮਹਾਰਾਜਾਂ ਨੂੰ ਨਹੀਂ ਪਰ ਬਾਹਰੋਂ ਆਏ ਹੋਏ ਯਾਤਰੀਆਂ ਨੂੰ ਤੱਕ ਕੇ ਉਸ ਸਮੇਂ ਚਿੰਤਾ ਜ਼ਰੂਰ ਹੋ ਸਕਦੀ ਸੀ। ਸੋ ਇਕ ਦਿਨ ਅਚਾਨਕ ਹੀ ਸਰਦਾਰ ਈਸ਼ਵਰ ਸਿੰਘ ਜੀ ਮੁੜੈਲ ਜੋ ਕੋਈ ਦਿਨਾਂ ਤੋਂ ਇਥੇ ਟਿਕੇ ਹੋਏ ਸਨ, ਦੀ ਰਾਏ ਅਨੁਸਾਰ ਕੁਝ ਪੰਥ ਸੇਵਕਾਂ ਹੱਲਾ ਮਾਰੂ ਭੜਖੂ ਪਾਉ ਲੋਕਾਂ ਨੂੰ ਰਾਏ ਦਿਤੀ ਕਿ ਕਿਸੇ ਵੱਡੇ ਨਗਰ ਵਿਚੋਂ ਜਿੰਨੀ ਵੀ ਕਣਕ ਹੋ ਸਕੇ ਡੇਰੇ ਲਿਆ ਕੇ ਦੇ ਦਿਤੀ ਜਾਵੇ। ਇਸ ਨਾਲ ਲੰਗਰ ਚਲਦਾ ਰਹੇਗਾ।

ਇਸ ਗੱਲ ਨੂੰ ਸਾਰਿਆਂ ਨੇ ਪਸੰਦ ਕੀਤਾ ਤੇ ਇਹ ਛੁਰਲੀ ਜਥੇ ਰੋਜ਼ਾਨਾ ਵਾਂਗ ਹੀ 1947 ਦੇ ਸ਼ਿਕਾਰ ਲੱਭਣ ਚਲੇ ਗਏ ਜੋ ਗਿਣਤੀ ਵਿਚ ਸੈਂਕੜੇ ਹੀ ਹੋਣਗੇ। ਸ਼ਾਮ ਦੇ ਚਾਰ ਵਜੇ ਤਕ ਇਨ੍ਹਾਂ ਜਥਿਆਂ ਨੇ ਕੋਈ ਦਸ ਬਾਰਾਂ ਗੱਡੇ

ਕਣਕ ਕਈ ਵੱਡੇ ਜਾਗੀਰਦਾਰ ਮੁਸਲਮਾਨਾਂ ਦੇ ਘਰਾਂ ਵਿਚੋਂ ਕੱਢੀ ਤੇ ਗੱਡਿਆਂ ਵਿਚ ਪਾ ਕੇ ਉਨ੍ਹਾਂ ਦੇ ਹੀ ਡੰਗਰ ਅੱਡਿਆਂ ਸਮੇਤ ਜੋ ਬਰੈਰ ਮਾਲਕਾਂ ਦੇ ਹੀ ਸਨ ਲਿਆ ਕਰਮਸਰ ਦੇ ਦਰਵਾਜ਼ੇ ਅੱਗੇ ਖੜ੍ਹੇ ਕਰ ਦਿਤੇ। ਛੋਟੇ ਮਹਾਰਾਜ਼ ਜੀ ਨੂੰ ਇਹ ਕਣਕ ਲੰਗਰ ਵਿਚ ਰੱਖਣ ਹਿਤ ਬੇਨਤੀ ਕੀਤੀ। ਉਨ੍ਹਾਂ ਫੁਰਮਾਇਆ ਅਸੀਂ ਐਸੀ ਕੋਈ ਚੀਜ਼ ਵੀ ਕਬੂਲਣ ਤੋਂ ਇਨਕਾਰੀ ਹਾਂ, ਜੋ ਕਿਸੇ ਸਿੱਖ ਸੇਵਕ ਜਾਂ ਫਿਰ ਸ਼ਰਧਾਲੂ ਨੇ ਪਿਆਰ ਨਾਲ ਤੇ ਆਪਣੀ ਮੁਸ਼ਕਤ ਕਰਕੇ, ਪੈਦਾ ਨਹੀਂ ਕੀਤੀ। ਪਰ ਫਿਰ ਵੀ ਸੰਤਾਂ ਨਾਲ ਸਲਾਹ ਕਰ ਲਵੇ ਜੇਕਰ ਉਹ ਮੰਨ ਲੈਣ ਤਾਂ ਫਿਰ ਮੈਂ ਵੀ ਇਨਕਾਰ ਨਹੀਂ ਕਰਾਂਗਾ ਪਰ ਇਸ ਦੀ ਕੋਈ ਆਸ ਨਹੀਂ ਹੋ ਸਕਦੀ।

ਸਾਰੇ ਸੱਜਣ ਮਿਲ ਕੇ ਸੰਤ ਈਸ਼਼ਰ ਸਿੰਘ ਮਹਾਰਾਜ਼ ਪਾਸ ਰਾਏ ਤੇ ਇਹ ਹਜ਼ਾਰ ਮਣ ਕਣਕ ਤੇ ਗੱਡੇ ਡੰਗਰ ਆਦਿਕ ਮਨਜ਼ੂਰ ਕਰਨ ਹਿਤ ਬੇਨਤੀ ਕੀਤੀ, ਸੰਤ ਜੀ ਮਹਾਰਾਜ਼ ਹੱਸ ਪਏ ਤੇ ਕਹਿਣ ਲੱਗੇ -

ਇਹ ਤੁਹਾਡਾ ਲਿਆਂਦਾ ਹੋਇਆ ਅਨਾਜ ਲੰਗਰ ਵਿਚ ਵੱਧ ਤੋਂ ਵੱਧ ਦੋ ਹਫ਼ਤੇ ਪੂਰਾ ਹੋ ਸਕਦਾ ਹੈ। ਪਰ ਇਹ ਲੁੱਟ ਦਾ ਮਾਲ ਮਾਨਸਿਕ ਤੌਰ ਪਰ ਸਾਰੀ ਕਮਾਈ ਸਿਮਰਨ ਤੇ ਸਾਧਨਾਂ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦੇਵੇਗਾ। ਬੁੱਧੀ ਦਾ ਵਾਸਤਾ ਰੈਂਜ਼ਾਨਾ ਦੇ ਵਰਤਾਰੇ ਤੇ ਕਰਮ ਨਾਲ ਹੈ। ਜੇਕਰ ਤੁਸੀਂ ਬੁਰਾ ਧਾਨ ਖਾਵੋਂਗੇ ਫਿਰ ਨਿਰਮਲ ਬਿਬੇਕ ਤੇ ਉਤਮ ਵਿਚਾਰ ਕਿਸ ਤਰ੍ਹਾਂ ਪੈਦਾ ਹੋ ਸਕਦੇ ਹਨ? ਇਹ ਲੰਗਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਕੇ ਹੀ ਚਲਦਾ ਹੈ। ਇਹ ਸਾਹਿਬ ਬਾਬਾ ਕਰਮ ਸਿੰਘ ਦੇ ਨਾਮ ਪਰ ਚਾਲੂ ਕੀਤਾ ਹੈ। ਜੋ ਕਦੇ ਕਿਧਰੋਂ ਮੰਗਣ ਜਾਂ ਫਿਰ ਉਗਰਾਹੀ ਕਰਨ ਨਹੀਂ ਗਏ। ਪਰ ਹਾਂ ਉਨ੍ਹਾਂ ਪਾਸ ਮਿਸਰੀ ਦੇ ਚਾਵਲ ਬਣਦੇ ਸਨ। ਤੁਸਾਂ ਇਹ ਚਾਲ ਨਹੀਂ ਤੱਕੀ ਕਿ ਕਿਤਨੀਆਂ ਹੀ ਮਾਈਆਂ ਬੀਬੀਆਂ ਘਰਾਂ ਤੋਂ ਆਟਾ ਘਿਉ ਤੇ ਹੋਰ ਸਾਮਾਨ ਲੈ ਕੇ ਆਉਂਦੀਆਂ ਹਨ, ਫਿਰ ਆਪਣੇ ਹੱਥੀਂ ਸੇਵਾ ਕਰਦੀਆਂ ਹਨ। ਕਿਤਨੇ ਹੀ ਮਾਈ ਦੇ ਲਾਲ ਹਰ ਸਮੇਂ ਸੇਵਾ ਅੰਦਰ ਜੁਟੇ ਰਹਿੰਦੇ ਹਨ। ਸਰੀਰਕ ਤੌਰ ਪਰ ਸੇਵਾ ਕਰਦੇ ਹਨ, ਆਤਮਕ ਬੁੱਧੀ ਲਈ ਸਿਮਰਨ ਤੇ ਨਾਮ ਬਾਣੀ ਦਾ ਅਭਿਆਸ ਦਿਨ ਭਰ ਹੀ ਕਰਦੇ ਹਨ। ਫਿਰ ਜੇਕਰ ਅਸੀਂ ਇਹ ਧਾਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਛਕਣ ਦੀ ਅਗਿਆ ਦੇ ਦੇਵੀਏ ਤਦ ਫਿਰ ਉਨ੍ਹਾਂ ਦੇ ਉਪਰ ਕੋਈ ਕੁੰਡਾ ਨਹੀਂ ਰਹੀ ਸਕਦਾ। ਉਹ ਹਰ ਨੀਵਾਂ ਕਰਮ ਕਰਕੇ ਫਿਰ ਸਿਮਰਨ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਕਾਰਨ ਬਣਨਗੇ। ਲੋੜ ਇਸ ਗੱਲ ਦੀ ਹੈ ਕਿ ਅਸੀਂ ਇਨ੍ਹਾਂ ਮਾਸਮਾਂ ਨੂੰ ਬਚਾਈਏ ਜੋ ਨਿਰਲੋਭ ਨਿਰਦੋਸ਼ ਨਿਰ-ਅਪਰਾਧ ਤੇ ਵਾਹਿਗੁਰੂ ਜੀ ਦੇ ਨਾਲ ਜੁੜਨ ਅਰਥ ਹੀ ਸੰਗਤ ਦੀ ਸੇਵਾ ਕਰਦੇ ਹਨ।

ਫਿਰ ਅਸੀਂ ਨੇ ਬਾਬਾ ਬੀਰ ਸਿੰਘ ਮਹਾਰਾਜ਼ ਨੌਰੰਗਾਬਾਦ ਦੀ ਪਾਵਨ ਪਰੰਪਰਾ ਵੀ ਕਾਇਮ ਰਖਣੀ ਹੈ, ਜਿਨ੍ਹਾਂ ਨੇ ਸਿੰਘ ਸਾਹਿਬ ਮਹਾਰਾਜ਼ ਰਣਜੀਤ ਸਿੰਘ ਪਾਸੋਂ ਲੰਗਰ ਹਿਤ ਕੋਈ ਜਾਇਦਾਦ ਲੈਣ ਤੋਂ ਇਨਕਾਰ ਕਰ ਦਿਤਾ ਸੀ ਤੇ ਫੁਰਮਾਇਆ ਸੀ। ਹੁਣ ਇਹ ਤਾਂ ਲੰਗਰ ਗੁਰੂ ਦਾ ਹੈ। ਹਰ ਕੋਈ ਦੇ ਵੀ ਜਾਂਦਾ ਹੈ ਫਿਰ ਛਕ ਵੀ ਜਾਂਦਾ ਹੈ ਅਸੀਂ ਤਾਂ ਦਰਮਿਆਨ

ਵਿਚ ਕੇਵਲ ਮਾਤਰ ਸਾਥੀ ਰੂਪ ਸੇਵਾਦਾਰ ਹੀ ਹਾਂ। ਜੋ ਗੁਰੂ ਕੀ ਮਰਿਆਦਾ ਨੂੰ ਚਾਲੂ ਰਖਦੇ ਹਾਂ। ਬਾਕੀ ਪਕਾਉਣ ਖਾਣ ਤੇ ਹਰ ਸਾਮਾਨ ਭੇਜਣ ਤੇ ਕਾਇਮ ਰੱਖਣ ਦੀ ਜ਼ਿੰਮੇਵਾਰੀ ਤਾਂ ਕੇਵਲ ਮਾਤਰ ਪ੍ਰਭੂ ਦੀ ਹੀ ਹੈ ਜਿਸਦੀ ਸੰਗਤ ਨੇ ਪ੍ਰਸਾਦਿ ਛਕਣਾ ਹੈ।

ਸੋ ਭਾਈ ਇਹ ਲੁੱਟ ਦਾ ਧਾਨ ਅਸੀਂ ਜ਼ਹਿਰ ਜਾਣ ਕੇ ਕਿਸੇ ਵੀ ਸੰਗਤ ਦੇ ਮੂੰਹ ਪਾਉਣ ਨੂੰ ਤਿਆਰ ਨਹੀਂ ਹਾਂ। ਤੁਸੀਂ ਇਸ ਨੂੰ ਜਿਥੇ ਮਰਜ਼ੀ ਹੈ ਲੈ ਜਾਵੋ। ਇਸ ਲਈ ਸਾਡੇ ਅਸਥਾਨ ਅੰਦਰ ਕੋਈ ਜਗ੍ਹਾ ਨਹੀਂ।

ਇਹ ਅਨਾਜ ਬਾਹਰ ਨਹਿਰ ਦੇ ਕੰਢੇ ਢੇਰੀ ਕਰ ਦਿਤਾ ਗਿਆ ਜੋ ਇਥੇ ਪਿਆ ਹੀ ਸੜਿਆ। ਕੁਝ ਲੋੜਵੰਦ ਲੋਕ ਝੱਲੀਆਂ ਭਰ ਕੇ ਘਰਾਂ ਨੂੰ ਵੀ ਲੈ ਗਏ ਹੋਣਗੇ ਪਰ ਇਹ ਗੁਰੂ ਕੇ ਲੰਗਰ ਨੇ ਨਹੀਂ ਅਪਣਾਇਆ। ਇਸ ਸਮੇਂ ਹੀ ਪੰਥ ਦੇ ਪ੍ਰਸਿੱਧ ਆਗੂ, ਜਬੇਦਾਰ ਉਧਮ ਸਿੰਘ ਜੀ ਨੇ ਕਿਹਾ ਸੀ। ਜਿਥੇ ਅਸੀਂ ਇਹ ਮਾਣ ਕਰਦੇ ਹਾਂ ਕਿ ਅਸਾਂ ਆਪਣਾ ਘਰ ਬਿਦੇਸੀ ਏਜੰਟਾਂ ਤੋਂ ਸਾਫ਼ ਕਰਵਾ ਕੇ ਇਥੇ ਨਿਰੋਲ ਹਿੰਦੂ ਸਿੰਘ ਸੰਗਠਨ ਤੇ ਫਿਰ ਬਾਹਰੋਂ ਆਏ ਹੋਏ ਪਾਕਿਸਤਾਨੋਂ ਕੱਢੇ ਹੋਏ ਸ਼ਰਨਾਰਥੀ ਭਰਾਵਾਂ ਹਿਤ ਜਗ੍ਹਾ ਬਣਾ ਲਈ ਹੈ। ਉਥੇ ਸਾਨੂੰ ਇਹ ਵੀ ਮਾਣ ਹੈ ਐਸੇ ਤੁਫਾਨ ਦੇ ਸਮੇਂ ਵੀ ਸੰਤ ਈਸ਼਼ਰ ਸਿੰਘ ਜੀ ਮਹਾਰਾਜ਼ ਜੈਸੇ ਪ੍ਰਮ ਤਿਆਰੀ ਲੋਕ ਮੰਜ਼ੂਦ ਹਨ ਜਿਨ੍ਹਾਂ ਦੀ ਕਰਣੀ ਤੇ ਕਹਿਣੀ ਇਕ ਹੈ, ਜੋ ਧਰਮ ਦੇ ਉਤਮ ਤੇ ਮਹਾਨ ਧੂਰੇ ਨੂੰ ਕਾਇਮ ਰੱਖੀ ਬੈਠੇ ਹਨ। ਹਰ ਸਮੇਂ ਇਕੋ ਜਿਹੇ ਹਾਲਾਤ ਵਿਚ ਇਕੋ ਜਿਹੀ ਹੀ ਚਾਲ ਨਹੀਂ ਰਹਿੰਦੀ। ਲੁੱਟ ਮਾਰ ਤੇ ਧੱਕੇ ਲੜਾਈ ਦੇ ਦਿਨ ਬੜੇ ਹੀ ਥੋੜ੍ਹੇ ਸਮੇਂ ਹਿਤ ਹੁੰਦੇ ਹਨ, ਜਿਨ੍ਹਾਂ ਪਿਛੋਂ ਮਨੁੱਖ ਮੁੜ ਕੇ ਸੁਖ ਸ਼ਾਂਤੀ ਤੇ ਉਚਤਾ ਦੀ ਤਲਾਸ਼ ਕਰਦਾ ਹੈ, ਜੇਕਰ ਲੁੱਟ ਮਾਰ ਤੇ ਧਾੜਾਂ ਦੇ ਸਮੇਂ ਵਿਚੋਂ ਸਾਰੀਆਂ ਧਾਰਮਕ ਸ਼ਕਤੀਆਂ ਹੀ ਹਥਿਆਰ ਸੁੱਟ ਬੈਠਣ ਤਦ ਫਿਰ ਮੁੜ ਕੇ ਅਮਨ ਤੇ ਸ਼ਾਂਤੀ ਸਮੇਂ ਜਦੋਂ ਕਿ ਕੌਮ ਨੇ ਅਮਨ ਤੇ ਏਕਤਾ ਰਾਹੀਂ ਉਨ੍ਹਾਂ ਦੀਆਂ ਸਿਖਰਾਂ ਵਲ ਵਧਣਾ ਹੈ, ਜਦੋਂ ਕਿ ਕੌਮ ਨੇ ਆਪਣੇ ਅੰਦਰ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਆਤਮ ਗਿਆਨ ਦੀ ਜੋਤੀ ਨੂੰ ਜਗਾਉਣਾ ਹੈ ਤਦ ਉਸ ਸਮੇਂ ਫਿਰ ਇਹ ਸ਼ਾਂਤ ਤੇ ਉਪਜਾਊ ਸੰਤ ਸਥਾਨ ਹੀ ਲੱਭਣੇ ਪੈਣੇ ਹਨ। ਜੋ ਇਹ ਵੀ ਵਾਹਿਗੁਰੂ ਜੀ ਦੀ ਮਿਹਰ ਹੀ ਜਾਣੋਂ ਜੋ ਇਹ ਸੰਤ ਈਸ਼਼ਰ ਸਿੰਘ ਜੀ ਮਹਾਰਾਜ਼ ਜੈਸੇ ਧਰਮ ਧੁਰੰਧਰ ਬਾਹਰਲੇ ਅਸਰਾਂ ਤੋਂ ਪਵੇ ਹੋ ਕੇ ਸਤਿ ਨੂੰ ਪੱਲੇ ਬੰਨ੍ਹ ਕੇ ਜੀਵਨ ਦਾ ਪੰਧ ਸਫਲਤਾ ਸਹਿਤ ਮੁਕਾ ਰਹੇ ਹਨ। ਇਨ੍ਹਾਂ ਦੀ ਸੰਗਤ ਕਰਕੇ ਹੀ ਲੋਕਾਂ ਨੂੰ ਸਤ ਚਿੱਤ ਅਨੰਦ ਸਰੂਪ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਇਹੀ ਉਹ ਲੋਕ ਹਨ ਜੋ ਅਸਲ ਵਿਚ ਧਰਮ ਦੀਆਂ ਜੋਤਾਂ ਨੂੰ ਹਰ ਸਮੇਂ ਹੀ ਜਗਾਈ ਰਖਦੇ ਹਨ।

### ਸੰਤ ਸਮਾਜ ਤੇ ਗੁਰੂ ਗੰਥ ਸਾਹਿਬ ਦੀ ਬੀੜ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਫੈਸਲਾ ਕਰਕੇ ਸ੍ਰੀ ਗੁਰੂ ਗੰਥ ਸਾਹਿਬ ਮਹਾਰਾਜ਼ ਨੂੰ ਪਦਫੇਦ ਤੇ ਸਾਰੇ ਹੀ ਮੰਗਲ ਇਕੋ ਹੀ ਗੰਡ ਅਨੁਸਾਰ ਕਰਕੇ ਹਰ ਸਫੇ ਦੇ ਬਲਾਕ ਛਾਪ ਦਿਤੇ। ਇਸ ਦੀ ਪਹਿਲਾਂ ਤਾਂ ਨਹੀਂ ਪਰ ਪਿਛੋਂ ਕਾਫ਼ੀ

ਵਿਰੋਧਤਾ ਹੋਈ। ਹਰ ਪਾਸੇ ਹੁੰਗਾਮਾ ਹੋ ਗਿਆ। ਸ਼੍ਰਮੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਧਾਨ ਉਸ ਸਮੇਂ ਸਰਦਾਰ ਈਸ਼ਨ ਸਿੰਘ ਮਝੇਲ ਸਨ। ਮੈਂ ਉਨ੍ਹਾਂ ਦੇ ਨਾਲ ਹੀ ਸ੍ਰੀ ਕਰਤਾਰਪੁਰ ਗੁਰੂ ਅਰਜਨ ਸਾਹਿਬ ਦੀ ਲਿਖੀ ਹੋਈ ਬੀੜ ਦੇ ਦਰਸ਼ਨ ਤੇ ਉਸ ਦੀ ਲਿਖਣ ਸੈਲੀ ਨੂੰ ਤੱਕਣ ਹਿਤ ਸੀ। ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਬਾਈਂ ‘ਸੁਧ’ ਲਿਖਿਆ ਹੈ ਅਰਥਾਤ ਜਿਸ ਦੀ ਸੁਧਾਈ ਹੋ ਚੁੱਕੀ ਸੀ। ਕਿਧਰੇ ‘ਸੁਧ ਕੀਦੇ’ ਹੈ ਜੋ ਅਜੇ ਸੁਧਾਈ ਤੇ ਵਿਚਾਰਗੋਚਰਾ ਸੀ। ਗੁਰੂ ਅਰਜਨ ਸਾਹਿਬ ਜੀ ਨੇ ਇਹ ਬੀੜ ਉਨ੍ਹਾਂ ਸੰਚੀਆਂ ਦੇ ਆਧਾਰ ਪਰ ਲਿਖੀ ਸੀ ਜੋ ਪੋਥੀਆਂ ਦੇ ਰੂਪ ਵਿਚ ਗੁਰੂ ਨਾਨਕ ਸਾਹਿਬ, ਫਿਰ ਗੁਰੂ ਅੰਗਰ ਸਾਹਿਬ ਤੇ ਗੁਰੂ ਅਮਰਦਾਸ ਜੀ ਮਹਾਰਾਜ ਸਮੇਂ ਇਕੱਠੀ ਹੋਈ ਸੀ ਜਿਨ੍ਹਾਂ ਨੂੰ ਪ੍ਰਾਪਤ ਕਰਨ ਹਿਤ ਪਹਿਲਾਂ ਵੱਡੇ ਸਿੱਖ ਭੇਜੇ ਗਏ। ਸਤਿਗੁਰਾਂ ਦੀਆਂ, ਗੁਰੂ ਦੀਆਂ ਪੋਥੀਆਂ ਜੋ ਗੱਦੀ ਦੇ ਨਾਲ ਹੀ ਜਾਂਦੀਆਂ ਸਨ। ਪਰ ਗੁਰੂ ਅਮਰਦਾਸ ਜੀ ਦੇ ਸੁਪੱਤਰ ਬਾਬਾ ਮੋਹਨ ਜੀ ਜੋ ਕਾਫ਼ੀ ਹਠੀ ਤਪੀ ਸਨ ਉਨ੍ਹਾਂ ਬਾਬਾ ਮੋਹਰੀ ਦਾ ਸਾਬ ਦੇ ਕੇ ਗੁਰੂ ਰਾਮਦਾਸ ਜੀ ਨੂੰ ਸਿਰ ਨਹੀਂ ਝੁਕਾਇਆ ਸੀ ਤੇ ਨਾ ਹੀ ਉਨ੍ਹਾਂ ਨੇ ਗੁਰੂ ਨੂੰ ਸਨਮਾਨਤ ਪੋਥੀਆਂ ਹੀ ਦਿਤੀਆਂ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਹਿਤ ਆਵਸ਼ਕਤਾ ਸੀ, ਫਿਰ ਉਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਆਪ ਜਾ ਕੇ ਪ੍ਰਭੂ ਦੇ ਗੀਤ ਗਾ ਕੇ ਮੋਹਨ ਜੀ ਨੂੰ ਗੀਝਾ ਕੇ ਲੈ ਆਏ ਸਨ। ਜਿਵੇਂ ਉਹ ਪੋਥੀਆਂ ਪਹਿਲਾਂ ਸਿੱਖੀ ਦਾ ਮੂਲ ਆਧਾਰ ਸਨ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੱਝ ਕੇ ਇਹ ਪਰਮ ਧੁਰਵਾ ਕਾਇਮ ਹੋ ਗਿਆ ਜਿਸ ਦੇ ਗਿਰਦ ਹੀ ਸਿੱਖੀ ਘੁੰਮਦੀ ਹੈ।

ਸਿੱਖੀ ਅਸਲ ਵਿਚ ਇਕ ਅਕਾਲ ਦਾ ਪੁਜਾਰੀ, ਐਸਾ ਧਰਮ ਹੈ ਜਿਸ ਦਾ ਆਧਾਰ ਸ਼ਬਦ ਰੂਪ ਗੁਰੂ ਗ੍ਰੰਥ ਸਾਹਿਬ ਹੈ। ਜੇਕਰ ਇਹ ਸਾਥਤ ਹੋ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਵੀ ਵੈਕਿਸ਼ ਦੇ ਹਨ ਤੇ ਇਨ੍ਹਾਂ ਅੰਦਰ ਕੋਈ ਮੁਢਲਾ ਫਰਕ ਹੈ ਤਦ ਇਸ ਨਾਲ ਸਿੱਖ ਧਰਮ ਦੀ ਧਾਰਮਕ ਰੁਚੀ ਨੂੰ ਸਥਿਰ ਤੇ ਉਚਾ ਰੱਖਣ ਦਾ ਮਹਾਨ ਕਾਰਜ ਸਦਾ ਤੋਂ ਕਰਦਾ ਆਇਆ ਹੈ। ਕੌਮ ਅੰਦਰ ਚਲਣ ਦੀ ਉਚਤਾ, ਧਰਮ ਦੇ ਉਤਮ ਅੰਗਾਂ ਦੀ ਪਾਲਨਾ ਸਿਮਰਨ ਤੇ ਆਤਮ ਚਿੰਤਨ ਫਿਰ ਵਿਦਵਤਾ ਦੇ ਮੈਦਾਨ ਅੰਦਰ ਮਹਾਨ ਜਫਰ ਜਾਲਨੇ, ਹਰੀ ਕੀਰਤਨ ਅੰਦਰ ਲੋਕ ਰੁਚੀਆਂ ਨੂੰ ਸਤਿ ਨਾਲ ਜੋੜੀ ਰੱਖਣਾ ਇਹ ਉਹ ਧਾਰਮਕ ਤੇ ਉਤਮ ਕਰਮ ਹਨ ਜੋ ਮਹਾਂਪੁਰਖ ਜਾਰੀ ਰਖਦੇ ਹਨ।

ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਚਰਚਾ ਤੇ ਉਸ ਅੱਡੋਲ ਤੇ ਦ੍ਰਿੜ੍ਹ ਨਿਸ਼ਚੇ ਨੂੰ ਜੋ ਗੁਰੂ ਗ੍ਰੰਥ ਜੀ ਬਾਰੇ ਸਿੱਖ ਸੰਸਾਰ ਵਿਚ ਹੈ, ਭਾਰੀ ਠੋਸ ਪੁਜਣ ਦਾ ਸੰਕਾ ਪੈਦਾ ਹੋ ਗਿਆ। ਸੋ ਮਹਾਂਪੁਰਖਾਂ ਨੇ ਜਿਨ੍ਹਾਂ ਵਿਚ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਸੰਤ ਹਰੀ ਸਿੰਘ ਜੀ ਮਹਾਰਾਜ ਕਹਾਰਪੁਰੀ, ਸੰਤ ਈਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ, ਸੰਤ ਤੇਜਾ ਸਿੰਘ ਜੀ ਮਹਾਰਾਜ ਡਬਲ ਐਮ.ਏ. ਹੋਰ ਸਭ ਨੇ ਮਿਲ ਕੇ ਇਕ ਜਥੇਬੰਦ ਉਦਮ ਕੀਤਾ ਕਿ ਕਿਸੇ ਤਰ੍ਹਾਂ ਸ਼ਰੋਮਣੀ ਕਮੇਟੀ ਨੂੰ ਮਜ਼ਬੂਰ ਕੀਤਾ ਜਾਵੇ ਕਿ ਉਹ ਸਿੱਖ ਪੰਥ ਦੀ

ਏਕਤਾ ਤੇ ਧਾਰਮਕ ਨਿਸ਼ਚੇ ਨੂੰ ਸਾਮ੍ਰਾਣੇ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਵੀ ਸਮੁੱਚੇ ਪੰਥ ਲਈ ਇਕੋ ਜਿਹੀ ਹੀ ਰਹਿਣ ਦੇਵੇ। ਇਹ ਚਰਚਾ ਕਈ ਸਾਲ ਚਲਦੀ ਰਹੀ।

ਸ਼੍ਰਮੋਣੀ ਕਮੇਟੀ ਦਾ ਦਾਅਵਾ ਸੀ ਕਿ ਅਸੂਲ ਅਨੁਸਾਰ ਮੰਗਲਾਚਰਣ ਪਹਿਲਾਂ ਆ ਕੇ ਫਿਰ ਬਾਣੀ ਦਾ ਅੰਰੰਭ ਹੋਣਾ ਲਾਜ਼ਮੀ ਹੈ ਤੇ ਕਰਤਾਰਪੁਰ ਸਾਹਿਬ ਵਾਲੀ ਬੀੜ ਅੰਦਰ ਇਹ ਗੱਲ ਸਾਫ਼ ਹੈ। ਪਰ ਸੰਤ ਸਮਾਜ ਦਾ ਦਾਅਵਾ ਸੀ ਕਿ ਦਮਦਮਾ ਸਾਹਿਬ ਦੀ ਬੀੜ ਨੂੰ ਜਿਸ ਨੂੰ ਕਲਗੀਧਰ ਪਿਤਾ ਨੇ ਆਖਰੀ ਸ਼ਕਲ ਦਿਤੀ ਹੈ ਅਸਲ ਤੇ ਮੂਲ ਆਧਾਰ ਮੰਨਣਾ ਚਾਹੀਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਮੂਲ ਤੇ ਮੁਢਲੇ ਤੌਰ ਪਰ ਦੋਹਾਂ ਹੀ ਪੱਖਾਂ ਦੀਆਂ ਗੱਲਾਂ ਵਜ਼ਨਦਾਰ ਸਨ। ਕੋਈ ਵੀ ਪਿਛੇ ਹਟਣ ਨੂੰ ਤਿਆਰ ਨਹੀਂ ਸੀ। ਜਦੋਂ ਕਰਤਾਰਪੁਰ ਸਾਹਿਬ ਦੀ ਬੀੜ ਦੇ ਦਰਸ਼ਨ ਕਰਨ ਸਾਰਾ ਹੀ ਪੰਥ ਦਾ ਮੁਖੀ ਅੰਗ ਜੁੜਿਆ, ਉਸ ਸਮੇਂ ਲਿਖਾਰੀ ਵੀ ਸਰਦਾਰ ਈਸ਼ਨ ਸਿੰਘ ਮਝੇਲ ਨਾਲ ਕਰਤਾਰਪੁਰ ਸਾਹਿਬ ਗਿਆ ਸੀ। ਮੈਂ ਉਸ ਸਮੇਂ ਇਕੋ ਹੀ ਗੱਲ ਕਹੀ ਸੀ ਜੋ ਪਿੰਸੀਪਲ ਜੋਧ ਸਿੰਘ ਜੀ ਨੇ ਵੀ ਤਸਲੀਮ ਕੀਤੀ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਵੀ ਫੈਸਲਾ ਸਿੱਖ ਕੌਮ ਲਈ ਬਹੁਤ ਹੀ ਮਹਾਨਤਾ ਰਖਦਾ ਹੈ, ਕਿਉਂਕਿ ਅਸੀਂ ਸ਼ਬਦ ਦੇ ਪੁਜਾਰੀ ਹਾਂ, ਅਸੀਂ ਸ਼ਬਦ ਨੂੰ ਮੁਢਲੀ ਉਪਜ ਮੰਨ ਕੇ ਉਸੇ ਰਾਹੀਂ ਆਤਮ ਪਦ ਦੀ ਪ੍ਰਾਪਤੀ ਕਰਨ ਦਾ ਯਤਨ ਕਰਦੇ ਹਾਂ। ਸਤਿਗੁਰਾਂ ਦੇ ਜੀਵਨ ਬਾਰੇ ਕੋਈ ਭੁੱਲ ਇਤਿਹਾਸਕ ਸੋਧ ਦੀ ਮੁਹਬਾਜ਼ ਹੋ ਸਕਦੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸਾਡੀ ਐਸੀ ਭਾਵਨਾ ਨਹੀਂ ਹੋ ਸਕਦੀ। ਕੋਈ ਵੀ ਖੋਜ ਤੇ ਪੜਤਾਲ ਕਰਕੇ ਅਸੀਂ ਇਸ ਨੂੰ ਸੋਧਣ ਦੀ ਸਮਰਥਾ ਨਹੀਂ ਰਖਦੇ। ਫਿਰ ਇਹ ਬੀੜ ਜਿਸ ਦੇ ਦਰਬਾਰ ਅੰਦਰ ਅਸੀਂ ਅੱਜ ਜੁੜੇ ਹਾਂ, ਇਸ ਬੀੜ ਦੀ ਏਕਤਾ ਤੇ ਹਸਤੀ ਬਚਾਉਣ ਹਿਤ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਸ਼ਹਾਦਤ ਦੇ ਕੇ ਆਪਣੇ ਖੁਨ ਦਾ ਪਾਵਨ ਪੰਜਾ ਇਸ ਦੀ ਪਵਿੱਤਰ ਕਾਇਮੀ ਪਰ ਲਗਾਈਆ ਹੈ। ਇਸ ਕਰਕੇ ਸਾਡਾ ਕੋਈ ਵੀ ਕਦਮ ਇਸ ਪਾਸੇ ਨਹੀਂ ਉਠਣਾ ਚਾਹੀਦਾ ਜਿਸ ਤੋਂ ਇਸ ਬੀੜ ਦੀ ਮਹਾਨਤਾ ਤੇ ਇਸ ਦੀ ਹਸਤੀ ਨੂੰ ਹੀ ਕੋਈ ਠੇਸ ਪੁਜਦੀ ਹੋਵੇ।

ਮੇਰੀ ਪੋੜਤਾ ਕਰਦਿਆਂ ਪਿੰਸੀਪਲ ਜੋਧ ਸਿੰਘ ਜੀ ਨੇ ਫੁਰਮਾਇਆ ਸੀ। ਸਿੱਖ ਸੰਗਤਾਂ ਨੂੰ ਇਹ ਨਿਸ਼ਚਾ ਕਰਨਾ ਲੋੜੀਦਾ ਹੈ ਕਿ ਜਦੋਂ ਦਮਦਮੇ ਵਾਲੀ ਅਸਲ ਬੀੜ ਵੱਡੇ ਘੁੱਲ੍ਹਾਰੇ ਸਮੇਂ ਅਬਦਾਲੀ ਲੈ ਗਿਆ ਸੀ ਤਦ ਬਾਕੀ ਸਾਡੇ ਪਾਸ ਹੋਰ ਕੋਈ ਮੁਢਲਾ ਧੁਰਾ ਸਿਵਾਏ ਇਸ ਬੀੜ ਦੇ ਹੈ ਨਹੀਂ ਸੀ। ਸੋ ਹਰ ਕੀਮਤ ਪਰ ਗੁਰਬਾਣੀ ਦਾ ਖੋਜ ਆਧਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹਰ ਫੈਸਲੇ ਦਾ ਮੂਲ ਆਧਾਰ ਕੇਵਲ ਇਹ ਕਰਤਾਰਪੁਰ ਵਾਲੀ ਬੀੜ ਹੀ ਹੈ।

ਇਹ ਗੱਲ ਕਾਫ਼ੀ ਦੇਰ ਸਿੱਖ ਜਗਤ ਲਈ ਸਿਰ ਦਰਦੀ ਦਾ ਕਾਰਣ ਬਣੀ ਰਹੀ। ਸ਼੍ਰਮੋਣੀ ਕਮੇਟੀ ਆਪਣੀਆਂ ਛਪੀਆਂ ਬੀੜਾਂ ਲੋਕਾਂ ਨੂੰ ਸਸਤੀਆਂ ਹੋਣ ਕਾਰਨ ਬਹੁਤ ਦੇ ਸਕਦੀ ਸੀ। ਪਦ ਛੋਦ ਹੋਣ ਕਾਰਨ ਲੋਕ ਉਨ੍ਹਾਂ ਨੂੰ ਪੜ੍ਹ ਵੀ ਆਸਾਨੀ ਨਾਲ ਸਕਦੇ ਸਨ। ਫਿਰ ਇਸ ਨਾਲ ਬਾਹਰ ਲੋਕਾਂ ਵਲੋਂ

ਛਪੀਆਂ ਹੋਈਆਂ ਬੀੜਾਂ ਨੂੰ ਵੀ ਨੁਕਸਾਨ ਹੋ ਰਿਹਾ ਸੀ, ਜਿਸ ਕਾਰਣ ਦੋਹੀਂ ਪਾਸੀਂ ਕਾਫ਼ੀ ਖਿਚਾ ਖਿਚੀ ਸੀ। ਇਕ ਪਾਸੇ ਮੌਢੀ ਸ਼ਿਮੋਣੀ ਕਮੇਟੀ ਅਤੇ ਦੂਸਰੇ ਪਾਸੇ ਕੌਮ ਦੇ ਵਿਦਵਾਨ ਤੇ ਸੰਤ ਸਮਾਜ ਸੀ। ਸੰਤ ਹਰੀ ਸਿੰਘ ਜੀ ਕਹਾਰਪੁਰੀ ਪ੍ਰਧਾਨ ਸਨ ਪਰ ਅਸਲ ਵਿਚ ਸਾਰੀ ਕਾਰਵਾਈ ਦੀ ਜ਼ਿੰਮੇਦਾਰੀ ਸਮਾਜ ਨੇ ਸੰਤ ਈਸ਼ਵਰ ਸਿੰਘ ਜੀ ਨੂੰ ਮੀਤ ਪ੍ਰਧਾਨ ਬਣਾ ਕੇ ਉਨ੍ਹਾਂ ਪਰ ਪਾਦਿਤੀ ਸੀ। ਇਸ ਸਬੰਧ ਵਿਚ ਕਈ ਵੱਡੀਆਂ ਮੀਟਿੰਗਾਂ ਕਰਮਸਰ ਹੀ ਹੁੰਦੀਆਂ ਸਨ ਕਿਉਂਕਿ ਹੋਰ ਸਥਾਨਾਂ ਪਰ ਸੰਤ ਸਮਾਜ ਦੇ ਆਏ ਹੋਏ ਸੰਤ ਮਹਾਤਮਾ ਦੀ ਸੇਵਾ ਤੇ ਸੰਭਾਲ ਘਟ ਹੀ ਹੁੰਦੀ ਸੀ। ਜੋ ਮੀਟਿੰਗ ਰਾੜੇ ਸਾਹਿਬ ਕਰਮਸਰ ਵਿਖੇ ਹੋਈ ਉਸ ਸਮੇਂ ਕੌਮ ਦੇ ਸਾਰੇ ਹੀ ਧਾਰਮਕ ਆਗੂ ਰਾੜੇ ਸਾਹਿਬ ਜੁੜੇ ਸਨ। ਸ਼ਿਮੋਣੀ ਕਮੇਟੀ ਵਲੋਂ ਪਿੰਸੀਪਲ ਹਰਭਜਨ ਸਿੰਘ ਜੀ, ਸਿੱਖ ਮਿਸ਼ਨਰੀ ਕਾਲਜ, ਨੇ ਸੰਤ ਜੀ ਮਹਾਰਾਜ ਪਾਸ ਸ਼ਿਮੋਣੀ ਕਮੇਟੀ ਦਾ ਪੱਖ ਪੇਸ਼ ਕੀਤਾ ਸੀ ਜਿਸਨੂੰ ਸੁਣ ਕੇ ਸੰਤ ਮਹਾਰਾਜ ਜੀ ਨੇ ਫੁਰਮਾਇਆ ਸੀ।

ਸਜਣੋਂ ਸਾਡਾ ਆਪਣਾ ਕੋਈ ਖਾਸ ਨਿਸ਼ਾਨਾ ਇਸ ਗੱਲ ਬਾਰੇ ਨਹੀਂ ਹੈ। ਮੈਂ ਨਵੇਂ ਤੇ ਪੁਰਾਣੇ ਦੋਵੇਂ ਹੀ ਵਿਚਾਰ ਸੁਣੇ ਹਨ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਕੇ ਜੀਵਨ ਕਲਿਆਣ ਲਈ ਉਨ੍ਹਾਂ ਰਾਹੀਂ ਰਸਤਾ ਲੱਭਦੇ ਹਾਂ, ਪਰ ਜੇਕਰ ਇਹ ਨਿਸ਼ਚਾ ਹੀ ਉਡ ਜਾਵੇ ਕਿ ਇਹ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ ਦੇ ਆਸੇ ਤੇ ਅਸਲ ਸਥਾਪਨ ਕੀਤੇ ਗੁਰੂ ਗ੍ਰੰਥ ਹੀ ਨਹੀਂ ਫਿਰ ਦੱਸੋ ਇਸ ਦੁਬਿਧਾ ਦਾ ਜੋ ਭਿਆਨਕ ਨਤੀਜਾ ਨਿਕਲੇਗਾ ਉਸਦੀ ਜ਼ਿੰਮੇਵਾਰੀ ਕਿਸਦੇ ਸਿਰ ਹੋਵੇਗੀ। ਸੰਤ ਜੀ ਮਹਾਰਾਜ ਨੇ ਅੱਗੇ ਕਿਹਾ।

ਜਿੰਨੀ ਵੀ ਜਲਦੀ ਹੋ ਸਕੇ ਸਾਨੂੰ ਇਹ ਫੈਸਲਾ ਕਰਨਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਤਰ੍ਹਾਂ ਦੋ ਨਹੀਂ ਹਨ। ਇਹ ਇਕ ਹੈ ਤੇ ਇਸਦੀ ਬਣਤਰ ਲਿਖਣ ਸ਼ੈਲੀ ਤੇ ਮੰਗਲ ਬਾਣੀ ਸਭ ਬਰਾਬਰ ਹੈ। ਜੇ ਇਹ ਫੈਸਲਾ ਜਿਤਨੀ ਹੀ ਦੇਰ ਨਾਲ ਹੋਵੇ ਉਤਨਾ ਹੀ ਖਤਰਨਾਕ ਵੀ ਹੈ ਤੇ ਕੌਮ ਲਈ ਮਾਰੂ ਵੀ ਹੈ। ਸ਼ਬਦ ਆਧਾਰਤ ਮਨੁੱਖ ਕੇਵਲ ਉਸੇ ਹੀ ਆਸਰੇ ਨਾਲ ਜੀਵਨ ਦੀ ਡੋਰ ਬਾਣੀ ਨਾਲ ਜੋੜਦੇ ਹਨ ਕਿ ਇਹ ਧੁਰ ਦੀ

ਆਈ ਹੋਈ ਰੱਬੀ ਬਾਣੀ ਹੈ। ਫਿਰ ਇਹ ਹੋੜ ਦਾ ਝਗੜਾ ਕਿ ਇਸ ਦੇ ਮੰਗਲ ਹੀ ਦਰੁਸਤ ਨਹੀਂ, ਇਸ ਦੀ ਲਿਖਣ ਤੇ ਪੜ੍ਹਨ ਦੀ ਸ਼ੈਲੀ ਹੀ ਇਕ ਨਾ ਹੋਵੇ ਤਦ ਇਹ ਇਕ ਅਧੂਰਾ ਹੀ ਖਿਆਲ ਬਣ ਕੇ ਰਹਿ ਜਾਏਗਾ। ਸਾਨੂੰ ਇਸ ਗੱਲ ਨਾਲ ਬਹਿਸ ਨਹੀਂ ਕਿ ਦਰੁਸਤ ਤੇ ਗਲਤ ਕੌਣ ਹੈ। ਪਰ ਇਸ ਗੱਲ ਦਾ ਅਫਸੋਸ ਹੈ ਕਿ ਤੁਹਾਡੀ ਇਸ ਬਹਿਸ ਦਾ ਆਮ ਗਰੀਬ ਸਿੱਖ ਦੇ ਸ੍ਰੀ ਗ੍ਰੰਥ ਸਾਹਿਬ ਤੇ ਕਾਇਮ ਹੋਏ ਆਮ ਨਿਸ਼ਚੇ ਪਰ ਕੀ ਅਸਰ ਪਵੇਗਾ?

ਇਕ ਕਹਾਵਤ ਹੈ ਕਿ ਅੰਜੀਲ ਨੂੰ ਯਸੂਹ ਮਸੀਹ ਤੋਂ ਪਿਛੋਂ ਉਨ੍ਹਾਂ ਪ੍ਰਚਾਰਕਾਂ ਸੇਂਟ ਕਲਾਸ ਨੇ ਜੁੜ ਕੇ ਬਣਾਇਆ ਤੇ ਇਕੋ ਹੀ ਵਾਰ ਉਸ ਨੂੰ ਕਾਇਮ ਕਰਕੇ ਫਿਰ ਉਨ੍ਹਾਂ ਅੰਦਰ ਕੋਈ ਵੀ ਫਰਕ ਨਹੀਂ ਆਉਣ ਦਿਤਾ। ਪਰ ਸਾਡੀ ਕੌਮ ਤਾਂ ਭਾਗਠ ਹੈ ਕਿ ਉਨ੍ਹਾਂ ਨੇ ਆਪ ਨਹੀਂ ਸਗੋਂ ਇਹ ਅਮੇਲ ਰਤਨਾਂ ਦਾ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਹੀ ਸਤਿਗੁਰਾਂ ਨੇ ਆਪਣੀ ਮਿਹਰ ਕਰਕੇ ਇਸ ਨੂੰ ਆਖਰੀ ਸ਼ਕਲ ਦੇ ਦਿਤੀ ਤੇ ਉਹੀ ਸਾਡੇ ਪਰਮ ਸਤਿਕਾਰ ਦਾ ਪਾਤਰ ਹੈ। ਇਸ ਬਾਰੇ ਦੋ ਰੰਗੀ ਤੇ ਦੋ ਚਿਤੀ ਕੌਮ ਲਈ ਮਾਰੂ ਤੇ ਤਬਾਹ ਕੁਨ ਨਤੀਜੇ ਪੈਦਾ ਕਰ ਸਕਦੀ ਹੈ।

ਇਸੇ ਹੀ ਦ੍ਰਿੜ੍ਹ ਨਿਸ਼ਚੇ ਨੇ ਆਖਰ ਸਫਲਤਾ ਪਾਪਤ ਕੀਤੀ ਤੇ ਸ਼ਿਮੋਣੀ ਕਮੇਟੀ ਨੇ ਫਿਰ ਸਿੱਖ ਵਿਦਵਾਨਾਂ ਤੇ ਖਾਸ ਕਰ ਸੰਤ ਸਮਾਜ ਦੇ ਮੌਢੀ ਮੁਖੀਆਂ ਤੇ ਧੁਰੰਧਰ ਵਿਦਿਆ ਪੁੰਜ ਵਿਦਵਾਨਾਂ ਦੀ ਰਾਏ ਅਨੁਸਾਰ ਮਹਾਰਾਜ ਜੀ ਦੇ ਬਣਾਏ ਬਲਾਕਾਂ ਦੀਆਂ ਲਾਈਨਾਂ ਤੇ ਮੰਗਲਾਚਰਣ ਜਿਨ੍ਹਾਂ ਬਾਰੇ ਕਿ ਕਿਸੇ ਨੂੰ ਕੋਈ ਵੀ ਇਤਾਰਾਜ਼ ਸੀ, ਬਦਲ ਦਿਤੇ। ਇਸ ਨਾਲ ਸਭ ਤੋਂ ਵੱਧ ਫਾਇਦਾ ਇਹ ਹੋਇਆ ਕਿ ਹੁਣ ਕਿਸੇ ਨੂੰ ਸਿੱਖ ਧਰਮ ਵਿਰੁੱਧ ਇਸ ਪੱਖ ਤੋਂ ਵਿਚਾਰ ਕਰਨ ਦਾ ਸਮਾਂ ਨਹੀਂ ਮਿਲੇਗਾ ਕਿ ਇਨ੍ਹਾਂ ਦਾ ਇਸ਼ਟ ਹੀ ਇਕੋ ਨਹੀਂ ਹੈ ਤੇ ਇਨ੍ਹਾਂ ਦਾ ਧਾਰਮਿਕ ਗ੍ਰੰਥ ਵੀ ਦੋ ਤਰ੍ਹਾਂ ਦਾ ਹੈ। ਇਸ ਸਫਲਤਾ ਦਾ ਸਿਹਰਾ ਸੰਤ ਜੀ ਮਹਾਰਾਜ ਦੇ ਸਿਰ ਹੈ।

### ਅੰਮ੍ਰਿਤ ਪ੍ਰਚਾਰ

ਸੰਤ ਈਸ਼ਵਰ ਸਿੰਘ ਜੀ ਮਹਾਰਾਜ ਦਾ ਮੁੱਖ ਉਦੇਸ਼ ਲੋਕਾਂ

ਨੂੰ ਨਾਮ ਬਾਣੀ ਦਾ ਉਪਦੇਸ਼ ਤੇ ਫਿਰ ਅੰਮ੍ਰਿਤ ਪਾਨ ਕਰਾ ਕੇ ਗੁਰੂ ਨਾਲ ਜੋੜਨਾ ਹੈ। ਉਨ੍ਹਾਂ ਨੇ ਜਿਸ ਦਿਨ ਤੋਂ ਖੁਲ੍ਹੇ ਦੀਵਾਨ ਆਰੰਭ ਕੀਤੇ ਹਨ ਹਰ ਸਮੇਂ ਕੇਵਲ ਇਕ ਅਪੀਲ ਲੋਕਾਂ ਅੱਗੇ ਕਰਦੇ ਹਨ ਕਿ ਉਹ ਨਾਮ ਬਾਣੀ ਦੇ ਅਭਿਆਸੀ ਬਣਨ। ਨਸ਼ਿਆਂ ਦਾ ਤੇ ਖਾਸ ਕਰ ਸ਼ਰਾਬ ਦਾ ਪੀਤਿਆਗ ਕਰਨ। ਪਹਿਲਾਂ ਪਹਿਲ ਤਾਂ ਸੰਤ ਜੀ ਮਹਾਰਾਜਾ ਦੀ ਇਹ ਕਈ ਸਾਲ ਧਾਰਨਾ ਰਹੀ ਸੀ ਕਿ ਉਹ ਪ੍ਰਸ਼ਾਸਿ ਹੀ ਉਸ ਆਦਮੀ ਦਾ ਗ੍ਰਹਿਣ ਕਰਦੇ ਸਨ ਜੋ ਪ੍ਰਣ ਲਵੇ ਕਿ ਉਹ ਅੱਗੇ ਨੂੰ ਸ਼ਰਾਬ ਨਹੀਂ ਪੀਵੇਗਾ। ਸੰਤ ਜੀ ਮਹਾਰਾਜਾ ਇਹ ਵਿਸ਼ਵਾਸ ਰਖਦੇ ਹਨ ਕਿ ਜੋ ਆਦਮੀ ਸ਼ਰਾਬ ਨਹੀਂ ਪੀਂਦਾ ਉਹ ਅੱਧੇ ਤੋਂ ਵੱਧ ਐਬਾਂ ਤੋਂ ਆਪ ਹੀ ਬਚ ਜਾਂਦਾ ਹੈ। ਸ਼ਰਾਬ ਸੌ ਖਰਾਬੀਆਂ ਦਾ ਮੂਲ ਹੈ। ਇਸ ਨਾਲ ਮਨੁੱਖ ਦਾ ਮਨ ਵਿਕਾਰੀ ਤੇ ਹੁੰਕਾਰੀ ਹੋ ਕੇ ਖਾਹਮਖਾਹ ਹੀ ਲੋਕਾਂ ਨਾਲ ਧੱਕੇ ਕਰਦਾ ਫਿਰਦਾ ਹੈ। ਜੋ ਕਦੇ ਵੀ ਉਪਾਧੀ ਨਹੀਂ ਕਰਦਾ ਉਹ ਸ਼ਰਾਬ ਪੀਣ ਉਪਰੰਤ ਕਰ ਬਹੇਗਾ।

ਸੋ ਜੇਕਰ ਮਨ ਨੂੰ ਕਰਮਬਧ ਤੇ ਨਿਯਮਬੱਧ ਕਰ ਲਵੀਏ ਤਦ ਸਤਿਗੁਰਾਂ ਦੇ ਡਰ ਕਰਕੇ ਫਿਰ ਮਨ ਦੀ ਭਾਵਨਾ ਕਰਕੇ ਉਤਮ ਗੁਣਾਂ ਦੇ ਧਾਰਣੀਯ ਹੋ ਸਕਣ ਕੀ ਆਸ਼ਾ ਕੀਤੀ ਜਾ ਸਕਦੀ ਹੈ, ਉਹ ਇਹ ਪ੍ਰੱਪੱਕ ਨਿਸ਼ਚਾ ਕਰਦੇ ਹਨ ਕਿ ਹਰ ਕਿਸੇ ਨੂੰ ਗੁਰੂ ਵਾਲਾ ਹੋਣਾ ਲੜੀਦਾ ਹੈ ਤੇ ਸਿੱਖੀ ਅੰਦਰ ਸਿਵਾਏ ਅੰਮ੍ਰਿਤ ਪਾਨ ਕਰਨ ਦੇ ਕੋਈ ਪ੍ਰਾਣੀ ਵੀ ਹੋਰ ਕਿਸੇ ਢੰਗ ਨਾਲ ਗੁਰੂ ਵਾਲਾ ਨਹੀਂ ਹੋ ਸਕਦਾ, ਸਿੱਖੀ ਅੰਦਰ ਹੀ ਕਈ ਸੰਪਰਦਾਵਾਂ ਤਾਂ ਮੰਤੁ ਕੰਨ ਅੰਦਰ ਦੇ ਕੇ ਜਾਂ ਫਿਰ ਚਰਨਾਂ ਦਾ ਪਾਣੀ ਪਿਲਾ ਕੇ ਸਿੱਖ ਬਣਾ ਲੈਂਦੀਆਂ ਹਨ, ਪਰ ਇਹ ਗੁਰ ਖਾਲਸਾ ਪੰਥ ਦੀ ਪਰੰਪਰਾ ਤੇ ਸ੍ਰੀ ਕਲਗੀਧਰ ਪਾਤਸ਼ਾਹ ਦੇ ਡੋਰੇ ਹੋਏ ਪੰਥਕ ਅਸਲਾਂ ਦੇ ਹੀ ਬਿਲਕੁਲ ਉਲਟ ਹੈ। ਕਲਗੀਧਰ ਪਾਤਸ਼ਾਹ ਦੇ ਬੇੜੇ ਪਰ ਸਵਾਰ ਹੋਣ ਦਾ ਇਕੋ ਹੀ ਢੰਗ ਹੈ ਤੇ ਉਹ ਹੈ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਪਾਨ ਕਰਨਾ। ਹਰ ਦੀਵਾਨ ਦੀ ਸਮਾਪਤੀ ਪਿਛੋਂ ਅੰਮ੍ਰਿਤ ਪ੍ਰਚਾਰ ਸੰਤ ਜੀ ਮਹਾਰਾਜਾ ਦੇ ਤਿਆਰ ਬਰ ਤਿਆਰ ਸਾਬੀ ਕਰਦੇ ਹਨ। ਫਿਰ ਇਹ ਹਰ ਦੀਵਾਨ ਦਾ ਨਿਚੋੜ ਹੀ ਸਮਝੋ ਕਿ ਹਜ਼ਾਰਾਂ ਪ੍ਰਾਣੀ ਹਰ ਸਾਲ ਹੀ ਸਤਿਗੁਰਾਂ ਦੀ ਸਿੱਖੀ ਅੰਦਰ ਨਵੇਂ ਸ਼ਾਮਲ ਹੁੰਦੇ ਹਨ। ਗਿਆਨੀ ਬਾਦਲ ਸਿੰਘ ਜੋ ਬਹੁਤ ਸਮਾਂ ਤੱਕ ਯੁ.ਪੀ. ਸਿੱਖ ਮਿਸ਼ਨ ਦੇ ਇੰਚਾਰਜ ਰਹੇ, ਜਿਨ੍ਹਾਂ ਨੇ ਬਹੁਤ ਹੀ ਪਹੀਲਾਂ ਇਸ ਕਾਰਜ ਨੂੰ ਸਿਰੇ ਚੜ੍ਹਾਇਆ ਤੇ ਕਈ ਹਜ਼ਾਰ ਪ੍ਰਾਣੀ ਸਿੰਘ ਸਜਾਏ ਹੋਣਗੇ ਤੇ ਹਾਪੜ ਦੀਵਾਨ ਸਮੇਂ ਇਹ ਗੱਲ ਕਰੀ ਸੀ, ਮੈਂ ਦਾਹਵੇ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਇਕ ਹਜ਼ਾਰ ਸਾਡੇ ਵਰਗੇ ਪ੍ਰਚਾਰਕ ਇਕ ਸਾਲ ਪੂਰੀ ਮਿਹਨਤ ਕਰਕੇ ਜਿੰਨੇ ਲੋਕਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਸਤਿਗੁਰਾਂ ਦੇ ਨਾਮ ਲੇਵਾ ਬਣਨ ਲਈ ਤਿਆਰ ਨਹੀਂ ਕਰ ਸਕਦੇ ਜਿਤਨੇ ਕਿ ਸੰਤ ਈਸ਼ਾਰ ਸਿੰਘ ਜੀ ਮਹਾਰਾਜਾ ਦੇ ਇਕੋ ਹੀ ਪ੍ਰਚਾਰ ਦਾ ਸਦਕਾ ਲੋਕ ਅੰਮ੍ਰਿਤ ਪਾਨ ਕਰਕੇ ਸਿੱਖੀ ਧਾਰਨ ਕਰਦੇ ਹਨ। ਅਸੀਂ ਪ੍ਰਚਾਰ ਬਾਹਰੋਂ ਕਰਦੇ ਹਾਂ ਤੇ ਹਰ ਇਕ ਆਦਮੀ ਇਹ ਜਾਣਦਾ ਹੈ ਕਿ ਮੇਰਾ ਨੌਕਰ ਹੋ ਕੇ ਧਰਮ ਹੀ ਹੈ ਕਿ ਲੋਕਾਂ ਨੂੰ ਇਸ ਕਾਰਜ ਲਈ ਪੇਰਨਾ ਕਰਾਂ। ਪਰ ਇਹ ਧਰਮ ਸੰਤ ਜਦੋਂ ਹੋਰੀ ਕੀਰਤਨ ਕਰਕੇ ਫਿਰ ਹੋਰੀ ਸਿਮਰਨ ਦੀਆਂ ਲਹਿਰਾਂ ਪੈਦਾ ਕਰਦੇ ਹਨ, ਉਸ ਨੂੰ ਸੁਣ ਕੇ ਆਮ

ਸੰਸਾਰ ਦੀ ਗਰਮੀ ਤਪਸ਼ ਤੇ ਵਿਕਾਰਾਂ ਦਾ ਮਾਰਿਆ ਹੋਇਆ ਮਨੁੱਖ ਉਸ ਕੀਰਤਨ ਤੋਂ ਸ਼ਾਂਤ ਹੋ ਕੇ ਸਦੀਵੀ ਸੁਖ ਦੀ ਤਲਾਸ਼ ਹਿਤ ਮਹਾਂਪੁਰਖਾਂ ਵਲ ਨੂੰ ਭਜਦਾ ਹੈ, ਮਹਾਂਪੁਰਖ ਉਸ ਸਦੀਵੀ ਸ਼ਾਂਤੀ ਦੀ ਭਾਲ ਕਰਨਹਾਰੇ ਮਨੁੱਖ ਨੂੰ ਕਲਗੀ ਵਾਲੇ ਗੁਰੂ ਦੇ ਲੜ ਲਗਣ ਦੀ ਪ੍ਰੇਰਨਾ ਕਰਦੇ ਹਨ ਤੇ ਸਵਾਏ ਅੰਮ੍ਰਿਤ ਪਾਨ ਕਰਨ ਦੇ ਹੋਰ ਕਿਰੋਂ ਅਸਲ ਸੁਖ ਨਹੀਂ ਦਸਦੇ, ਤਦ ਉਹ ਸਿਰ ਨਿਵਾ ਕੇ ਹੀ ਸਤਿਗੁਰਾਂ ਦੀ ਸ਼ਰਣ ਗ੍ਰਹਿਣ ਕਰਦਾ ਹੈ। ਇਸ ਢੰਗ ਨਾਲ ਸੰਤ ਜੀ ਮਹਾਰਾਜਾ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ, ਉਸਦੀ ਮਿਸਾਲ ਕਿਸੇ ਵੀ ਇਕ ਵਿਅਕਤੀ ਨਾਲ ਨਹੀਂ ਦਿਤੀ ਜਾ ਸਕਦੀ।

ਪਿਛਲੇ ਚਾਲੀ ਸਾਲ ਤੋਂ ਤਕਰੀਬਨ ਹਰ ਮਹੀਨੇ ਤੇ ਕਈ ਵਾਰੀ ਮਹੀਨੇ ਵਿਚ ਚਾਰ ਵਾਰੀ ਅੰਮ੍ਰਿਤ ਦੀ ਦਾਤ ਲੋਕਾਂ ਨੂੰ ਪ੍ਰਾਪਤ ਹੁੰਦੀ ਹੈ। ਉਸ ਅੰਦਰ ਕੋਈ ਸੌ ਸੌ, ਦੋ ਦੋ ਸੌ ਤੱਕ ਪ੍ਰਾਣੀ ਅੰਮ੍ਰਿਤ ਪਾਨ ਕਰਦੇ ਹਨ। ਕਿਸੇ ਵੀ ਦੀਵਾਨ ਦੀ ਸਫਲਤਾ ਦਾ ਅੰਦਾਜ਼ਾ ਇਸੇ ਹੀ ਗੱਲ ਤੋਂ ਲਗਾਇਆ ਜਾਂਦਾ ਹੈ ਕਿ ਉਥੇ ਕਿਤਨੇ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਹੈ। ਸੰਤ ਜੀ ਮਹਾਰਾਜਾ ਦੇ ਉਨ੍ਹਾਂ ਸਾਬੀਆਂ ਤੋਂ ਜੋ ਅੰਜਕਲੁ ਜਥੇ ਨਾਲ ਹਨ ਤੇ ਅੰਮ੍ਰਿਤ ਪ੍ਰਚਾਰ ਵਿਚ ਹਿੱਸੇਦਾਰ ਬਣਦੇ ਹਨ। ਪਿਛਲੇ ਦੱਸਾਂ ਸਾਲਾਂ ਅੰਦਰ ਹੀ ਜੋ 8 ਮਾਘ ਭਾਵ ਜਨਵਰੀ 1970 ਨੂੰ ਹੀ ਖਤਮ ਹੋਏ ਦੋ ਲੱਖ ਸਤਰ ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਹੈ।

ਸੰਤ ਜੀ ਮਹਾਰਾਜਾ ਦੇ ਜਥੇ ਪਾਸੋਂ ਅੰਮ੍ਰਿਤਪਾਨ ਕਰਨ ਦਾ ਇਕ ਵਾਧਾ ਹੋਰ ਵੀ ਹੈ ਕਿ ਉਹ ਹਰ ਪ੍ਰਾਣੀ ਨੂੰ ਜੋ ਅੰਮ੍ਰਿਤ ਦਾ ਧਾਰਣੀਯ ਹੈ, ਨਸ਼ਿਆਂ ਤੋਂ ਬਚਣ ਤੇ ਫਿਰ ਮਾਸ ਸ਼ਰਾਬ ਤੋਂ ਬਚਣ ਦੀ ਖਾਸ ਹਦਾਇਤ ਕਰਦੇ ਹਨ। ਆਪ ਜੀ ਦਾ ਵਿਚਾਰ ਹੈ ਕਿ ਖੁਗਾਕ ਉਹ ਖਾਣੀ ਚਾਹੀਦੀ ਹੈ ਜੋ ਮਨੁੱਖ ਨੂੰ ਤਾਮਸੀ ਤੇ ਵਿਕਾਰੀ ਨਾ ਬਣਾਵੇ। ਇਹ ਗਲਤ ਹੈ ਕਿ ਕੇਵਲ ਮਾਸ ਅਹਾਰੀ ਦੀ ਹੀ ਸਿਹਤ ਠੀਕ ਰਹਿ ਸਕਦੀ ਹੈ। ਸਗੋਂ ਉਹ ਅਹਾਰ ਮਿਹਦਾ ਤੇ ਸਰੀਰਕ ਰੋਗ ਪੈਦਾ ਕਰਨ ਹਿਤ ਬਹੁਤਾ ਸਹਾਈ ਹੁੰਦਾ ਹੈ। ਇਸ ਦੇ ਨਾਲ ਦੂਸਰੀ ਖੁਗਾਕ ਜੋ ਸਬਜ਼ੀ ਫਲਾਂ ਤੇ ਦੁੱਧ ਪਿਉ ਦੀ ਹੈ ਨਾਲ ਸਰੀਰਕ ਬਲ ਵੀ ਵਧਦਾ ਹੈ ਤੇ ਬੁੱਧੀ ਅੰਦਰ ਨਿਰਮਲ ਵਿਚਾਰ ਵੀ ਪ੍ਰਬਲ ਹੁੰਦੇ ਹਨ।

ਸੋ ਸੱਚ ਕਰਣੀ ਤੇ ਸੱਚੀ ਰਹਿਤ ਹੀ ਕਿਸੇ ਉਤਮ ਮਨੁੱਖ ਦੀ ਪਹਿਚਾਣ ਹੈ। ਮਹਾਂਪੁਰਖ ਇਸ ਦੀ ਕੇਵਲ ਇਕੋ ਹੀ ਪਹਿਚਾਣ ਰਖਦੇ ਹਨ ਕਿ ਉਹ ਅੰਮ੍ਰਿਤਧਾਰੀ ਹੋ ਕੇ ਫਿਰ ਨਾਮ ਬਾਣੀ ਦਾ ਅਭਿਆਸੀ ਹੈ ਕਿ ਨਹੀਂ।

ਸੰਤ ਜੀ ਮਹਾਰਾਜਾ ਉਸ ਜਮਾਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਰਖਦੇ ਜੋ ਸਿੱਖੀ ਤੋਂ ਪਰ੍ਹੇ ਹੈ। ਇਕ ਵਾਰੀ ਇਕ ਸੰਪਰਦਾਏ ਦਾ ਅਖਾੜਾ ਡੇਰੇ ਆ ਗਿਆ ਇਨ੍ਹਾਂ ਨੇ ਬਾਹਰ ਹੀ ਡੇਰੇ ਲਗਾ ਦਿਤੇ ਤੇ ਸੰਤ ਮਹਾਰਾਜਾ ਨੂੰ ਇਹ ਖਬਰ ਪੁਸ਼ਟੀ ਕਿ ਅਸੀਂ ਆਏ ਹਾਂ। ਸੋ ਤੁਸੀਂ ਸਵਾਗਤ ਹਿਤ ਪੁਜੋ, ਸੰਤ ਕਿਸ਼ਨ ਸਿੰਘ ਮਹਾਰਾਜਾ ਨੇ ਜੋ ਡੇਰੇ ਦੀ ਆਤਮਾ ਹਨ ਤੇ ਸਾਰਾ ਇੰਤਜ਼ਾਮ ਕਰਦੇ ਹਨ, ਨੇ ਉਨ੍ਹਾਂ ਨੂੰ ਬਿਸਰਾਮ ਕਰਨ ਤੇ ਪ੍ਰਸ਼ਾਸਦ ਲੰਗਰ ਵਿਚੋਂ ਲੈਣ ਲਈ ਕਿਹਾ, ਅੱਗੋਂ ਉਹ ਵੀ ਤਕੜੇ ਸਨ, ਉਨ੍ਹਾਂ ਨੇ ਸਾਫ਼ ਕਿਹਾ, ਤੱਕੋ ਸੰਤ ਜੀ, ਇਹ ਬਾਬਾ ਕਰਮ ਸਿੰਘ ਜੀ ਦੇ ਸੇਵਕਾਂ ਦਾ ਡੇਰਾ ਹੈ। ਇਥੇ ਆ ਕੇ ਸਾਡਾ ਹੱਕ ਹੈ ਕਿ

ਅਸੀਂ ਪੂਰੀ ਤਰ੍ਹਾਂ ਨਾਲ ਤੁਹਾਥੋਂ ਪੂਜਾ ਵਿਧਾਨ ਅਨੁਸਾਰ ਲਵੀਏ ਤੇ ਫਿਰ ਨਾਲ ਹੀ ਪੱਕੇ ਭੰਡਾਰੇ ਲਈ ਵੀ ਕਹੀਏ।

ਸੰਤ ਕਿਸ਼ਨ ਸਿੰਘ ਜੀ ਨੇ ਹਸ ਕੇ ਕਿਹਾ, ਦੇਖੋ, ਸੰਤ ਜੀ! ਇਹ ਤਿਆਰ ਬਰ ਤਿਆਰ ਸਿੰਘਾਂ ਦਾ ਡੇਰਾ ਹੈ, ਇਥੇ ਪ੍ਰਾਨਤਾ ਗੁਰੂ ਰੰਬ ਸਾਹਿਬ ਜੀ ਦੀ ਬਾਣੀ ਦੀ ਹੀ ਹੈ। ਅਸੀਂ ਤਾਂ ਅੰਮ੍ਰਿਤਪਾਰੀ ਰਹਿਤ ਮਰਿਆਦਾ ਅਨੁਸਾਰ ਜੀਵਨ ਬਸਰ ਕਰਦੇ ਹਾਂ। ਕਿਸੇ ਛਿੱਲੇ ਮੱਠੇ ਨਾਲ ਸਾਡਾ ਕੌਈ ਵੀ ਵਾਸਤਾ ਨਹੀਂ ਹੈ। ਤੁਸੀਂ ਮਿਹਰਬਾਨੀ ਕਰਕੇ ਪਸ਼ਾਦ ਲੰਗਰ ਵਿਚ ਛਕ ਸਕਦੇ ਹੋ। ਬਾਕੀ ਕੱਚਾ ਭੰਡਾਰਾ ਅਸੀਂ ਕਦੇ ਕਰਦੇ ਹੀ ਨਹੀਂ ਉਹ ਸਦਾ ਹੀ ਪੱਕ ਕੇ ਸੰਗਤਾਂ ਨੂੰ ਵਰਤਦਾ ਹੈ, ਤੁਸੀਂ ਵੀ ਛਕ ਸਕਦੇ ਹੋ। ਉਨ੍ਹਾਂ ਸਾਡੂਆਂ ਦੇ ਇਕ ਆਗੂ ਨੂੰ ਕਿਹਾ, ਪੱਕੇ ਭੰਡਾਰੇ ਦਾ ਅਰਥ ਤੱਲਿਆ ਹੋਇਆ ਪਕਵਾਨ ਹੈ ਜੋ ਕਿ ਹਰ ਡੇਰੇ ਦੇ ਮਹੱਤ ਸਾਨੂੰ ਦਿੰਦੇ ਹਨ। ਤੁਹਾਡਾ ਵੀ ਫੜਜ਼ ਹੈ ਕਿ ਡੇਰੇ ਵਲੋਂ ਅਖਾੜੇ ਦੀ ਕਾਰ ਭੇਟ ਵੀ ਹਾਜ਼ਰ ਕਰੋ ਤੇ ਮਾਹਲ ਪੂੜੇ ਵੀ ਤਿਆਰ ਕਰਵਾ ਕੇ ਛਕਾਓ।

ਛੋਟੇ ਮਹਾਰਾਜ਼ ਜੀ ਫਿਰ ਖਿੜ ਖਿੜਾ ਕੇ ਹਸ ਪਏ ਤੇ ਫੁਰਮਾਇਆ। ਅਸੀਂ ਪ੍ਰਸ਼ਾਦਿ ਹਰ ਪ੍ਰਾਣੀ ਨੂੰ ਇਕੋ ਜਿਹਾ ਹੀ ਦਿੰਦੇ ਹਾਂ। ਕੌਈ ਤਫਰਕਾ (ਫਰਕ) ਨਹੀਂ ਰਖਦੇ ਤੇ ਪੂਜਾ ਕੇਵਲ ਅਕਾਲ ਪੁਰਖ ਦੀ ਹੀ ਕਰਦੇ ਹਾਂ, ਅਸੀਂ ਤਾਂ ਹਰ ਸੇਵਕ ਨੂੰ ਅੰਮ੍ਰਿਤਪਾਰੀ ਤਿਆਰ ਬਰ ਤਿਆਰ ਬਣਾ ਕੇ ਰਖਣਾ ਹੈ, ਫਿਰ ਜੇਕਰ ਤੁਹਾਡੀ ਪੂਜਾ ਕਰੀਏ ਤਦ ਉਹ ਸਾਡੀ ਸਾਰੀ ਕਾਰਵਾਈ ਨੂੰ ਜੋ ਰੋਜ਼ ਹੀ ਇਥੇ ਵਰਤਦੀ ਹੈ, ਉਸ ਕਰਮ ਨੂੰ ਜੋ ਅਸੀਂ ਜੀਵਨ ਸੁਧਾਰ ਤੇ ਆਤਮ ਕਲਿਆਣ ਹਿਤ ਸਾਰੀ ਦੁਨੀਆਂ ਨੂੰ ਦਿੰਦੇ ਹਾਂ ਉਹ ਸਾਰੀ ਹੀ ਝੂਠੀ ਤੇ ਗਲਤ ਹੋ ਕੇ ਗਹਿ ਜਾਏਗੀ। ਸੋ ਤੁਸੀਂ ਪ੍ਰਸ਼ਾਦਿ ਪਾਣੀ ਛਕੋ, ਆਰਾਮ ਕਰੋ ਤੇ ਫਿਰ ਜਿਸ ਵਕਤ ਵੀ ਤੁਸੀਂ ਠੀਕ ਸਮਝੋ ਅੱਗੇ ਨੂੰ ਚਲੋ ਜਾਣਾ। ਇਸ ਕਰਮਸਰ ਦੀ ਕਰਮ ਮਹਿਰਾਮਤ ਤਾਂ ਹਰ ਸਮੇਂ ਹਰ ਪ੍ਰਾਣੀ ਲਈ ਇਕੋ ਜਿਹੀ ਹੈ। ਫਿਰ ਜੇਕਰ ਲੰਗੋਟੀ ਵਾਲੇ ਲੋਕਾਂ ਦੀ ਹੀ ਅਸੀਂ ਗੁਰੂ ਜਾਣ ਕੇ ਪੂਜਾ ਕਰ ਦਿਤੀ, ਤਦ ਸਾਡੇ ਭੋਲੇ ਭਾਲੇ ਤੇ ਸਿੱਧੇ ਸਾਦੇ ਸਾਧੂ ਜੋ ਕਿ ਸਿੱਖੀ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਹਨ। ਹਿਰਦੇ ਅੰਦਰ ਨਾਮ ਹੈ ਤੇ ਫਿਰ ਮਿੱਟੀ ਨਾਲ ਮਿੱਟੀ ਹੋ ਕੇ ਸੇਵਾ ਕਰਕੇ ਹੀ ਆਪਣਾ ਜੀਵਨ ਉਤਮ ਬਣਾਉਣਾ ਚਾਹੁੰਦੇ ਹਨ, ਤੁਹਾਡੀ ਪੂਜਾ ਹੁੰਦੀ ਤੱਕ ਕੇ ਉਹ ਵੀ ਫਿਰ ਤੁਹਾਡੇ ਵਰਗੇ ਹੋ ਜਾਣਗੇ। ਫਿਰ ਕੌਣ ਪੰਜ ਪਿਆਰਿਆਂ ਤੋਂ ਅੰਮ੍ਰਿਤ ਪਾਨ ਕਰਕੇ ਇਹ ਰਹਿਤ ਮਰਿਆਦਾ ਤੇ ਕਰਮ ਬੰਧ ਜੀਵਨ ਬਸਰ ਕਰੇਗਾ?

ਗੱਲ ਸਪਸ਼ਟ ਹੈ ਕਿ ਸੰਤ ਈਸ਼ਵਰ ਸਿੰਘ ਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ਼ ਦਾ ਆਦਰਸ਼ ਸਾਫ਼ ਹੈ ਕਿ ਉਹ ਲੋਕਾਂ ਅੰਦਰ ਨਿਰੋਲ ਸਿੱਖੀ ਨੂੰ ਹੀ ਪ੍ਰਚਾਰਨਾ ਚਾਹੁੰਦੇ ਹਨ।

ਸੰਤ ਈਸ਼ਵਰ ਸਿੰਘ ਜੀ ਮਹਾਰਾਜ਼ ਜਦੋਂ 1952 ਵਿਚ ਅਫਰੀਕਾ ਗਏ। ਇਥੇ ਕੀਰਤਨ ਦੇ ਨਾਲ ਹੀ ਅੰਮ੍ਰਿਤ ਪ੍ਰਚਾਰ ਦਾ ਚੱਕਰ ਪੂਰੇ ਜ਼ੋਰ ਨਾਲ ਚਲਾਇਆ। ਅਫਰੀਕਾ ਤੋਂ ਆਏ ਹੋਏ ਇਕ ਸੱਜਣ ਨੇ ਮੈਨੂੰ ਦੱਸਿਆ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲਾ ਤੇ ਮਿਸਤਰੀ ਸਿੰਘ ਸੀ ਤੇ ਬਹੁਤ ਦੇਰ ਤੋਂ ਉਥੇ ਹੀ ਹੈ।

ਮੈਂ ਪਿਛਲੇ ਤੀਹ ਸਾਲ ਤੋਂ ਨਿਰੋਖੀ ਹੀ ਰਹਿੰਦਾ ਹਾਂ, ਪੰਜਾਬ ਅੰਦਰੋਂ ਅਨੇਕਾਂ ਮਹਾਤਮਾ ਤੇ ਸੰਤ ਸਾਧ ਅਫਰੀਕਾ ਗਏ ਹਨ। ਨਾਮਧਾਰੀ ਗੁਰੂ ਮਹਾਰਾਜ ਪ੍ਰਤਾਪ ਸਿੰਘ ਜੀ ਦੇ ਦਰਸ਼ਨ ਵੀ ਹੋਏ ਹਨ। ਪਰ ਜੋ ਨਾਮ ਬਾਣੀ ਦਾ ਪਰਵਾਹ ਤੇ ਅੰਮ੍ਰਿਤ ਦੀ ਦਾਤ ਦੇ ਛੱਟੇ ਸੰਤ ਈਸ਼ਵਰ ਸਿੰਘ ਜੀ ਮਹਾਰਾਜ ਨੇ ਮਾਰੇ ਹਨ, ਉਹ ਹਰ ਇਕ ਦੇ ਵਸ ਦਾ ਰੋਗ ਨਹੀਂ। ਉਨ੍ਹਾਂ ਕਈ ਘਰਾਣਿਆਂ ਨੂੰ ਜੋ ਸਿੱਖੀ ਤੋਂ ਢੂਰ ਚਲੇ ਗਏ ਸਨ ਫਿਰ ਤੋਂ ਅੰਮ੍ਰਿਤਪਾਨ ਕਰਾਇਆ। ਨਿਰੋਖੀ ਅੰਦਰ ਹੀ ਸਰਦਾਰ ਚੰਨਣ ਸਿੰਘ ਜੀ ਰਹਿੰਦੇ ਸਨ, ਉਨ੍ਹਾਂ ਦੇ ਗੁਹਿ ਵਿਖੇ ਹੀ ਸੰਤ ਜੀ ਮਹਾਰਾਜ ਦਾ ਨਿਵਾਸ ਸਥਾਨ ਸੀ। ਸੈਂਕੜੇ ਪ੍ਰਾਣੀ ਰੋਜ਼ ਹੀ ਸਿਮਰਨ ਵਿਚ ਲਗਣ ਤੇ ਹਰੀ ਨਾਮ ਦੀ ਦਾਤ ਹਾਸਲ ਕਰਨ ਨੂੰ ਹਾਜ਼ਰ ਹੁੰਦੇ ਸਨ। ਸਭ ਤੋਂ ਵੱਡੀ ਗੱਲ ਜੋ ਕਿ ਸੰਤ ਜੀ ਮਹਾਰਾਜ ਵਿਚ ਲੋਕਾਂ ਨਾਲੋਂ ਵਖਰੀ ਸੀ ਉਹ ਹਰ ਕਿਸੇ ਨੂੰ ਆਪਣਾ ਗਰਵੀਦਾ ਬਣਾਂਦੀ ਸੀ, ਉਨ੍ਹਾਂ ਦੇ ਰਸੀਲੇ ਗਲੇ ਤੋਂ ਇਲਾਹੀ ਕੀਰਤਨ, ਤਿਆਗ, ਤਪ ਤੇ ਸਾਧਨ ਰੋਜ਼ਾਨਾ ਹੀ ਪ੍ਰਗਟਾਂਦਾ ਹੋਇਆ ਭਗਤੀ ਮਾਰਗ ਦਾ ਉਪਦੇਸ਼ ਸੀ। ਫਿਰ ਹਰ ਇਕ ਨੂੰ ਕਲਗੀਧਰ ਦੇ ਸੇਵਕ ਤੇ ਉਨ੍ਹਾਂ ਤੋਂ ਹੀ ਗਿਆਨ ਜੋਤ ਦੀ ਮੰਗ ਕਰਨ ਦੀ ਪਰੋਰਨਾ ਸੀ। ਇਨ੍ਹਾਂ ਗੁਣਾਂ ਤੋਂ ਬਿਨਾਂ ਇਕ ਵੱਡੀ ਗੱਲ ਹੋਰ ਸੀ ਜੋ ਕਿ ਹਰ ਇਕ ਨੂੰ ਹੀ ਆਪਣੇ ਵਲ ਖਿੱਚਣ ਦਾ ਕਾਰਣ ਸੀ ਉਹ ਸੀ ਆਪ ਜੀ ਦਾ ਕੋਈ ਅਪੀਲ ਨਾ ਕਰਨਾ, ਉਸ ਸਮੇਂ ਕਰਮਸਰ ਹਾਈ ਸਕੂਲ ਦੀ ਬਿਲਡਿੰਗ ਬਣ ਰਹੀ ਸੀ। ਬਹੁਤ ਸਾਰੇ ਸੱਜਣ ਇਹੀ ਸਮਝਦੇ ਸਨ ਕਿ ਸੰਤ ਜੀ ਮਹਾਰਾਜ ਇਸੇ ਹੀ ਕਾਰਜ ਲਈ ਉਗਰਾਹੀ ਕਰਨ ਅਫਰੀਕਾ ਗਏ ਹਨ। ਪਰ ਜਦੋਂ ਉਥੋਂ ਦੀਆਂ ਸੰਗਤਾਂ ਨੇ ਇਸ ਕੰਮ ਲਈ ਅਪੀਲ ਕਰਨ ਦੀ ਰਾਏ ਦਿਤੀ ਤਦ ਆਪ ਨੇ ਸਾਫ਼ ਹੀ ਕਹਿ ਦਿਤਾ -

ਅਸੀਂ ਕਿਸੇ ਵੀ ਕੀਮਤ ਤੇ ਵੱਡਿਆਂ ਦਾ ਇਹ ਪ੍ਰਣ ਨਹੀਂ ਤੌੜਨਾ, ਮੰਗਣ ਨਾਂਹ ਜਾਣ ਦਾ ਨਿਯਮ ਨਹੀਂ ਤੌੜਨਾ ਤੇ ਸ਼ਰਣ ਆਇਆ ਦੀ ਪ੍ਰਤਿਪਾਲਣਾ ਕਰਨੀ ਹੈ।

ਇਸ ਤਰ੍ਹਾਂ ਸੰਤ ਜੀ ਮਹਾਰਾਜ ਨਾਮ ਬਾਣੀ ਦਾ ਚੱਕਰ ਚਲਾ ਕੇ ਅਫਰੀਕਾ ਤੋਂ ਵਾਪਸ ਆਏ। ਸਰਦਾਰ ਚੰਨਣ ਸਿੰਘ ਜੀ ਦੇ ਗੁਹਿ ਵਿਖੇ ਸੰਤ ਮਹਾਰਾਜ ਨੇ ਨਿਰੋਖੀ ਨਿਵਾਸ ਕੀਤਾ ਸੀ। ਉਥੇ ਹੀ ਮਹਾਰਾਜ ਪ੍ਰਤਾਪ ਸਿੰਘ ਜੀ ਟਿਕੇ ਸਨ। ਫਿਰ ਉਹ ਉਸ ਜਗ੍ਹਾ ਤੋਂ ਤੁਰਨ ਲੱਗੇ ਤਦ ਹੱਸ ਕੇ ਕਹਿਣ ਲੱਗੇ, “ਇਥੇ ਹੋਰ ਵੀ ਕਈ ਸੰਤ ਤੇ ਗਿਆਨੀ ਪ੍ਰਚਾਰਕ ਆਉਣਗੇ ਪਰ ਜਿਥੇ ਸੰਤ ਈਸ਼ਵਰ ਸਿੰਘ ਜੀ ਰਾਜਾ ਸਾਹਿਬ ਦੀ ਤਾਰ ਖੜਕਦੀ ਹੈ ਉਥੇ ਹਰ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ।

ਸੰਤ ਜੀ ਮਹਾਰਾਜ ਦੇ ਨਾਲ ਗਏ ਹੋਏ ਜਥੇਦਾਰ ਮਹਿੰਦਰ ਸਿੰਘ ਜੀ ਹੁਜੂਰੀ ਪ੍ਰਮੁੱਖ ਸੇਵਾਦਾਰ ਦਾ ਇਹ ਦਾਹਵਾ ਹੈ ਕਿ ਕੇਵਲ ਅਫਰੀਕਾ ਵਿਚ ਬੋਡੇ ਹੀ ਸਮੇਂ ਅੰਦਰ ਸੰਤ ਜੀ ਮਹਾਰਾਜ ਦੇ ਜਥੇ ਨੇ ਤਿੰਨ ਹਜ਼ਾਰ ਤੋਂ ਉਪਰ ਪਾਣੀਆਂ ਨੂੰ ਅੰਮ੍ਰਿਤਪਾਨ ਕਰਾਇਆ ਸੀ ਤੇ ਉਨ੍ਹਾਂ ਵਿਚੋਂ ਕਈ ਤਾਂ ਨਾਮ ਬਾਣੀ ਦੇ ਚੰਗੇ ਉਚ ਅਭਿਆਸੀ ਹੋ ਕੇ ਸਦਾ ਲਈ ਹੀ ਸਤਿ ਧਰਮ ਦੇ ਧਾਰਣੀਜ ਹੋ ਗਏ ਸਨ, ਸੋ ਉਹ ਸਦਾ ਲਈ ਇਸ ਲੜੀ ਦੇ ਮਣਕੇ ਬਣ ਗਏ।

‘ਚਲਦਾ’

|||||

## ਹੈ ਕੋਈ ਸਾਜਨੁ ਸੰਤ ਜਨੁ ? ਨਾਨਕ ਪ੍ਰਭ ਮੇਲਣਹਾਰ ?

ਸੰਤ ਵਰਿਆਮ ਸਿੰਘ ਜੀ  
ਉਤਾਰਾ ਕਰਤਾ - ਪ੍ਰੋ. ਗੁਰਦੇਵ ਸਿੰਘ

(ਲੜੀ ਜੋੜਨ ਲਈ ਦੇਖੋ, ਮਈ ਅੰਕ, ਪੰਨਾ - 17)

**ਧਰਨਾ -** ਦਰਗਹ ਮਿਲਣ ਸਜਾਵਾਂ ਜੀ,  
ਮਸਤ ਪਿਆਲੇ ਪੀ ਕੇ ਪਿਆਰੇ।  
ਮਸਤ ਪਿਆਲੇ ਪੀ ਕੇ ਪਿਆਰੇ - 2, 2.  
ਦਰਗਹ ਮਿਲਣ ਸਜਾਵਾਂ ਜੀ,.....।

ਆਪਣਾ ਪਰਾਇਆ ਨ  
ਪਛਾਣੀ ਖਸਮੁ ਧਕੇ ਖਾਇ॥  
ਜਿਤੁ ਪੀਤੇ ਖਸਮੁ ਵਿਸਰੇ  
ਦਰਗਹ ਮਿਲੈ ਸਜਾਇ॥  
ਝੁਠਾ ਮਦੁ ਮੁਲਿ ਨ ਪੀਚਈ  
ਜੇ ਕਾ ਪਾਰੀ ਵਸਾਇ॥ਨਾਨਕ  
ਨਦਰੀ ਸਚੁ ਮਦੁ ਪਾਈਐ  
ਸਤਿਗੁਰੁ ਮਿਲੈ ਜਿਸੁ ਆਇ॥  
ਪੰਨਾ - 554

ਮਹਾਰਾਜ ਜੀ ਦਾ  
ਫੁਰਮਾਨ ਹੈ ਕਿ ਇਹ ਭੁੱਲ  
ਕੇ ਵੀ ਮੁੰਹ ਨਾ ਲਾਵੀਂ  
ਕਿਉਂਕਿ ਇਹਦੇ ਨਾਲ  
ਤੇਰਾ ਕੱਖ ਨਹੀਂ ਬਚਣਾ,  
ਤੈਨੂੰ ਦਰਗਾਹ ਵਿਚ  
ਸਜਾਵਾਂ ਤਾਂ ਮਿਲਣੀਆਂ  
ਹੀ ਹਨ ਤੇ ਤੇਰਾ  
ਭਵਸਾਗਰ ਤੋਂ ਪਾਰ ਹੋਣ  
ਦਾ ਵੀ ਕੋਈ ਚਾਰਾ ਨਹੀਂ  
ਗਹਿਣਾ। ਜਿਸ ਵੇਲੇ ਗੁਰੂ  
ਨਾਨਕ ਦੇਵ ਜੀ ਮਹਾਰਾਜ  
ਮੱਕਾ ਸ਼ਰੀਫ (ਕਾਬੇ) ਵਿਚ  
ਪਹੁੰਚੇ ਉਥੇ ਆਪ ਨੂੰ  
ਕਾਜੀ ਰੁਕਨਦੀਨ ਪੁਛਣ  
ਲੱਗਿਆ ਕਿ ਮਹਾਰਾਜ! ਕ੍ਰਿਪਾ ਕਰਕੇ ਦੱਸੋ ਕਿ ਦਰਗਾਹ ਵੀ  
ਕੋਈ ਚੀਜ਼ ਹੁੰਦੀ ਹੈ ਜਾਂ ਫਿਰ ਡਰਾਉਣ ਵਾਸਤੇ ਹੀ ਕਿਹਾ  
ਜਾਂਦਾ ਹੈ ਕਿ ਉਥੇ ਲੇਖਾ ਪੱਤਾ ਹੁੰਦਾ ਹੈ ਜਾਂ ਵੈਸੇ ਹੀ ਕਿਹਾ  
ਜਾਂਦਾ ਹੈ ਤਾਂ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ -

ਨਾਨਕੁ ਆਖੇ ਰੇ ਮਨਾ ਸੁਣੀਐ ਸਿਖ ਸਹੀ॥  
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥  
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥  
ਅਜਗਾਈਲੁ ਫਰੇਸਤਾ ਹੋਸੀ ਆਇ ਤਈ॥  
ਆਵਣੁ ਜਾਣੁ ਨ ਸੁਝਈ ਭੀਜੀ ਗਲੀ ਫਹੀ॥  
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥  
ਪੰਨਾ - 953

ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਹੈ ਤੇ ਸਾਨੂੰ

ਡਰਾਉਣ ਦਾ ਕੀ ਫਾਇਦਾ, ਇਹ ਤਾਂ ਸਤਿ ਹੈ। ਜਿਹੜੇ ਇਹ  
ਕਹਿੰਦੇ ਹਨ ਕਿ ਇਹ ਤਾਂ ਭਿਆਨਕ ਬਾਣੀ ਹੈ ਜਿਵੇਂ ਬੱਚਿਆਂ ਨੂੰ  
ਡਰਾਉਣ ਵਾਸਤੇ ਕਹੀਦੇ ਕਿ ਅੰਦਰ ਨਾ ਜਾਵੀਂ, ਫਲਾਣੀ ਚੀਜ਼  
ਬੈਠੀ ਹੈ। ਐਸਾ ਝੂਠ ਬੋਲ ਬੋਲ ਕੇ ਬੱਚਿਆਂ ਨੂੰ ਡਰਾਇਆ ਜਾਂਦਾ  
ਹੈ ਜਦ ਕਿ ਅੰਦਰ ਤਾਂ ਕੁਝ ਨਹੀਂ ਹੁੰਦਾ ਪਰੰਤੂ ਇਹ ਬਾਣੀ ਤਾਂ

ਸਤਿ ਹੈ। ਇਸ ਦੇ ਵਿਚ  
ਅਵਸਥਾ ਭੇਦ ਹੈ, ਰੌਚਕ  
ਵਾਲਿਆਂ ਵਾਸਤੇ ਰੌਚਕ  
ਹੈ ਅਤੇ ਭਿਆਨਕ  
ਵਾਲਿਆਂ ਵਾਸਤੇ  
ਭਿਆਨਕ ਹੈ ਅਤੇ  
ਯਥਾਰਥ ਵਾਲਿਆਂ  
ਵਾਸਤੇ ਯਥਾਰਥ ਹੈ।  
ਮਹਾਰਾਜ ਕਹਿਣ ਲੱਗੇ,  
“ਹਾਂ ਭਾਈ! ਉਥੇ ਸੱਚਮੁੱਚ  
ਹੀ ਲੇਖਾ ਪੱਤਾ ਹੁੰਦਾ ਹੈ,  
ਉਥੇ ਪਾਪੀਆਂ ਨੂੰ  
ਬੜੀਆਂ ਤਕਲੀਫਾਂ  
ਸਹਿਣੀਆਂ ਪੈਂਦੀਆਂ  
ਹਨ” -

ਪਾਪੀ ਕਰਮ ਕਮਾਵਦੇ  
ਕਰਦੇ ਹਾਏ ਹਾਇ॥  
ਨਾਨਕ ਜਿਉ ਮਥਨਿ  
ਮਾਧਾਣੀਆ ਤਿਉ ਮਥੇ  
ਧਮ ਰਾਇ॥  
ਪੰਨਾ - 1425

ਜਿਵੇਂ ਮਧਾਣੀਆਂ  
ਰਿੜਕ ਦਿੰਦੀਆਂ ਹਨ  
ਜੀਵ ਆਤਮਾ ਇਸ  
ਤਰ੍ਹਾਂ ਰਿੜਕਿਆ ਜਾਂਦਾ ਹੈ। ਰੁਕਮੀਨ ਪੁਛਣ ਲੱਗਿਆ ਕਿ  
ਮਹਾਰਾਜ! ਨਸ਼ਾ ਪੀਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ?

ਰੁਕਨਲ ਆਖੇ ਨਾਨਕਾ ਸੱਚਾ ਦੇਹ ਜਵਾਬ।  
ਦਰਗਹ ਤਿਨਾਂ ਕਉਨ ਹਾਲ ਜੋ ਪੀਵੈ ਭੰਗ ਸ਼ਰਾਬ।  
ਪੀਵਨ ਪਿਆਲੇ ਬਦਾਮਲ ਖਾਵਨ ਨਾਲ ਕਬਾਬ।  
ਭੰਗੀ ਅਫੀਮੀ ਪੀਸਤੀ ਛਕਨ ਉਲਮ ਨਪਾਕ।  
ਖਾਨ ਮਜਨਾਂ ਕਤਲੀਆਂ ਨਾਲ ਹਰੀਮ ਮਿਲਾਇ।  
ਕਰਦੇ ਇਸ਼ਕ ਹਰਾਮ ਪਰਨਾਰੀ ਕੰਠ ਲਗਾਇ।  
ਮੁਹਨ ਬਿਗਾਨੇ ਮਾਲ ਨੋ ਤਾਇਫੇ ਭੰਡ ਨਚਾਇ।  
ਦਮੜਾ ਲੈਨਾ ਹਰਾਮ ਦਾ ਦੇਨ ਹਰਮੇ ਜਾਇ।  
ਜੁਏ ਖੇਲਨ ਕੁਮਾਰਬਾਜ ਕਰਦੇ ਦਮੜੇ ਢੇਰ।  
ਪੰਜੇ ਐਬ ਜੁਆਗੀਏ ਚਿਤ ਦਾ ਫਿਰਦਾ ਫੇਰ।

ਜੈਸਾ ਵਹਿਣ ਸਮੁੰਦਰ ਦਾ ਗਿਆਨ ਨ ਆਵੈ ਵੱਤ।  
 ਕੁਕਨਲ ਆਖੇ ਨਾਨਕਾ ਇਹ ਹਿਰੈ ਕਿਤ ਭੱਤ।  
 ਸੁਝਨ ਨਾਹੀ ਅਜਗਾਈਲ ਦੇਂਦਾ ਬਹੁਤ ਸਜਾਇ।  
 ਦੇਹ ਖਬਰ ਦਰਗਾਹ ਦੀ ਸਰੀ ਮੁਖੁ ਅਲਾਇ।  
 ਹਾਲ ਤਿਨਾਂ ਕੀ ਹੋਇਗਾ ਜੋ ਪੀਵਨ ਅਮਲ ਬਿਕਾਰ।  
 ਸੱਚ ਸੁਨੇਹਾ ਸੋਫੀਆਂ ਇਹ ਭੀ ਕਰੋ ਬੀਚਾਰਿ।  
 ਤਾਂ ਹਉਂ ਮੰਨੀਂ ਨਾਨਕ ਕਲ ਵਿਚ ਅਵਲ ਫ਼ਕੀਰ।  
 ਕਰਕੇ ਅਮਲ ਬਿਕਾਰ ਜੋ ਕਰ ਸੱਚੀ ਤਦਬੀਰ।  
 ਸਿਫਤ ਸੁਣਾਉਂ ਸੋਫੀਆਂ ਜੋ ਪੀਅਨ ਪਿਆਲੇ ਸੱਚ।  
 ਗਿਹਨ ਖੁਮਾਰ ਰਤ ਦੀ ਮਨਹੁ ਤਿਆਗਨ ਕੱਚ।  
 ਆਖੇ ਕੁਕਨਲ ਨਾਨਕਾ ਸਚ ਗਵਾਹੀ ਦੇਹਿ।  
 ਅਮਲੀ ਰਦਨ ਸੋਫੀਆ ਸੋਫੀ ਅਮਲ ਰਦੇਇ।  
 ਝਗੜਾ ਨਿਬੜੇ ਦੋਹਾਂ ਦਾ ਇਕ ਕੜਾ ਕਰ ਲਖਾਇ।  
 ਲਿਖਿਆ ਵਿਚ ਕਤੇਬ ਜੋ ਸੋਈ ਮੁਖਹੁ ਅਲਾਇ।

#### ਜਨਮਸਾਥੀ

ਇਕ ਵਾਰ ਗੁਰੂ ਦਸ਼ਮੇਸ਼ ਪਿਤਾ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਸਤਿਸੰਗ ਦੀ ਮਹੱਤਤਾ ਦਸਦੇ ਹੋਏ ਫੁਰਮਾਨ ਕੀਤਾ ਕਿ ਗੁਰਮੁਖੇ! ਸਤਿਸੰਗ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜ਼ਿਕਰ ਬਾਂ ਪਰ ਬਾਂ ਆਉਂਦਾ ਹੈ। ਸਤਿਸੰਗ ਦੇ ਦਰਸ਼ਨ, ਸਤਿਸੰਗ ਦੀ ਧੂੜ ਮਹਾਂ ਪਵਿੱਤਰ ਗਿਣੀ ਜਾਂਦੀ ਹੈ, ਬਾਣੀ ਵਿਚ ਆਉਂਦਾ ਹੈ ਸੰਤਾਂ, ਗੁਰਸਿੱਖਾਂ ਦੀ ਧੂੜੀ ਪਵਿੱਤਰ ਗਿਣੀ ਜਾਂਦੀ ਹੈ, ਤੀਰਥ ਵੀ ਇਸ ਧੂੜੀ ਨੂੰ ਲੱਚਦੇ ਹਨ ਕਿਉਂਕਿ ਪਾਪੀ ਲੋਕ ਕਲਜੁੱਗ ਦੇ ਪ੍ਰਭਾਵ ਕਰਕੇ ਐਨੇ ਪਾਪ ਕਰਦੇ ਹਨ ਜਿਨ੍ਹਾਂ ਨੂੰ ਲਾਹੁਣ ਵਾਸਤੇ ਤੀਰਥਾਂ ਵਿਚ ਇਸ਼ਨਾਨ ਕਰਨ ਜਾਂਦੇ ਹਨ, ਤੀਰਥ ਇਨ੍ਹਾਂ ਦੇ ਪਾਪਾਂ ਨਾਲ ਮੈਲੇ ਹੋ ਕੇ ਗੁਰਮੁਖ ਪਿਆਰਿਆਂ ਦੀ ਧੂੜੀ ਨੂੰ ਲੱਚਦੇ ਹਨ ਜਿਵੇਂ ਕਿ -

ਗੰਗਾ ਜਮੁਨਾ ਗੋਦਾਵਰੀ ਸਰਮੁਤੀ  
 ਤੇ ਕਰਹਿ ਉਦਾਮੁ ਧਰਿ ਸਾਧੂ ਕੀ ਤਾਈ॥  
 ਕਿਲਵਿਖ ਮੈਲੁ ਭਰੈ ਪਰੇ ਹਮਰੇ ਵਿਚਿ  
 ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ॥  
 ਤੀਰਥ ਅਠਸਠਿ ਮਜਨੁ ਨਾਈ॥  
 ਸਤਸੰਗਤਿ ਕੀ ਧੂਰਿ ਪਗੀ ਉਡਿ ਨੇਡੀ  
 ਸਭ ਫੁਰਮਤਿ ਮੈਲੁ ਗਵਾਈ॥      ਪੰਨਾ - 1263

ਕਲਜੁੱਗ ਦਾ ਪ੍ਰਮੁੱਖ ਸਾਧਨ ਸਤਿਸੰਗ ਹੈ, ਜੇ ਪੂਰੀ ਵਿਧੀ ਨਾਲ ਸਤਿਸੰਗ ਕੀਤਾ ਜਾਵੇ ਤਾਂ ਜਿਨੇ ਕਦਮ ਕੱਈ ਸਤਿਸੰਗ ਵਲ ਨੂੰ ਪੁੱਟ ਕੇ ਆਉਂਦਾ ਹੈ ਉਨੇ ਜਗਾਂ ਦਾ ਫਲ ਮਿਲਦਾ ਹੈ। ਜਦੋਂ ਮਨ ਚਿੱਤ ਇਕਾਗਰ ਕਰਕੇ ਸ਼ਬਦ ਕੀਰਤਨ ਵਿਚ ਬੋਲਦਾ ਹੈ, ਮਨ ਵਿਚ ਵਿਚਾਰ ਕਰਦਾ ਹੈ ਅਤੇ ਹਿਰਦੇ ਵਿਚ ਉਪਦੇਸ਼ ਬਾਣੀ ਦੇ ਧਾਰਨ ਕਰਦਾ ਹੈ ਤਾਂ ਇਸ ਦਾ ਫਲ ਮਹਾਨ-ਮਹਾਨ ਹੋਇਆ ਕਰਦਾ ਹੈ ਜੋ ਪਹਿਲੇ ਜੁਗਾਂ ਵਿਚ ਪ੍ਰਾਪਤ ਨਹੀਂ ਸੀ ਹੋਇਆ ਕਰਦਾ। ਫੁਰਮਾਨ ਹੈ -

ਕਈ ਕੌਟਿਕ ਜਗ ਫਲਾ ਸੁਣਿ ਗਾਵਨਹਾਰੇ ਰਮਾ॥  
 ਪੰਨਾ - 546

ਕਲਜੁੱਗ ਦੇ ਵਿਚ ਇਹ ਦੁਰਲੱਭ ਚੀਜ਼ ਹੈ -

ਗਰੀ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥  
 ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥  
 ਪੰਨਾ - 642

ਜਿਨੇ ਵੀ ਸਵਰਗ ਲੋਕ ਹਨ ਭਾਵੇਂ ਉਹ ਛੋਟਾ ਹੈ, ਭਾਵੇਂ ਵੱਡਾ ਹੈ ਉਹ ਭੋਗ ਲੋਕ ਹਨ, ਜੀਵ ਮਾਨਸ ਦੇਹ ਧਾਰਨ ਕਰਕੇ ਕਰਮ ਕਰਦਾ ਹੈ। ਫਲ ਦੀ ਇਛਿਆ ਕਰਦਾ ਹੈ, ਸਵਰਗ ਲੋਕਾਂ ਵਿਚ ਜਾ ਕੇ ਫਲ ਭੋਗਦਾ ਹੈ, ਭਾਵੇਂ ਸੁੱਖ ਦੁਨੀਆਂ ਦੇ ਹੋਣ, ਭਾਵੇਂ ਅਨੇਕ ਸੁੱਖ ਸਵਰਗ ਦੇ ਹੋਣ, ਆਦਮੀ ਦਾ ਮਨ ਕਦੇ ਵੀ ਸ਼ਾਂਤ ਨਹੀਂ ਹੋਇਆ ਕਰਦਾ ਕਿਉਂਕਿ ਸੁੱਖ ਹੋਰ ਚੀਜ਼ ਹੈ, ਸ਼ਾਂਤੀ ਹੋਰ ਚੀਜ਼ ਹੈ ਦੇਵ ਲੋਕਾਂ ਵਿਚ ਸੁੱਖ ਬਹੁਤ ਜ਼ਿਆਦਾ ਹਨ, ਬੈਕੁਂਠ ਧਾਮ ਦਾ ਸੁੱਖ ਇਥੇ ਦੇ ਚਕਰਵਰੀ ਬਾਦਸ਼ਾਹ ਦੇ ਸੁੱਖ ਨਾਲੋਂ ਕ੍ਰੋੜਾਂ ਖਰਬ ਗੁਣਾਂ ਜ਼ਿਆਦਾ ਹੁੰਦਾ ਹੈ ਪਰ ਨਾਮ ਤੋਂ ਬਗੂਰ ਮਨ ਵਿਚ ਪੁੰ ਅਨੰਦ ਦਾ ਝਲਕਾ ਨਹੀਂ ਵਜਦਾ। ਦੇਵ ਲੋਕਾਂ ਦੇ ਮੁਖੀ ਦੇਵਤਾ ਗੁਰੂਆਂ, ਪੀਰਾਂ, ਮਹਾਂਪੁਰਸ਼ਾਂ ਦੇ ਸਤਿਸੰਗ ਸੁਣਨ ਲਈ ਗੁਪਤ ਰੂਪ ਵਿਚ ਸਤਿਸੰਗਾਂ ਵਿਚ ਆ ਕੇ ਬਿਗਾਜ ਜਾਂਦੇ ਹਨ। ਭਾਈ ਗੁਰਦਾਸ ਜੀ ਤਾਂ ਲਿਖਦੇ ਹਨ ਕਿ ਬੈਕੁਂਠ ਪਤੀ ਵੀ ਸਤਿਸੰਗ ਵਿਚ ਆ ਕੇ ਬਹੁਤ ਹੀ ਪਿਆਰ ਨਾਲ ਭਗਤਾਂ ਨਾਲ ਇਕਮਿਕ ਹੋ ਕੇ ਰੂਪ ਅਰੂਪ ਸਹਿਤ ਸੰਗਤ ਰੂਪ ਵਿਚ ਬੈਠ ਜਾਂਦੇ ਹਨ। ਨਾਰਦਮੁਨੀ ਨੂੰ ਉਨ੍ਹਾਂ ਨੇ ਦਸਿਆ ਸੀ ਕਿ ਨਾਰਦ! ਲੋਕ ਕਹਿੰਦੇ ਹਨ ਕਿ ਮੇਰਾ ਕੋਈ ਘਰ ਨਹੀਂ ਹੈ, ਮੇਰਾ ਕੋਈ ਪਰਿਵਾਰ ਨਹੀਂ, ਮੇਰਾ ਕੁਝ ਵੀ ਨਹੀਂ ਹੈ, ਪਰ ਮੈਂ ਤੈਨੂੰ ਦਸਦਾ ਹਾਂ -

ਨਿਜ ਘਰ ਮੇਰੋ ਸਾਧ ਸੰਗਤਿ ਨਾਰਦ ਮੁਨਿ,  
 ਦਰਸਨ ਸਾਧ ਸੰਗ, ਮੇਰੋ ਨਿਜ ਰੂਪ ਹੈ।  
 ਸਾਧ ਸੰਗ ਮੇਰੋ ਮਾਤਾ ਪਿਤਾ ਅੰਕੁਰੰਬ ਸਖਾ,  
 ਸਾਧ ਸੰਗ ਮੇਰੋ ਸੁਤ ਸ੍ਰੇਸਟ ਅਨੁਪ ਹੈ।  
 ਸਾਧ ਸੰਗ ਸਰਬ ਨਿਧਾਨ ਪ੍ਰਾਨ ਜੀਵਨ ਮੈ,  
 ਸਾਧ ਸੰਗ ਨਿਜ ਪਦ ਸੇਵਾ ਦੀਪ ਧੂਪ ਹੈ।  
 ਸਾਧ ਸੰਗ ਰੰਗ ਰਸ ਭੋਗ ਸੁਖ ਸਹਜ ਮੈ,  
 ਸਾਧ ਸੰਗ ਸੋਭਾ ਅਤਿ ਉਪਮਾ ਅੰਕੁਰੰ ਹੈ॥

ਕਬਿੰਤ ਭਾਈ ਗੁਰਦਾਸ ਜੀ

ਗੁਰਸਿੱਖਾਂ ਨੇ ਇਹ ਸਾਰੇ ਬਚਨ ਸੁਣੇ, ਉਨ੍ਹਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ! ਆਪ ਕ੍ਰਿਪਾ ਕਰਕੇ ਇਕ ਦਿਨ ਸਤਿਸੰਗ ਵਿਚ ਬਿਗਾਜ ਰਹੇ ਦੇਵਤਿਆਂ ਦੇ ਦਰਸ਼ਨ ਕਰਾਉਣ ਦੀ ਕ੍ਰਿਪਾ ਜ਼ਰੂਰ ਕਰੋ ਜੀ। ਗੁਰੂ ਮਹਾਰਾਜ ਜੀ ਨੇ ਬੇਨਤੀ ਸੁਣ ਕੇ ਤੁਕ ਪੜ੍ਹੀ -

ਸਰਬ ਬੂਤ ਆਪਿ ਵਰਤਾਰਾ॥

ਸਰਬ ਨੈਨ ਆਪਿ ਪੇਖਨਹਾਰਾ॥

ਪੰਨਾ - 294

ਇਹ ਬਚਨ ਕਹਿੰਦੇ ਸਾਰ ਕੁਝ ਸਮੇਂ ਲਈ ਗੁਰਸਿੱਖਾਂ ਨੂੰ ਦਿਬਾਜ ਦ੍ਰਿਸ਼ਟੀ ਦੀ ਪ੍ਰਾਪਤੀ ਹੋ ਗਈ, ਕੀ ਦੇਖਦੇ ਹਨ ਕਿ ਦੀਵਾਨ ਵਿਚ ਸੰਗਤਾਂ ਦੇ ਉਪਰ ਸ਼ਿਲਮਿਲ-ਸ਼ਿਲਮਿਲ ਹੋ ਰਹੀ ਹੈ, ਅਨੇਕ ਦੇਵਤਾ ਲੋਕ ਗੁਰੂ ਮਹਾਰਾਜ ਦੀ ਹਜੂਰੀ ਵਿਚ ਹੱਥ ਬੰਨੀਂ ਬੈਠੇ ਹਨ ਅਤੇ ਗੁਰੂ ਮਹਾਰਾਜ ਜੀ ਦੇ ਮੁਖਾਰਬਿਦ ਤੋਂ ਮਹਾਂ ਅਕਬ ਕਥਾ ਦੇ ਬਚਨ ਸੁਣ ਰਹੇ ਹਨ। ਸਾਰਿਆਂ ਦੇ ਮਨ ਬੜੇ ਪ੍ਰਸੰਨ ਹੋਏ ਕਿ ਸਤਿਸੰਗ ਅਸੀਂ ਹੀ ਨਹੀਂ ਸੁਣਦੇ ਸਗਮਾਂ ਦੇਵ ਲੋਕਾਂ ਦੇ ਦੇਵਤੇ ਵੀ ਆ ਕੇ ਬਿਗਾਜਮਾਨ ਹੁੰਦੇ ਹਨ।

ਇਥੇ ਮੈਂ ਇਕ ਵਾਰੀ ਦੀ ਘਟਨਾ ਦਾ ਜ਼ਿਕਰ ਕਰਦਾ ਹਾਂ ਕਿ ਸੰਤ ਮਹਾਰਾਜ ਜੀ ਰਾੜੇ ਸਾਹਿਬ ਵਾਲੇ, ਫਤਹਿਗੜ

ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਕੀਰਤਨ ਕਰ ਰਹੇ ਸਨ। ਸਟੇਜ ਬਹੁਤ ਹੀ ਖੁਲ੍ਹੀ ਭੁਲ੍ਹੀ ਲਾਈ ਹੋਈ ਸੀ। ਸਟੇਜ ਦੇ ਸਾਮ੍ਝਣੇ ਚਾਦਰਾਂ ਵਿਛਾ ਕੇ ਕੁਝ ਜਗ੍ਹਾ ਬਚਦੀ ਸੀ, ਸੰਗਤਾਂ ਜ਼ਗਾ ਪਿਛੇ ਹਟ ਕੇ ਬੈਠੀਆਂ ਸਨ, ਮੈਂ ਵੀ ਪਰਿਵਾਰ ਸਮੇਤ ਦੀਵਾਨ ਸਰਵਣ ਕਰਨ ਚੰਡੀਗੜ੍ਹ ਤੋਂ ਗਿਆ ਹੋਇਆ ਸਾਂ। ਇਹ ਗੱਲ 1964-65 ਦੇ ਕਰੀਬ ਦੀ ਹੈ, ਮੇਰੇ ਨਾਲ ਸਰਦਾਰ ਗੁਰਨਾਮ ਸਿੰਘ ਸਵਰਗਵਾਸੀ ਸਾਬਕਾ ਚੀਫ ਮਨਿਸਟਰ ਪੰਜਾਬ ਦੇ ਘਰੋਂ ਬੀਬੀ ਡਾ। ਸੰਤ ਕੌਰ ਜੀ ਵੀ ਸਨ। ਅਸੀਂ ਦੀਵਾਨ ਸੁਣ ਲਿਆ, ਭੋਗ ਪੈ ਗਿਆ ਤਾਂ ਮੇਰੇ ਘਰੋਂ ਬੀਬੀ ਰਣਜੀਤ ਕੌਰ ਜੀ ਇਕ ਦਮ ਉਠ ਕੇ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਤੁਹਾਡੇ ਅੱਗੇ ਤਿੰਨ ਬਹੁਤ ਹੀ ਅਲੋਕਿਕ ਰੂਹਾਂ ਆ ਕੇ ਬੈਠੀਆਂ ਸਨ, ਉਹ ਬੰਦੇ ਇਸ ਲੋਕ ਦੇ ਨਹੀਂ ਸੀ ਲਗ ਰਹੇ, ਤੁਸੀਂ ਉਨ੍ਹਾਂ ਨੂੰ ਪੁਛਿਆ ਕਿਉਂ ਨਾ ਅਤੇ ਨਾ ਹੀ ਕੋਈ ਸੇਵਾ ਕੀਤੀ। ਉਹ ਭੋਗ ਪੈਣ ਤੋਂ ਪਹਿਲਾਂ ਹੀ ਚਲੇ ਗਏ ਸਨ। ਮੈਂ ਕਿਹਾ ਕਿ ਮੇਰੇ ਸਾਮ੍ਝਣੇ ਤਾਂ ਕੋਈ ਆਇਆ ਹੀ ਨਹੀਂ। ਉਸ ਨੇ ਵੀ ਕਈ ਵਾਰੀ ਕਿਹਾ ਕਿ ਤੁਹਾਡੇ ਸਾਮ੍ਝਣੇ ਬੈਠੇ ਤਾਂ ਸਨ। ਅਖੀਰ ਜਦੋਂ ਕੋਈ ਫੈਸਲਾ ਨਾ ਹੋ ਸਕਿਆ ਤਾਂ ਇਸ ਪਸ਼ਨ ਦੇ ਸਮਾਧਾਨ ਲਈ ਸਮਾਂ ਵੀਚਾਰ ਕੇ ਸੰਤ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਬੀਬੀ ਰਣਜੀਤ ਕੌਰ ਬਾਰ-ਬਾਰ ਕਹਿ ਰਹੀ ਹੈ ਕਿ ਤਿੰਨ ਅਜੀਬ ਕਿਸਮ ਦੀਆਂ ਰੂਹਾਂ ਆ ਕੇ ਮੇਰੇ ਸਾਮ੍ਝਣੇ ਬਿਗਾਜ ਗਈਆਂ ਸਨ ਪਰ ਮਹਾਰਾਜ ਜੀ ਮੈਂ ਤਾਂ ਦੇਖਿਆ ਨਹੀਂ, ਉਸ ਵੇਲੇ ਸੰਤ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਗੱਲਾਂ ਬਹੁਤ ਗੁਪਤ ਰਖਣ ਵਾਲੀਆਂ ਹਨ, ਪਰ ਗੁਰੂ ਮਹਾਰਾਜ ਜੀ ਦੇ ਅੰਦਰ ਸੰਕੇਤ ਆਉਂਦਾ ਹੈ ਕਿ ਜਿਥੇ ਕੀਰਤਨ ਹੁੰਦਾ ਹੈ ਉਹ ਥਾਂ ਬੈਕੰਠ ਬਣ ਜਾਇਆ ਕਰਦੀ ਹੈ, ਉਸ ਥਾਂ ਦੇ ਉਤੇ ਬੈਕੰਠ ਪਤੀ ਆਪਣੇ ਦੇਵਗਣਾਂ ਦੇ ਨਾਲ ਆ ਕੇ ਬਿਗਾਜ ਜਾਂਦੇ ਹਨ। ਉਨ੍ਹਾਂ ਦੀ ਮਰਜ਼ੀ ਹੈ ਭਾਵੇਂ ਉਹ ਪਹਿਲੀਆਂ ਲਾਈਨਾਂ ਵਿਚ ਬੈਠ ਜਾਣ, ਭਾਵੇਂ ਪਿਛਲੀਆਂ ਲਾਈਨਾਂ ਵਿਚ ਬੈਠ ਜਾਣ, ਭਾਵੇਂ ਅਦਿੱਸ਼ ਰੂਪ ਵਿਚ ਅਸਮਾਨ ਵਿਚ ਸਜੇ ਰਹਿਣ ਐਸਾ ਮਹਾਂਪੁਰਸ਼ਾਂ ਦਾ ਫੁਰਮਾਨ ਹੈ -

**ਗਰੀਬੀ ਕਥਾ ਹੋਤੀ ਹੈ ਜਹਾਂ ਗੰਗਾ ਬੀ ਚਲ ਆਵਤ ਤਹਾਂ।**

ਸਾਰੇ 68 ਤੀਰਥ ਸਤਿਸੰਗ ਵਿਚ ਪਹੁੰਚ ਕੇ ਸੇਵਾ ਕਰਨੀ ਲੋਚਦੇ ਹਨ, ਦੇਵਤੇ ਵੀ ਆ ਜਾਂਦੇ ਹਨ, ਅਨੇਕਾਂ ਮਹਾਂਪੁਰਸ਼ਾਂ ਦੇ ਦੀਵਾਨਾਂ ਵਿਚ ਦੇਵਤਾ ਆ ਕੇ ਬਿਗਾਜ ਜਾਂਦੇ ਹਨ, ਇਥੋਂ ਤਕ ਵੀ ਹੈ ਕਿ ਬੁਖਮਗਿਆਨੀਆਂ ਦੀ ਥੋੜ੍ਹਾ ਵਿਚ ਦੇਵਤਾ ਲੋਕ ਇਸ ਮ੍ਰਿਤ੍ਤ ਲੋਕ ਵਿਚ ਭ੍ਰਮਣ ਕਰਦੇ ਹਨ ਜਿਥੋਂ ਕਿ ਫੁਰਮਾਨ ਆਉਂਦਾ ਹੈ -

**ਬੁਖਮਗਿਆਨੀ ਕਉ ਥੋੜ੍ਹਾ ਮਹੇਸੂਰ॥**

**ਨਾਨਕ ਬੁਖਮਗਿਆਨੀ ਆਪਿ ਪਰਮੇਸੂਰ॥ ਪੰਨਾ - 273**

ਇਹ ਕੋਈ ਅਨੋਖੀ ਬਾਤ ਨਹੀਂ ਹੈ ਇਹ ਤਾਂ ਮਹਾਂਪੁਰਸ਼ਾਂ ਦੇ ਦੀਵਾਨਾਂ ਵਿਚ ਆਮ ਹੀ ਵਰਤਾਰਾ ਵਰਤਦਾ ਰਹਿੰਦਾ ਹੈ, ਮੁਕਤ ਆਤਮਾਵਾਂ ਸਤਿਸੰਗਾਂ ਵਿਚ ਆ ਕੇ ਬਿਗਾਜ ਜਾਂਦੀਆਂ ਹਨ ਇਸੇ ਕਰਕੇ ਇਹ ਮਹਾਂ ਪਵਿੱਤਰ ਗਿਣਿਆ ਜਾਂਦਾ ਹੈ।

ਸੋ ਗੁਰੂ ਮਹਾਰਾਜ ਜੀ ਨੇ ਦੇਵਤਿਆਂ ਦੇ ਦਰਸ਼ਨ ਦੀਵਾਨ ਵਿਚ ਕਰਾ ਦਿਤੇ, ਦਿਬਜ ਦ੍ਰਿਸ਼ਟੀ ਦੀ ਬਕਸ਼ਿਸ਼ ਕਰ ਦਿਤੀ ਪਰ ਇਕ ਰਾਜਾ ਕੁਝ ਅਹਿਲਕਾਰਾਂ ਸਮੇਤ ਗੁਰੂ

ਮਹਾਰਾਜ ਜੀ ਦੇ ਸਨਮੁਖ ਹਾਜ਼ਰ ਹੋਇਆ। ਉਸ ਨੇ ਨਮਸਕਾਰ ਕੀਤੀ। ਗੁਰੂ ਮਹਾਰਾਜ ਨੇ ਉਸੇ ਸਮੇਂ ਕਿਹਾ ਕਿ ਗੁਰਸਿੱਖੋ! ਤੁਸੀਂ ਕਿਓਂਡੇ ਆਦਿ ਦਾ ਛਿੜਕਾਓ ਕਰੋ, ਹੁਕਮ ਦੀ ਤਾਲੀਮ ਹੋ ਗਈ ਪਰ ਜਿੰਨੇ ਵੀ ਦੇਵਤੇ ਬੈਠੇ ਸਨ ਉਨ੍ਹਾਂ ਸਾਹਿਬਾਂ ਵਿਚ ਹਿਲਜੁਲ ਪੈਦਾ ਹੋ ਗਈ ਅਤੇ ਇਕ-ਇਕ ਕਰਕੇ ਦੀਵਾਨ ਵਿਚੋਂ ਚਲੇ ਗਏ। ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ, ਕਹਿਣ ਲੱਗੀਆਂ, “ਪਾਤਸ਼ਾਹ! ਦਰਸ਼ਨ ਵੀ ਕਰਾਏ ਪਰ ਇਹ ਕੀ ਹੋਇਆ, ਐਨੀ ਹਲਚਲ ਪੈਦਾ ਹੋ ਗਈ ਕਿ ਦੇਵਤੇ ਵੀ ਸਤਿਸੰਗ ਵਿਚੋਂ ਉਠ ਕੇ ਚਲੇ ਗਏ।

ਉਸ ਵੇਲੇ ਗੁਰੂ ਮਹਾਰਾਜ ਜੀ ਨੇ ਸੰਗਤਾਂ ਦੀ ਬੇਨਤੀ ਸੁਣ ਕੇ ਸਪਸ਼ਟ ਕੀਤਾ ਕਿ ਇਹ ਜੋ ਰਾਜਾ ਆਪਣੇ ਅਹਿਲਕਾਰਾਂ ਸਮੇਤ ਹੁਣੇ ਹੀ ਪਹੁੰਚਿਆ ਹੈ ਇਸ ਨੇ ਤਿੰਨ ਦਿਨ ਪਹਿਲਾਂ ਤਮਾਕੁ ਦਾ ਸੇਵਨ ਕੀਤਾ ਹੋਣ ਕਰਕੇ ਇਸ ਦੇ ਸਰੀਰ ਵਿਚ ਐਨੀ ਬਦਲੀ ਭਰ ਗਈ ਹੈ ਕਿ ਦੇਵਤਾ ਲੋਕ ਸਹਿਨ ਨਹੀਂ ਕਰ ਸਕੇ ਅਤੇ ਉਹ ਸਾਰੇ ਉਠ ਕੇ ਚਲੇ ਗਏ।

ਨਜ਼ੇ ਕੋਈ ਅੱਛੀ ਚੀਜ਼ ਨਹੀਂ ਹੁੰਦੀ, ਰਹਿਤਨਾਮੇ ਵਿਚ ਜਿਕਰ ਆਉਂਦਾ ਹੈ ਜੋ ਅਸਾਡੇ ਬਜੂਰਗ ਥੋੜ੍ਹੇ ਬਹੁਤ ਪੁੰਨ ਕਰਕੇ ਸਵਰਗ ਲੋਕਾਂ ਵਿਚ ਫਲ ਭੋਗ ਰਹੇ ਹੁੰਦੇ ਹਨ ਉਨ੍ਹਾਂ ਦਾ ਸਬੰਧ ਆਪਣੇ ਖਾਨਦਾਨਾਂ ਨਾਲ ਜੁਡਿਆ ਹੁੰਦਾ ਹੈ, ਪਰ ਉਨ੍ਹਾਂ ਦਾ ਜੇ ਕੋਈ ਵਾਰਸ ਤਮਾਕੁ ਦਾ ਸੇਵਨ ਕਰ ਲਵੇ ਤਾਂ ਅਜਿਹਾ ਲਿਖਿਆ ਹੋਇਆ ਹੈ ਕਿ -

**ਤਨਕ ਤਮਾਕੁ ਸੇਵੀਐ ਦੇਵ ਪਿਤਰ ਤਜਿ ਜਾਇ॥  
ਪਾਣੀ ਤਾ ਕੈ ਹਾਥ ਕਉ ਮਧਰਾ ਸਮ ਅਘਦਾਇ॥  
ਮਦਰਾ ਦਹਤੀ ਸਪਤ ਕੁਲ ਭਾਂਗ ਦਹੈ ਤਨ ਏਕ॥  
ਜਗਤ ਜੂਠ ਸ਼ਤ ਕੁਲ ਦਹੈ ਨਿੰਦਾ ਦਹੈ ਅਨੇਕ॥**

ਰੁਕਨਦੀਨ ਦੇ ਪਸ਼ਨ ਦਾ ਸਮਾਧਾਨ ਕਰਦਿਆਂ ਸਵਰਗਵਾਸੀ ਬਜੂਰਗਾਂ ਦੀ ਆਪਣੇ ਪਰਿਵਾਰ ਉਤੇ ਦ੍ਰਿਸ਼ਟੀ ਰਹਿੰਦੀ ਹੈ ਜੋ ਮਦਦ ਕਰਦੀ ਹੈ ਪਰ ਜੇ ਉਨ੍ਹਾਂ ਦਾ ਵਾਰਸ ਤਮਾਕੁ ਪੀ ਲਵੇ ਤਾਂ ਉਨ੍ਹਾਂ ਦਾ ਤਪ ਛੀਨ ਹੋ ਜਾਂਦਾ ਹੈ ਅਤੇ ਇਹ ਅਸਰ ਸੌ ਕੁਲਾਂ ਤੀਕਰ ਪੁਜਦਾ ਹੈ, ਅਜਿਹੇ ਸਮੇਂ ਬਜੂਰਗ ਆਪਣੇ ਨਾਲਾਇਕ ਵਾਰਸਾਂ ਨੂੰ ਤਿਆਗ ਦਿੰਦੇ ਹਨ। ਤਮਾਕੁ ਨੌਸੀ ਕਰਨ ਵਾਲੇ ਦੇ ਹੱਥਾਂ ਪਾਣੀ ਪੀਣਾ ਸ਼ਰਾਬ ਪੀਣ ਦੇ ਦੌਸ਼ ਦੇ ਬਰਾਬਰ ਗਿਣਿਆ ਜਾਂਦਾ ਹੈ। ਸ਼ਰਾਬ ਸੱਤ ਕੁਲਾਂ ਨੂੰ ਨਰਕ ਵਿਚ ਯਕਦੀ ਹੈ, ਤਮਾਕੁ ਸੌ ਕੁਲਾਂ ਭੋਬਦਾ ਹੈ, ਨਿੰਦਾ ਅਨੇਕ ਕੁਲਾਂ ਦਾ ਨਾਸ਼ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਨਸ਼ਾ ਪੀਣ ਵਾਲਿਆਂ ਦਾ ਹਾਲ ਦਸਦਿਆਂ ਫੁਰਮਾਇਆ -

**ਨਾਨਕ ਆਖੇ ਰੁਕਨਦੀਨ ਲਿਖਿਆ ਵਿਚ ਕਿਤਾਬ।  
ਦਰਗਹ ਅੰਦਰ ਮਾਰੀਅਨ ਜੋ ਪੀਦੇ ਭੰਗ ਸ਼ਰਾਬ।  
ਚਰਸ ਅਫ਼ੀਮੀ ਪੋਸਤੀ ਚਿਲਮਾਂ ਛਿਕਨ ਪਿਸ਼ਾਨ।  
ਖਾਨ ਮਜ਼ੁਨਾਂ ਕਤਲੀਆਂ ਸੀਖੀਂ ਲਾਇ ਕਬਾਬ।  
ਪੀਦੇ ਭੰਗ ਤ੍ਰਕਾਇਕੇ ਜਹੂਰੀ ਨਾਲ ਰਲਾਇ।  
ਢੁਨੀਆਂ ਮਾਨਣ ਮਸਤੀਆਂ ਦਰਗਹਿ ਲੈਣ ਸਜਾਇ।  
ਜਿਉਂ ਤਿਲ ਘਾਣੀ ਪੀੜੀਅਨ ਦੁਹਾਂ ਜਹਾਨਾ ਮਾਰਿ।  
ਮਣ ਪਰਾਈਆਂ ਔਰਤਾਂ ਤਪਤ ਬੰਮ ਗਲ ਲਾਇ।  
ਸਿੱਕਾ ਘਾਲ ਸਹੰਸ੍ਹ ਮਨ ਮੁਹੀਂ ਤਿਨਾਦੀ ਪਾਰਿ।**

ਜੋ ਅਮਲ ਬਿਕਾਰੀ ਸੰਗ ਕਰੇ ਤਿਨਾਂ ਮਿਲੇ ਸਜਾਇ।  
 ਦੁਹੀਂ ਜਹਾਨੀਂ ਜਰਦ ਰੋਇ ਰਹਿੰਦੇ ਸਦਾ ਖੁਆਰ।  
 ਸੋਫੀ ਖਾਸੇ ਮਜਲਸੀ ਤਿਨੇ ਸੱਚ ਖੁਆਰ।  
 ਚੌਰ ਹਰਾਮੀ ਕੁਮਾਰ ਬਾਜ ਇਨ੍ਹਾਂ ਪੀੜਨ ਘਾਣੀ ਪਾਇ।  
 ਮੁਖੁੰ ਪੁਕਾਰਨ ਹਾਇ ਹਾਇ ਅਗੋਂ ਸੁਣੀਐ ਨਾਹੀਂ ਕਾਇ।  
 ਜਨਮਸਾਖੀ

ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ॥  
 ਨਾਨਕ ਜਿਉ ਮਥਨ ਮਾਧਾਣੀਆ ਤਿਉ ਮਥੇ ਧਮਗਾਇ॥  
 ਪੰਨਾ - 1425

ਬਾਝੋਂ ਰੋਟੀ ਪਾਣੀਐ ਹੋਰ ਨ ਖਾਣੇ ਖਾਨ।  
 ਕਰਨ ਅਲਾਹ ਦੀ ਬੰਦਗੀ ਸਾਬਤ ਰਖ ਈਮਾਨ।  
 ਪੀਨ ਬਿਕਾਰੀ ਅਮਲ ਨੂੰ ਦਰਗਹ ਲਹਨ ਨ ਢੋਇ।  
 ਮੁਖ ਤਿਨਾਂ ਦੇ ਕਿਰਬਤੀ ਬਾਤ ਨ ਪੁਛੇ ਕੋਇ।  
 ਨਾਨਕ ਆਖੇ ਰੁਕਨਦੀਨ ਸਚਾ ਇਹ ਜਵਾਬ।  
 ਜੋ ਦਰਗਹ ਅੰਦਰ ਵਰਤਦਾ ਲਿਖਿਆ ਵਿਚ ਕਿਤਾਬ।  
 ਬਾਝ ਅਲਾਹ ਦੀ ਬੰਦਗੀ ਗਲਾਂ ਹੋਰ ਸੈਤਾਨ।  
 ਜਨਮਸਾਖੀ

ਜਦੋਂ ਅਸੀਂ ਆਪਣੇ ਇਤਿਹਾਸ ਨੂੰ ਵਾਰਦੇ ਹਾਂ ਜੋ ਗੁਰਦਵਾਰਿਆਂ ਵਿਚ ਹਰ ਰੋਜ਼ ਪੜ੍ਹੇ ਕੇ ਸੁਣਾਇਆ ਜਾਂਦਾ ਹੈ ਤਾਂ ਬਹੁਤ ਹੀ ਅਨਰਥ ਸੁਣਿਆ ਜਾਂਦਾ ਹੈ। ਜਦੋਂ ਭਾਈ ਬਚਿੱਤਰ ਸਿੰਘ ਜੀ ਦਾ ਪ੍ਰਸੰਗ ਪੜ੍ਹਦੇ ਹਾਂ ਕਿ ਪਹਾੜੀ ਰਾਜਿਆਂ ਨੇ ਮਸਤ ਹਾਥੀ ਨੂੰ ਕਿਲੇ ਦਾ ਦਰਵਾਜ਼ਾ ਤੁੜਵਾਉਣ ਲਈ ਦੂਜੇ ਦਿਨ ਤਵੀਆਂ ਲਾ ਕੇ ਭੇਜਣਾ ਸੀ। ਗੁਰੂ ਮਹਾਰਾਜ਼ ਨੇ ਇਹ ਸੁਣਦਿਆਂ ਕਿਹਾ ਕਿ ਭਾਈ ਦੁਨੀਚੰਦ ਅਸਾਡਾ ਗੁਰਸਿੱਖ ਕਲੁਂ ਨੂੰ ਮੁਕਾਬਲਾ ਕਰੇਗਾ ਪਰ ਦੁਨੀਚੰਦ ਇਹ ਗੱਲ ਸੁਣ ਕੇ ਕਿਲਾ ਛੱਡ ਗਿਆ ਤਾਂ ਗੁਰੂ ਮਹਾਰਾਜ਼ ਨੇ ਭਾਈ ਬਚਿੱਤਰ ਸਿੰਘ ਨੂੰ ਕਿਹਾ ਕਿ ਇਹ ਸਾਡਾ ਸ਼ੇਰ ਹਾਥੀ ਨਾਲ ਮੁਕਾਬਲਾ ਕਰੇਗਾ। ਇਤਿਹਾਸ ਵਿਚ ਲਿਖਿਆ ਹੋਇਆ ਹੈ ਉਸ ਵੇਲੇ ਗੁਰੂ ਮਹਾਰਾਜ਼ ਨੇ ਕਿਹਾ ਕਿ ਇਸ ਨੂੰ ਸਪੇਸ਼ਲ ਅਫੀਮ ਜੋ ਚੀਨ ਤੋਂ ਮੰਗਾਈ ਹੈ ਉਹ ਦੇਵੋ। ਪ੍ਰਸੰਗ ਅਨੁਸਾਰ ਭਾਈ ਬਚਿੱਤਰ ਸਿੰਘ ਅਫੀਮ ਦੇ ਨਸ਼ੇ ਅਧੀਨ ਹੋਇਆ ਹੋਇਆ ਹਾਥੀ ਨਾਲ ਲਤਿਆ।

ਇਸੇ ਤਰ੍ਹਾਂ ਨਾਲ ਜਦੋਂ ਭਾਈ ਤਾਰਾ ਸਿੰਘ ਦਾ ਲਾਹੌਰ ਦੇ ਹਾਕਮ ਨਾਲ ਮੁਕਾਬਲਾ ਹੋਇਆ ਤਾਂ ਉਸ ਨੇ ਸਿੰਘਾਂ ਨੂੰ ਬਹੁਤ ਤੇਜ਼ ਕਿਸਮ ਦੀ ਸ਼ਰਾਬ ਪਿਲਾਈ ਹੋਈ ਸੀ। ਇਹ ਗੱਲਾਂ ਕਹਿਣੀਆਂ ਗੁਰਮਤਿ ਵਿਰੋਧੀ ਹਨ ਅਤੇ ਅਸੀਂ ਬੜੇ ਆਰਾਮ ਨਾਲ ਪ੍ਰਚਾਰਕਾਂ ਤੋਂ ਸੁਣਦੇ ਰਹਿੰਦੇ ਹਾਂ। ਅਜਿਹੀਆਂ ਸਾਖੀਆਂ ਗੁਰੂ ਮਹਾਰਾਜ਼ ਦੇ ਨਾਮ ਨਾਲ ਵੀ ਜੋੜ ਦਿੰਦੇ ਹਨ ਕਿ ਗੁਰੂ ਮਹਾਰਾਜ਼ ਜੀ ਨੇ ਚਮਕੌਰ ਦੀ ਗੜ੍ਹੀ ਛੱਡ ਜਾਣ ਉਪਰੰਤ ਭਾਈ ਮਾਨ ਸਿੰਘ ਨੂੰ ਕਿਹਾ ਕਿ ਭਾਈ ਮਾਨ ਸਿੰਘ ਅਸਾਡੀ ਅਫੀਮ ਵਾਲੀ ਡੱਬੀ ਤੋਂ ਰਾਹ ਵਿਚ ਗਿਰ ਪਈ ਹੈ, ਉਸ ਵੇਲੇ ਅੱਕ ਦੀਆਂ ਕਰੰਬਲੀਆਂ ਖਾਧੀਆਂ। ਇਹ ਗੱਲਾਂ ਸੈਤਾਨ ਲੋਕਾਂ ਵਲੋਂ ਬਹੁਤ ਹੋ ਗਲਤ ਕਿਸਮ ਨਾਲ ਅਸਾਨੂੰ ਸੁਣਾਈਆਂ ਜਾਂਦੀਆਂ ਹਨ।

ਦੂਜੇ ਪਾਸੇ ਇਨ੍ਹਾਂ ਹੀ ਨਸ਼ਿਆਂ ਦਾ ਜ਼ਿਕਰ ਜਦੋਂ ਮੱਕੇ ਮਦੀਨੇ ਦੀ ਗੋਸ਼ਟ ਵਿਚ ਹੁੰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ

ਜੀ ਕਿੰਨਾ ਥੋਲੁ ਕੇ ਇਸ ਦੇ ਮਾੜੇ ਅਸਰਾਂ ਨੂੰ ਦਸਦੇ ਹਨ। ਦਰਗਾਹ ਵਿਚ ਤਾਂ ਸੱਚ ਹੀ ਸਹਾਇਤਾ ਕਰਦਾ ਹੈ ਗਲਤ ਕੰਮ ਕਰਕੇ ਸਜਾਵਾਂ ਮਿਲਦੀਆਂ ਹੀ ਹਨ। ਜਿਵੇਂ ਕਿ -

ਧਾਰਨਾ - ਜਿੰਦੇ ਰੋਵੇਂਗੀ ਤੇ ਰੋ ਰੋ ਪਛੋਤਾਵੇਂਗੀ,  
 ਫੇਰ ਤੇਰਾ ਕੌਈ ਨਾ ਬਣੇ।  
 ਮੇਰੇ ਪਿਆਰੇ, ਫੇਰ ਤੇਰਾ ਕੌਈ ਨਾ ਬਣੇ।  
 ਜਿੰਦੇ ਰੋਵੇਂਗੀ ਤੇ ਰੋ ਰੋ ਪਛੋਤਾਵੇਂਗੀ.....।

ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥  
 ਏਹ ਜਮ ਕੀ ਸਿਰਕਾਰ ਹੈ ਏਨਾ ਉਪਰਿ ਜਮ ਕਾ ਢੰਡੁ ਕਰਾਰਾ॥  
 ਪੰਨਾ - 513

ਜਿਹੜਾ ਗੁਰਸਿੱਖ ਨਾਮ ਜਪਦੈ, ਬੰਦਰੀ ਕਰਦੈ, ਸ਼ੁਭ ਕਰਮ ਕਰਦਾ ਹੈ, ਉਹ ਧਰਮਗਾਜ ਦੇ ਨਹੀਂ ਜਾਇਆ ਕਰਦਾ ਜਿਹੜਾ ਮਨਮੁਖ ਸਾਕਤ ਤੇ ਮਾਇਆ ਦੇ ਮੋਹ ਵਾਲਾ, ਹੰਕਾਰ ਵਾਲਾ, ਲੋਭੀ ਤੇ ਕਰੋਧੀ ਬੰਦਾ ਹੁੰਦਾ ਹੈ ਅਤੇ ਵਿਸ਼ਿਆਂ ਦੇ ਵਿਚ ਪ੍ਰਵਿਰਤ ਹੁੰਦਾ ਹੈ। ਐਸੇ ਬੰਦਿਆਂ ਵਾਸਤੇ ਬਹੁਤ ਸਖਤ ਕਾਨੂੰਨ ਬਣਿਆ ਹੋਇਆ ਹੈ ਇਹ ਧਰਮਗਾਜ ਕੌਲ ਜਾਂਦੇ ਹਨ ਤੇ ਇਨ੍ਹਾਂ ਨੂੰ ਸਜਾ ਭੁਗਤਣੀ ਪੈਂਦੀ ਹੈ।

ਮਨਮੁਖ ਜਮ ਮਹਿ ਪਾਈਆਨਿ ਜਿਨ ਦੂਜਾ ਭਾਉ ਪਿਆਰਾ॥  
 ਜਮ ਪੁਰਿ ਬਧੇ ਮਾਰੀਆਨਿ ਕੌ ਸੁਣੈ ਨ ਪੂਕਾਰਾ॥

ਪੰਨਾ - 513

ਹੁਣੇ ਹੀ ਤੁਸੀਂ ਦੇਖ ਲਓ, ਕੀ ਭਾਣਾ ਵਰਤਿਆ ਹੋਇਆ ਹੈ, ਨੌਜਵਾਨ ਬੱਚਿਆਂ ਨੂੰ ਫੜ ਕੇ ਲੈ ਜਾਂਦੇ ਹਨ ਤੇ ਪਤਾ ਹੀ ਨਹੀਂ ਦਸਦੇ ਕਿ ਕਿਥੋਂ ਲੈ ਜਾਂਦੇ ਹਨ। ਮਾਂ ਬਾਪ ਭਾਲਦੇ ਫਿਰਦੇ ਨੇ, ਇਹ ਵੀ ਨਹੀਂ ਪਤਾ ਲਗਦਾ ਕਿ ਜੀਉਂਦਾ ਹੈ ਕਿ ਚੜ੍ਹਾਈ ਕਰ ਗਿਆ। ਇਸ ਤਰ੍ਹਾਂ ਜਿਹੜੇ ਜਮਦੂਤ ਹੁੰਦੇ ਹਨ ਉਨ੍ਹਾਂ ਬਾਰੇ ਵੀ ਪਤਾ ਨਹੀਂ ਲਗ ਸਕਦਾ ਕਿਉਂਕਿ ਭੇਤ ਨਹੀਂ ਦਿੰਦੇ, ਕੀ ਪਤਾ ਹੈ ਕਿਹੜੇ ਨਰਕਾਂ ਵਿਚ ਸੁੱਟ ਦੇਣ, ਕਿਹੜੀ ਜੁਨੀ ਵਿਚ ਪਾ ਦੇਣ ਕੋਈ ਪਤਾ ਨਹੀਂ ਲਗਦਾ ਤੇ ਨਾ ਹੀ ਕੁਈ ਕੂਕ ਪੁਕਾਰ ਸੁਣਦਾ ਹੈ। ਜਿਨ੍ਹਾਂ ਨੇ ਮਨ ਦੇ ਪਿਛੇ ਲਗ ਕੇ ਜੀਵਨ ਬਤੀਤ ਕੀਤਾ ਹੈ ਅਤੇ ਦੂਜੇ ਭਾਉ ਵਿਚ ਰਹੇ ਹਨ, ਗੁਰੂ ਦਾ ਹੁਕਮ ਨਹੀਂ ਮੰਨਿਆ ਉਨ੍ਹਾਂ ਨੂੰ ਫੇਰ ਜਮਦੂਤ ਬੰਨ੍ਹ ਕੇ ਲੈ ਜਾਂਦੇ ਹਨ ਤੇ ਜਮਾਂ ਦੇ ਵਸ ਪੈ ਜਾਂਦੇ ਹਨ। ਉਥੇ ਉਨ੍ਹਾਂ ਦੀ ਕੂਕ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੁੰਦਾ।

ਓਥੇ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ॥  
 ਓਥੇ ਸਤਿਗੁਰ ਬੇਲੀ ਹੋਵੈ ਕਚਿ ਲਏ ਅੰਤੀ ਵਾਰ॥

ਪੰਨਾ - 1281

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੂ ਮਿਲੈ ਗੁਰਮੁਖਿ ਨਿਸਤਾਰਾ॥

ਪੰਨਾ - 513

ਉਥੇ ਕੇਵਲ ਸਤਿਗੁਰ ਬੇਲੀ ਹੁੰਦਾ ਹੈ ਤੇ ਉਸ ਨੂੰ ਜਮਾਂ ਤੋਂ ਛੁਡਾ ਲੈਂਦਾ ਹੈ ਅਤੇ ਜਿਸ ਤੇ ਕ੍ਰਿਪਾ ਹੋ ਜਾਵੇ ਉਸ ਨੂੰ ਪੂਰਨ ਸਤਿਗੁਰੂ ਮਿਲਦਾ ਹੈ ਜੋ ਨਰਕਾਂ ਦੀ ਅੱਗ ਤੋਂ ਤੇ ਜਮਾਂ ਤੋਂ ਛੁਡਵਾ ਲੈਂਦਾ ਹੈ ਹੋਰ ਕੋਈ ਇਸ ਜਗ੍ਹਾਂ ਨਹੀਂ ਪਹੁੰਚ ਸਕਿਆ ਕਰਦਾ।

ਸੋ ਇਸ ਤਰ੍ਹਾਂ ਜਿਹੜਾ ਬੁਰੀ ਸੰਗਤ (society) ਵਿਚ

ਪੈ ਜਾਂਦਾ ਹੈ ਉਹ ਨੇਕ ਕੰਮ ਵਲ ਨੂੰ ਨਹੀਂ ਆਉਂਦਾ। ਜੇ ਉਸ ਨੂੰ ਕਰੋ ਕਿ ਸਤਿਸੰਗਤ ਵਿਚ ਚਲ, ਅੰਮ੍ਰਿਤ ਵੇਲੇ ਉਠਿਆ ਕਰ, ਨਾਮ ਜਪਿਆ ਕਰ, ਕਰੇਗਾ ਇਹ ਨਹੀਂ ਮੈਥੋਂ ਹੁੰਦਾ, ਕਿਸੇ ਹੋਰ ਨੂੰ ਕਰੋ ਕਿਉਂਕਿ ਉਸ ਦੀ ਪ੍ਰਕਿਤੀ ਮਨਮੁਖਤਾਈ ਦੀ ਬਣੀ ਹੋਈ ਹੈ। ਜੇ ਮਾੜੇ ਤੇ ਭੈੜੇ ਕੰਮ ਨੂੰ ਕਰੋ ਤਾਂ ਰਾਤੇ ਰਾਤ ਚਲਿਆ ਜਾਵੇਗਾ। ਸਾਡੇ ਉਥੇ ਯੂ.ਪੀ. ਵਿਚ ਪ੍ਰਮੀ ਸਤਿਸੰਗ ਵਿਚ ਤਾਂ ਆਉਂਦੇ ਨਹੀਂ ਸੀ, ਰਾਤ ਨੂੰ ਡੰਗਰ ਚੌਗੀ ਕਰਿਆ ਕਰਦੇ ਸੀ। ਅਸੀਂ ਹੈਰਾਨ ਹੋ ਜਾਂਦੇ ਸੀ ਕਿ ਐਸੇ ਥਾਵਾਂ ਤੇ ਪਹੁੰਚ ਕੇ ਚੌਗੀ ਕਰ ਲੈਂਦੇ ਸੀ ਜਿਥੇ ਸੱਪ ਆਮ ਹੀ ਹੁੰਦੇ ਸੀ ਤੇ ਹਨੁਰੇ ਵਿਚ ਹੀ ਪਹੁੰਚ ਜਾਂਦੇ ਸੀ। ਇਸ ਕਰਕੇ ਪਾਪ ਕਰਨ ਵਾਲੇ ਨੂੰ ਪਾਪ ਚੰਗਾ ਲਗਦਾ ਹੈ, ਉਸ ਨੂੰ ਇਹਦੇ ਨਤੀਜੇ ਦਾ ਪਤਾ ਨਹੀਂ ਹੁੰਦਾ ਕਿ ਇਸ ਪਾਪ ਦਾ ਫਲ ਕੀ ਮਿਲੇਗਾ, ਇਸ ਬਾਰੇ ਅਣਜਾਣ ਹੋਇਆ ਕਰਦਾ ਹੈ।

**ਧਰਨਾ - ਪਾਪ ਕਮਾਉਣਾ ਜੀ,**  
**ਪਾਪੀ ਨੂੰ ਲਗਦਾ ਪਿਆਰਾ।**  
**ਪਾਪੀ ਨੂੰ ਲਗਦਾ ਪਿਆਰਾ,.....-2**  
**ਪਾਪ ਕਮਾਉਣਾ ਜੀ,.....।**

**ਪਾਪੁ ਬੁਰਾ ਪਾਪੀ ਕਉ ਪਿਆਰਾ॥**  
**ਪਾਪਿ ਲਦੇ ਪਾਪੇ ਪਾਸਾਰਾ॥** ਪੰਨਾ - 935

ਪਾਪ ਨੂੰ ਸਾਰੀ ਦੁਨੀਆਂ ਬੁਰਾ ਕਹਿੰਦੀ ਹੈ ਪਰ ਕਮਾਉਣ ਵਾਲਾ ਇਸ ਨੂੰ ਬੜੇ ਪਿਆਰ ਨਾਲ ਕਮਾਉਂਦਾ ਹੈ ਕਿਉਂਕਿ ਪਾਪਾਂ ਦੀਆਂ ਪੰਡਾਂ ਲੱਦ ਕੇ ਜਦੋਂ ਦਰਗਾਹ ਵਿਚ ਜਾਂਦਾ ਹੈ ਤਾਂ ਉਥੇ ਪਾਪਾਂ ਦੇ ਹਿਸਾਬ ਨਾਲ ਹੀ ਇਸ ਨਾਲ ਸਲੂਕ ਕੀਤਾ ਜਾਂਦੇ ਹੈ ਤੇ ਵੱਡੀ ਤੋਂ ਵੱਡੀ ਸਜ਼ਾ ਦਿਤੀ ਜਾਂਦੀ ਹੈ। ਸੋ ਇਹ ਇਕ ਪੱਖ ਹੈ ਜੀਵਨ ਦਾ ਜਿਸ ਬਾਰੇ ਬੇਨਤੀ ਕੀਤੀ ਹੈ ਕਿ ਇਕ ਪੱਖ ਤਾਂ ਉਹ ਹੈ ਜਿਸ ਨੂੰ ਕੁਸੰਗ ਮਿਲ ਜਾਂਦਾ ਹੈ, ਕੁਸੰਗ ਦੇ ਫਲਸਰੂਪ ਇਥੇ ਵੀ ਆਪਣਾ ਵਿਗਾੜ ਲੈਂਦਾ ਹੈ ਅਤੇ ਦਰਗਾਹ ਵਿਚ ਜਾ ਕੇ ਧੱਕੇ ਖਾਂਦਾ ਹੈ ਤੇ ਮੁੜ ਕੇ ਕੁੱਤਿਆਂ ਬਿੱਲਿਆਂ ਦੀ ਜੂਨ ਵਿਚ ਇਸ ਨੂੰ ਆਉਣਾ ਪੈਂਦਾ ਹੈ।

ਦੂਸਰੀ ਜ਼ਿੰਦਗੀ ਉਹ ਹੈ ਕਿ ਜਿਹੜਾ ਸਤਿਪੁਰਸ਼ਾਂ ਦੇ ਨਾਲ ਸੰਲਾਪ ਕਰਕੇ ਸਤਿ ਦੀ ਵਾਰਤਾ ਸੁਣਦਾ ਹੈ ਅਤੇ ਸਤਿਸੰਗ ਵਿਚ ਆਉਂਦਾ ਹੈ ਕਿਉਂਕਿ ਸਤਿਸੰਗ ਪ੍ਰਮੇਸ਼ਰ ਨੂੰ ਮਿਲਣ ਦਾ ਮੁਖ ਦੁਆਰ ਹੁੰਦਾ ਹੈ। ਪ੍ਰਮੇਸ਼ਰ ਨੂੰ ਮਿਲਣ ਦੇ ਚਾਰ ਦਰਵਾਜ਼ੇ ਹੁੰਦੇ ਹਨ - ਸਮ, ਸੰਤੋਖ, ਵਿਚਾਰ ਤੇ ਸਤਿਸੰਗ। ਸਤਿਸੰਗ ਵਿਚ ਪ੍ਰਮੇਸ਼ਰ ਦੇ ਪਿਆਰੇ ਸਤਿ ਦੇ ਉਪਦੇਸ਼ ਰਾਹੀਂ ਸੁਗੰਧੀ ਵੰਡਦੇ ਹਨ ਜਿਸ ਨਾਲ ਜਗਿਆਸੂ ਦੇ ਅੰਦਰਲੇ ਔਂਗੁਣ, ਵਿਕਾਰ ਖੈ (ਨਾਸ਼) ਹੋ ਜਾਂਦੇ ਹਨ ਤੇ ਸਤਿ ਦੀ ਸੁਗੰਧੀ ਭਰ ਜਾਂਦੀ ਹੈ। ਜਿਸ ਤਰ੍ਹਾਂ ਵਣ ਦੇ ਅੰਦਰ ਇਕ ਚੰਦਨ ਦਾ ਦਰਖਤ ਆਪਣੀ ਸੁਗੰਧੀ ਨਾਲ ਸਾਰੇ ਦਰਖਤਾਂ ਨੂੰ ਚੰਦਨ ਬਣਾ ਦਿੰਦਾ ਹੈ ਇਸੇ ਤਰ੍ਹਾਂ ਸਤਿਸੰਗ ਵਿਚ ਆਉਣ ਵਾਲਿਆਂ ਵਿਚ ਸੁਭ ਗੁਣਾਂ ਤੇ ਪ੍ਰਮੇਸ਼ਰ ਦੇ ਪਿਆਰ ਦੀ ਸੁਗੰਧੀ ਭਰ ਜਾਂਦੀ ਹੈ।

**ਧਰਨਾ - ਚੰਦਨ ਬਣ ਜਾਂਦੇ ਨੇ,**  
**ਚੰਦਨ ਦੇ ਨੇੜੇ ਰਹਿ ਕੇ।**  
**ਚੰਦਨ ਦੇ ਨੇੜੇ ਰਹਿ ਕੇ - 2, 4.**  
**ਚੰਦਨ ਬਣ ਜਾਂਦੇ ਨੇ,.....।**

**ਕਬੀਰ ਚੰਦਨ ਕਾ ਬਿਰਵਾ ਭਲਾ ਬੋੜਿਓ ਢਾਕ ਪਲਾਸ॥**  
**ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸ॥**

ਪੰਨਾ - 1365

ਸੋ ਜ਼ਿੰਦਗੀ ਦੇ ਦੋਵੇਂ ਪੱਖ ਹਨ, ਇਕ ਪੱਖ ਨਾਲ ਜੀਵਨ ਸਫਲ ਹੋ ਜਾਂਦਾ ਹੈ ਅਤੇ ਦੂਜੇ ਨਾਲ ਜੀਵਨ ਬਿਰਥਾ ਗੁਆ ਦਿਤਾ ਜਾਂਦਾ ਹੈ। ਜਿਹੋ ਜਿਹੇ ਆਦਮੀ ਕਰਮ ਕਰੇਗਾ ਉਸੇ ਤਰ੍ਹਾਂ ਦਾ ਫਲ ਉਸ ਨੂੰ ਭੁਗਤਣਾ ਪਵੇਗਾ ਜਦੋਂ ਫਲ ਭੁਗਤਦਾ ਹੈ ਉਸ ਵੇਲੇ ਇਸ ਨੂੰ ਰੋਣਾ ਪੈਂਦਾ ਹੈ।

**ਦੱਦੈ ਦੋਸੁ ਨ ਦੇਊ ਕਿਸੈ ਦੋਸੁ ਕਰਮਾ ਆਪਣਿਆ॥**  
**ਜੋ ਮੈ ਕੀਆ ਸੈ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥**

ਪੰਨਾ - 433

ਜਿਹੋ ਜਿਹਾ ਬੀਜ ਕਰਮ ਧਰਤੀ ਵਿਚ ਪਾਵਾਂਗੇ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋਵੇਗਾ। ਪ੍ਰਮੇਸ਼ਰ ਦੀ ਐਸੀ ਨੇਤ ਹੈ ਕਿ ਇਕ ਖਿਆਲ ਵੀ ਕੀਤਾ ਹੋਇਆ ਬਿਰਥਾ ਨਹੀਂ ਜਾਇਆ ਕਰਦਾ। ਖਿਆਲ ਦੀ ਸ਼ਕਤੀ ਬਾਰੇ ਦਸਿਆ ਸੀ ਕਿ ਅੱਧਾ ਸਾਸ ਰਹਿ ਗਿਆ ਸੀ ਤੇ ਖਿਆਲ ਪ੍ਰਮੇਸ਼ਰ ਵਲ ਚਲਾ ਗਿਆ। ਪ੍ਰਮੇਸ਼ਰ ਵਲ ਜਾਣ ਦੇ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਗਿਆ। ਮਨੁੱਖ ਨੂੰ ਬੀਜਣ ਵੇਲੇ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੀ ਬੀਜ ਰਿਹਾ ਹੈ? ਪਾਪ ਬੀਜੇ ਜਾ ਰਹੇ ਹਨ ਜਾਂ ਨੇਕ ਕਰਮ ਬੀਜੇ ਜਾ ਰਹੇ ਹਨ। ਨੇਕ ਕਰਮਾਂ ਦੇ ਵਿਚੋਂ ਨਿਸ਼ਕਾਮ ਕਰਮ ਬੀਜ ਰਿਹਾ ਹਾਂ ਜਾਂ ਕਾਮਨਾ ਵਾਲੇ ਬੀਜ ਰਿਹਾ ਹੈ, ਕਾਮਨਾ ਵਾਲੇ ਕਰਮ ਭੁਗਤਣੇ ਪੈਣਗੇ ਅਤੇ ਨਿਸ਼ਕਾਮ ਕਰਮ ਹਿਰਦੇ ਨੂੰ, ਅੰਤਸ਼ਕਰਣ ਨੂੰ ਨਿਰਮਲ ਕਰਦੇ ਹਨ। ਨਿਰਮਲ ਕਰਮ ਕਰਨ ਨਾਲ ਇਸ ਵਿਚ ਪ੍ਰਮੇਸ਼ਰ ਦੇ ਦਰਸ਼ਨ ਕਰਨ ਦੀ ਸ਼ਕਤੀ ਆ ਜਾਂਦੀ ਹੈ। ਨਾਮ ਜਪਣ ਤੇ ਬਾਣੀ ਪੜ੍ਹਨ ਦੀ ਸ਼ਕਤੀ ਹੋ ਜਾਂਦੀ ਹੈ, ਨਹੀਂ ਤਾਂ ਇਹ ਸ਼ਕਤੀ ਪੈਦਾ ਨਹੀਂ ਹੋ ਸਕਦੀ। ਤਿੰਨ ਗੁਣ ਇਸ ਦੇ ਵਿਚ ਰੌਲਾ ਘੱਚੇਲਾ ਮਚਾ ਰਹੇ ਹਨ -

**ਮਾਇਆਧਾਰੀ ਅਤਿ ਅੰਨਾ ਬੋਲਾ॥**

**ਸਬਦੁ ਨ ਸੁਣਈ ਬਹੁ ਰੌਲ ਘੱਚੇਲਾ॥** ਪੰਨਾ - 313

ਇਸ ਦਾ ਮਨ ਚੰਗੇ ਪਾਸੇ ਵਲ ਜਾਂਦਾ ਨਹੀਂ, ਐਧਰ ਉਧਰ ਦੌੜਦਾ ਭਜਦਾ ਰਹਿੰਦਾ ਹੈ। ਭਜਨ ਕਰਦਾ ਵੀ ਹੈ ਪਰ ਕਰ ਨਹੀਂ ਹੁੰਦਾ ਕਿਉਂਕਿ ਮਨ ਸਾਥ ਨਹੀਂ ਦਿੰਦਾ। ਅੰਤਸ਼ਕਰਣ ਵਿਚ ਤਿੰਨ ਗੁਣਾਂ - ਰਜ਼ੇ, ਤਮੇ, ਸਤੋਂ ਦਾ ਨਿਵਾਸ ਹੋਣ ਕਰਕੇ ਇਹ ਪਾਰੇ ਵਾਂਗ ਭੋਲਦਾ ਰਹਿੰਦਾ ਹੈ। ਇਹ ਇਸ ਤਰ੍ਹਾਂ ਚਲਦੇ ਹਨ ਜਿਵੇਂ ਬੱਦਲਾਂ ਵਿਚ ਬਿਜਲੀ ਚਲਿਆ ਕਰਦੀ ਹੈ ਸਭ ਕੁਝ ਉਲਟ ਫੁਲਟ ਕਰਦੇ ਰਹਿੰਦੇ ਹਨ ਅਤੇ ਟਿਕਦੇ ਨਹੀਂ ਹਨ। ਜਦੋਂ ਤਕ ਇਸ ਦੇ ਵਿਚ ਨਿਰਮਲਤਾ ਨਹੀਂ ਆਉਂਦੀ ਉਦੋਂ ਤਕ ਇਹਦੇ ਵਿਚ ਟਿਕਾਓ ਤੇ ਰਸ ਨਹੀਂ ਆਇਆ ਕਰਦਾ। ਸੋ ਬੀਜਣ ਵੇਲੇ ਧਿਆਨ ਦੇਣਾ ਚਾਹੀਦਾ ਹੈ ਕਿ ਮੈਂ ਕੀ ਬੀਜ ਰਿਹਾ ਹਾਂ ਤੇ ਪਿਛੋਂ ਫੇਰ ਪਛਤਾਉਣਾ ਨਹੀਂ ਚਾਹੀਦਾ ਤੇ ਨਾ ਹੀ ਕਿਸੇ ਨੂੰ ਦੋਸ਼ ਦੇਣਾ ਚਾਹੀਦਾ ਹੈ।

**ਧਰਨਾ - ਕਿਥੋਂ ਭਾਲਦਾ ਏਂ ਦਾਖ ਬਿਜਉਗੀਆ,**

**ਕਿਕਰਾਂ ਦੇ ਬੀਜ ਬੀਜ ਕੇ।**

**ਮੇਰੇ ਪਿਆਰੇ, ਕਿਕਰਾਂ ਦੇ ਬੀਜ ਬੀਜ ਕੇ।**

**ਕਿਥੋਂ ਭਾਲਦਾ ਏਂ ਦਾਖ ਬਿਜਉਗੀਆ,.....।**

ਸੋ ਸਤਿਸੰਗ ਵਿਚ ਆ ਕੇ ਸਮਝ ਪੈਂਦੀ ਹੈ ਕਿ ਸਾਨੂੰ ਕਿਹੋ ਜਿਹੇ ਕਰਮ ਬੀਜਣੇ ਚਾਹੀਦੇ ਹਨ ਅਤੇ ਮਨ ਨਿਰਮਲ ਕੇਵਲ ਨਿਸ਼ਕਾਮ ਕਰਮਾਂ ਨਾਲ ਹੀ ਹੁੰਦਾ ਹੈ। ਸਤਿਸੰਗ ਵਿਚ ਐਸੀ ਪਵਿੱਤਰ ਜਗ੍ਹਾ ਹੁੰਦੀ ਹੈ ਜਿਥੇ ਰਸ ਆਉਣਾ ਹੈ, ਜਿਥੇ ਇਧਰਲੀਆਂ ਉਧਰਲੀਆਂ ਬਾਤਾਂ ਹੁੰਦੀਆਂ ਹੋਣ, ਅਤੇ ਕੋਈ ਹੋਰ ਜੜਬਾ ਜਾਗੇ ਉਥੇ ਸਤਿਸੰਗ ਨਹੀਂ ਹੋਇਆ ਕਰਦਾ।

ਬਾਬਾ ਜੀ ਦੇ ਪਾਸ ਭਾਈ ਚੰਦਾ ਸਿੰਘ ਜੀ ਗਜ਼ਨੀ ਵਾਲੇ ਆਉਂਦੇ ਹਨ ਜਿਨ੍ਹਾਂ ਦੀ ਸਾਖੀ ਬੜੇ ਦਿਨਾਂ ਤੋਂ ਚਲ ਰਹੀ ਹੈ। ਧਿਆਨ ਦੇਵੇਂ ਕਿਉਂਕਿ ਇਹ ਸਾਖੀ ਉਨ੍ਹਾਂ ਦੀ ਹੀ ਨਹੀਂ ਇਹ ਸਾਖੀ ਸਾਡੇ ਵਾਸਤੇ ਵੀ ਹੈ। ਜੇਕਰ ਉਨ੍ਹਾਂ ਨੂੰ ਪਰਮਪਦ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਸਾਨੂੰ ਵੀ ਹੋ ਸਕਦੀ ਹੈ ਕਿਉਂਕਿ ਬਚਨ ਉਨ੍ਹਾਂ ਦੇ ਕਿਤੇ ਨਹੀਂ ਗਏ, ਬਾਣੀ ਦੇ ਮੁਤਾਬਿਕ ਹਨ। ਸ਼ਰਤ ਇਹ ਹੈ ਕਿ ਜਿੰਨੀ ਸ਼ਰਧਾ ਤੇ ਬੈਰਾਗ ਉਨ੍ਹਾਂ ਦੇ ਅੰਦਰ ਸੀ ਉਨ੍ਹਾਂ ਸ਼ਰਧਾ ਤੇ ਬੈਰਾਗ ਸਾਡੇ ਮਨ ਵਿਚ ਵੀ ਹੋਣਾ ਚਾਹੀਦਾ ਹੈ। ਫੇਰ ਇਹ ਹੋ ਨਹੀਂ ਸਕਦਾ ਕਿ ਜਿਹੜੇ ਉਪਦੇਸ਼ ਉਨ੍ਹਾਂ ਨੂੰ ਦਿਤੇ ਗਏ ਸਨ, ਸਾਡੇ ਤੇ ਅਸਰ ਨਾ ਕਰਨ। ਬਾਬਾ ਜੀ ਕਹਿਣ ਲੱਗੇ, “ਭਾਈ ਚੰਦਾ ਸਿੰਘ ਜੀ! ਪਹਿਲਾਂ ਤੁਂ ਵਿਸ਼ਵਾਸ ਪੂਰਨ ਹੋਣਾ ਚਾਹੀਦਾ ਹੈ ਤੇ ਪਰਤੀਤ ਹੋਣੀ ਚਾਹੀਦੀ ਹੈ।”

**ਜਾ ਕੈ ਮਨਿ ਗੁਰ ਕੀ ਪਰਤੀਤਿ॥**

**ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ॥ ਪੰਨਾ - 283**

ਦੂਸਰਾ ਇਹ ਹੈ ਕਿ ਨਾਮ ਦੇ ਉਤੇ ਵਿਸ਼ਵਾਸ ਹੋਣਾ ਚਾਹੀਦਾ ਹੈ -

**ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ॥**

**ਜਿਨਾ ਭਾਗ ਮਥਾਰਿ ਸੇ ਨਾਨਕ ਹਰਿ ਰੰਗ ਮਾਣਦੋ॥**

**ਪੰਨਾ - 81**

ਨਾਮ ਐਸੀ ਚੀਜ਼ ਹੈ ਕਿ ਵੱਡੇ ਵੱਡੇ ਮਹਾਂਪਾਪੀਆਂ ਨੂੰ ਵੀ ਤਾਰ ਦਿੰਦੀ ਹੈ -

**ਕਉਨ ਕੌ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ॥**

**ਪਤਿਤ ਪਵਿਤ ਭਏ ਰਾਮੁ ਕਹਤ ਹੀ॥ ਪੰਨਾ - 718**

ਇਕ ਵਾਗੀ ਰਾਮ ਕਹਿਣ ਤੇ ਕਿੱਡੇ ਵੱਡੇ ਮਹਾਂਪਾਪੀ ਅਜਾਮਲ ਦਾ ਵੀ ਉਧਾਰ ਹੋ ਗਿਆ। ਇਕ ਮਿਸਾਲ ਏਸੇ ਸਬੰਧ ਵਿਚ ਭਾਈ ਗੁਰਦਾਸ ਜੀ ਹੋਰ ਦਿੰਦੇ ਹਨ ਜਿਹੜੇ ਕਿ ਗੁਰੂ ਘਰ ਦੇ ਵੇਦ ਵਿਆਸ ਹਨ, ਆਦਮੀ ਦੇ ਸਾਧਾਰਣ ਮਨ ਨੂੰ ਅਤੇ ਪੜ੍ਹੇ ਹੋਏ ਮਨ ਨੂੰ ਟੁੰਬਣ ਵਾਸਤੇ ਦਸਦੇ ਹਨ ਕਿਉਂਕਿ ਪੜ੍ਹਿਆ ਹੋਇਆ ਮਨ ਜਿਆਦਾ ਉਲਝਿਆ ਹੋਇਆ (complicated) ਹੁੰਦਾ ਹੈ ਇਸ ਨੂੰ ਸਮਝਾਉਣਾ ਮੁਸ਼ਕਲ ਹੋਇਆ ਕਰਦਾ ਹੈ ਜਿਹੜਾ ਸਿੱਧਾ (simple) ਮਨ ਹੁੰਦਾ ਹੈ ਉਸ ਨੂੰ ਸਮਝਾਉਣਾ ਸੌਖਾ ਹੁੰਦਾ ਹੈ ਕਿਉਂਕਿ ਉਸਦੇ ਗੱਲ ਛੱਤੀ ਸਮਝ ਵਿਚ ਪੈ ਜਾਂਦੀ ਹੈ। ਕਿਉਂਕਿ ‘ਚੜ੍ਹਾਈ ਨ ਚੜ੍ਹਭੁਜੁ ਪਾਈਐ॥’ (ਪੰਨਾ - 324) ਕਿਉਂਕਿ ਚੜ੍ਹਾਈ ਨਾਲ ਵਾਹਿਗੁਰੂ ਨਹੀਂ ਮਿਲਦਾ।

**ਕਰੁ ਕਬੀਰ ਭਗਤਿ ਕਰਿ ਪਾਇਆ॥**

**ਭੋਲੇ ਭਾਈ ਮਿਲੇ ਰਘੁਰਾਇਆ॥ ਪੰਨਾ - 324**

ਸਭ ਤੋਂ ਪਹਿਲਾਂ ਜਿਥੋਂ ਮਹਾਰਾਜ ਦੀ ਬਾਣੀ ਸ਼ੁਰੂ ਹੁੰਦੀ

ਹੈ ਉਹ ੧ ਤੋਂ ਸ਼ੁਰੂ ਹੈ। ਮਹਾਰਾਜ ਨੇ ਨਿਰਗੁਣ ਨੂੰ ਸਰਗੁਣ ਬਣਾ ਦਿਤਾ ਤੇ ਨਾਲ ਓਅੰਕਾਰ ਉਚਾਰਨ ਕਰ ਦਿਤਾ। ਏਕਾ ਓਅੰਕਾਰ ਦੇ ਗੁਪ ਵਿਚ ਕਰਤਾ ਬਣ ਗਿਆ ਤੇ ਉਹ ਫੇਰ ਸਤਿ ਹੈ ਅਤੇ ਨਾਮ ਹੈ। ਉਹ ਸਾਰੇ ਪਗੀਪੁਰਨ ਹੈ ਫੇਰ ਉਹ ਕਰਤਾ ਹੈ, ਫੇਰ ਉਹ ਪੁਰਖ ਹੈ। ਇਸ ਤਰ੍ਹਾਂ ਜਦੋਂ ਮੂਲਮੰਤਰ ਦੀ ਵਿਆਖਿਆ ਹੋ ਚੁਕੀ ਤਾਂ ਫਿਰ ਆਪ ਨੇ ਫੁਰਮਾਨ ਕਰ ਦਿਤਾ ਕਿ -

**ਆਦਿ ਸਚੁ ਜੁਗਾਦਿ ਸਚੁ॥**

**ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥**

**ਪੰਨਾ - 1**

ਕੋਈ ਐਨੀ ਛੋਟੀ ਗੱਲ ਤਾਂ ਹੈ ਨਹੀਂ ਬੜੀ ਵੱਡੀ ਗੱਲ ਹੈ। ਮਹਾਰਾਜ ਸੁਮੇਰ ਪਰਬਤ ਤੇ ਵੱਡੀਆਂ ਉਮਰਾਂ ਵਾਲੇ ਸਿੱਧਾਂ ਪਾਸ ਗਏ। ਵੱਡੀਆਂ ਉਮਰਾਂ ਵਾਲੇ ਸਨ ਜਿਨ੍ਹਾਂ ਦਾ ਆਪਣਾ ਹਰ ਗੱਲ ਦੇ ਅੰਦਰ ਨਿਜ ਦਾ ਤਜਰਬਾ ਸੀ। ਅਨੁਭਵ ਨੂੰ ਖੋਲ੍ਹ ਖੋਲ੍ਹ ਕੇ ਉਚੀਆਂ ਉਡਾਰੀਆਂ ਵਿਚ ਜਾਂਦੇ ਸੀ, ਪਰ ਸੁੰਨ ਤੋਂ ਉਤੇ ਨਹੀਂ ਜਾਂਦੇ ਸਨ। ਮਹਾਂ ਸੁੰਨ, ਅਣਹੋਂਦ ਤੇ ਜ਼ੀਰੋ ਅਵਸਥਾ ਤੋਂ ਅੱਗੇ ਨਹੀਂ ਜਾਂਦੇ ਸਨ। ਮਹਾਰਾਜ ਨੇ ਫੁਰਮਾਨ ਕੀਤਾ ਕਿ ਅਣਹੋਂਦ ਦੇ ਵਿਚ ਵੀ ਹੋਂਦ ਹੈ। ਜਦੋਂ ਸਾਰੀ ਗੱਲ ਹੋ ਚੁਕੀ ਤਾਂ ਸਿਧ ਕਹਿਣ ਲੱਗੇ, “ਮਹਾਰਾਜ ਕਿਆ ਕਰਕੇ ਦੱਸੋ ਕਿਉਂਕਿ ਵੇਦਾਂਤ, ਸਾਂਖ ਤੇ ਨਿਆਇ ਸਾਸ਼ਤਰ ਕਹਿੰਦੇ ਹਨ ਕਿ ਜਦੋਂ ਆਦਮੀ ਨੂੰ ਗਿਆਨ ਹੋ ਜਾਵੇ ਕਿ ਪ੍ਰਮੇਸ਼ਰ ਤੋਂ ਬਗੀਰ ਸੰਸਾਰ ਤੇ ਨਾ ਕੋਈ ਹੈਠਿਐ, ਨਾ ਕੋਈ ਹੋਣੈ ਤੋਂ ਨਾ ਕੋਈ ਹੈਗਾ ਕੀ ਮਹਾਰਾਜ! ਇਹ ਪ੍ਰਾਪਤੀ realization ਨਹੀਂ ਹੈ? ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਇਸੇ ਤਰ੍ਹਾਂ ਨਹੀਂ ਹੈ।

ਗਿਆਨ ਹੋਣ ਨਾਲ ਪਾਪਤੀ ਨਹੀਂ ਹੋਇਆ ਕਰਦੀ ਜਿਸ ਤਰ੍ਹਾਂ ਜੇ ਕੋਈ ਨਕਸਾ ਦੇਖ ਲਿਆ ਕਿ ਕਲਕੱਤਾ ਇਸ ਤਰ੍ਹਾਂ ਦਾ ਹੈ ਜਿਵੇਂ ਖੰਡ ਦਾ ਨਾਮ ਪਤਾ ਲਗ ਜਾਵੇ ਕਿ ਖੰਡ ਮਿੱਠੀ ਹੁੰਦੀ ਹੈ ਪਰ ਜਿੰਨ੍ਹਾਂ ਚਿਰ ਇਸ ਨੂੰ ਨਾ ਖਾਈਏ ਉਦੋਂ ਤਕ ਇਸਦਾ ਅਨੁਭਵ ਨਹੀਂ ਹੋ ਸਕਦਾ। ਕਿਤਾਬ ਵਿਚ ਪੜ੍ਹ ਲਿਆ ਕਿ ਜਿਹੜਾ ਲੰਗੜਾ ਅੰਬ ਹੈ ਜਾਂ ਦੁਸਹਿਰੀ ਅੰਬ ਹੈ ਉਸ ਵਿਚ ਕੈਲਰੀ, ਮਿੱਠੇ ਦੀ ਮਿਕਦਾਰ ਇਤਨੀ ਇਤਨੀ ਹੈ। ਪਰ ਅੰਬ-ਅੰਬ ਕਹਿਣ ਨਾਲ ਅੰਬ ਦਾ ਸੁਆਦ ਨਹੀਂ ਪਤਾ ਲਗ ਸਕਦਾ, ਖੰਡ ਖੰਡ ਕਹਿਣ ਨਾਲ ਖੰਡ ਦਾ ਸਵਾਦ ਨਹੀਂ ਪਤਾ ਲਗ ਸਕਦਾ। ਇਹ ਠੀਕ ਹੈ ਕਿ ਬੁੱਧੀ ਨੇ ਜਾਣ ਲਿਆ ਕਿ ਪ੍ਰਮੇਸ਼ਰ ਸਾਰੇ ਪਰੀਪੁਰਨ ਹੈ, ਉਸ ਤੋਂ ਬਗੀਰ ਸੰਸਾਰ ਵਿਚ ਨਾ ਕੋਈ ਹੈ, ਨਾ ਕੋਈ ਹੈਠਿਆ ਤੇ ਨਾ ਕੋਈ ਹੋਵੇਗਾ ਇਹ ਪਰਮ ਸਤਿ ਹੈ। ਗੁਰਮਤਿ ਦਾ ਅਦੂਤ ਸਿਧਾਂਤ ਹੈ ਇਸ ਵਿਚ ਦੂਤ ਨਹੀਂ ਹੈ। ਸਿਧਾਂਤ ਤਾਂ ਠੀਕ ਹੈ ਪਰ ਬੁੱਧੀ ਮੰਡਲ ਦੁਆਰਾ ਉਥੇ ਪਹੁੰਚਿਆ ਨਹੀਂ ਜਾ ਸਕਦਾ।

**ਜਿਨ੍ਹਾਂ ਉਚਚਾਈਆਂ ਉਤੋਂ ‘ਬੁੱਧੀ’ ਖੰਡ ਸਾੜੀ ਛੱਠੀ,**

**ਮੱਲੋ ਮਲੀ ਓਥੇ ਦਿਲ ਮਾਰਦਾ ਉਭਾਰੀਆਂ।**

**ਭਾ. ਭਾਈ ਵੀਰ ਸਿੰਘ ਜੀ**

ਅਜੇ ਕੋਈ ਅੰਦਰ ਭੁੱਖ ਹੈ ਜੋ ਅੱਗੇ ਨੂੰ ਜਾਣਾ ਚਾਹੁੰਦੀ ਹੈ। ਬੁੱਧੀ ਤੋਂ ਅੱਗੇ ਅਨੁਭਵ ਦੀ ਗੱਲ ਹੁੰਦੀ ਹੈ ਜਿਸ ਵਿਚ ਰਸ ਹੋਇਆ ਕਰਦਾ ਹੈ। ਅਨੁਭਵ ਪ੍ਰਤੱਖ ਗਿਆਨ ਹੁੰਦਾ ਹੈ ਜਿਸ ਨੂੰ ਪਰੋਕਸ਼ ਗਿਆਨ ਕਹਿੰਦੇ ਹਨ। ਮਹਾਰਾਜ ਫੁਰਮਾਨ ਕਰਦੇ ਹਨ ਕਿ

ਭਾਈ! ਜਾਨਣ ਨਾਲ ਕੋਈ ਮਤਲਬ ਹੱਲ ਨਹੀਂ ਹੋਇਆ ਕਰਦਾ ਜਿਸ ਤਰ੍ਹਾਂ ਅਸੀਂ ਸੋਚਣਾ ਸ਼ੁਰੂ ਕਰੀਏ ਕਿ ਮੈਂ ਆਤਮਾ ਹਾਂ, ਮੈਂ ਆਤਮਾ ਹਾਂ ਆਤਮ ਚਿੰਤਨ ਕਰਦਾ ਜਾਵਾਂ ਕਿ ਮੈਂ ਆਤਮਾ ਹਾਂ ਫੇਰ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਪਹਿਲੇ ਜੋ ਮੱਤ ਹਨ ਉਹ ਕਹਿੰਦੇ ਹਨ ਕਿ ਤੁਹਾਨੂੰ ਜਦੋਂ ਗਿਆਨ ਹੋ ਗਿਆ ਤਾਂ ਆਤਮਾ ਦਾ ਚਿੰਤਨ ਕਰੋ ਕਿ ਮੈਂ ਆਤਮਾ ਹਾਂ, ਮੈਂ ਆਤਮਾ ਹਾਂ.....। ਮਹਾਰਾਜ ਕਹਿੰਦੇ ਹਨ ਕਿ ਅੱਗੇ ਇਕ ਕੰਧ ਬਣੀ ਹੋਈ ਹੈ ਜਿਸ ਨੂੰ ਹਉਮੈ ਦੀ ਕੰਧ ਆਖਦੇ ਹਨ। ਬਾਰ-ਬਾਰ ਚੇਤੇ ਕਰਨ ਦੇ ਨਾਲ ਉਸ ਦੀ ਸੰਧੀ ਇਸ ਨਾਲ ਨਹੀਂ ਹੁੰਦੀ ਕਿਉਂਕਿ ਵਿਚਾਲੇ ਹਉਮੈ ਦਾ ਪਰਦਾ ਪਿਆ ਹੋਇਆ ਹੈ।

**ਹੁਉ ਹੁਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ॥  
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ॥**

**ਪੰਨਾ - 624**

ਵਿਚਾਲੇ ਪਰਦਾ ਹੋਣ ਕਰਕੇ ਪ੍ਰਾਪਤੀ ਦੇ ਨੇੜੇ ਰਹਿੰਦਾ ਹੋਇਆ ਵੀ ਦੂਰ ਰਹਿੰਦਾ ਹੈ। ਇਸ ਕਰਕੇ ਲਗਾਤਾਰ ਚਿੰਤਨ ਹੋਣ ਕਰਕੇ ਇਸ ਨੂੰ ਪਾਰ ਕਰਨਾ ਮੁਸ਼ਕਲ ਹੈ।

**ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ॥**

**ਪੰਨਾ - 1**

ਫੇਰ ਹੈ ਕਿ ਬਿਲਕੁਲ ਚੁੱਪ ਦੇ ਵਿਚ ਆ ਜਾਈਏ ਅਤੇ ਕੋਈ ਵੀ ਫੁਰਨਾ ਨਾ ਉਠਣ ਦੇਈਏ ਅਤੇ ਚਿੱਤ ਬਿਰਤੀਆਂ ਨੂੰ ਨਿਰੁੱਧ ਕਰ ਲਈਏ। ਮਹਾਰਾਜ ਕਹਿੰਦੇ ਇਹ ਵੀ ਮੁੰਮਕਿਨ ਨਹੀਂ ਹੈ ਕਿਉਂਕਿ ਜਦ ਤਕ ਸਰੀਰ ਹੈ ਫੁਰਨਾ ਜ਼ਰੂਰ ਉਠੇਗਾ। ਜੇਕਰ ਪਾਣੀ ਦੀ ਪਿਆਸ ਲੱਗੀ ਹੈ ਫੁਰਨਾ ਜ਼ਰੂਰ ਉਠੇਗਾ, ਕਿਰਿਆ ਕਰਨ ਜਾਣਾ ਹੈ ਫੁਰਨਾ ਉਠੇਗਾ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਜੇਕਰ ਸੌ ਸਮਾਂ ਦੀ ਸਮਾਧੀ ਲਾ ਰੱਖੀ ਤੇ ਜਦੋਂ ਸਮਾਧੀ ਤੋਂ ਉਥਾਨ ਹੋਏਗਾ ਫੇਰ ਸਰੀਰ ਦੇ ਵਿਚ ਹੈ, ਸਰੀਰ ਨੇ ਕਿਰਿਆ ਕਰਨੀ ਹੈ, ਫੁਰਨਾ ਫੇਰ ਉਠਣਾ ਹੈ ਇਸ ਵਾਸਤੇ -

**ਭੁਪੈ ਭੁਪ ਨ ਹੋਵਈ ਜੇ ਲਾਇ ਰਹਾ ਲਿਵ ਤਰ॥**

**ਪੰਨਾ - 1**

ਇਸ ਦੇ ਨਾਲ ਵੀ ਪ੍ਰਾਪਤੀ ਨਹੀਂ ਹੋਣੀ। ਫੇਰ ਤੀਜਾ ਮੱਤ ਇਹ ਹੈ ਕਿ ਮਨ ਨੂੰ ਭੁੱਖਾ ਨਾ ਰੱਖ ਇਹ ਜੋ ਕੁਝ ਮੰਗਦਾ ਹੈ ਇਸ ਨੂੰ ਦਿੰਦੇ ਰਹੋ ਅਤੇ ਆਖਰੀ ਹੱਦ ਤੇ ਲੈ ਆਓ ਜਿਥੇ ਜਾ ਕੇ ਇਸ ਨੂੰ ਭੋਗਾਂ ਤੋਂ ਨਫਰਤ ਹੋ ਜਾਵੇ, ਮਹਾਰਾਜ ਫੁਰਮਾਨ ਕਰਦੇ ਹਨ ਕਿ ਅੱਗ ਨੂੰ ਤਾਂ ਕਦੇ ਨਫਰਤ ਹੁੰਦੀ ਹੀ ਨਹੀਂ, ਅੱਗ ਨੂੰ ਕਦੇ ਲੱਕੜਾਂ ਤੋਂ ਨਫਰਤ ਨਹੀਂ ਹੁੰਦੀ, ਜਿੰਨੀਆਂ ਲੱਕੜਾਂ ਪਾਈ ਜਾਵੇ ਉਨ੍ਹਾਂ ਹੀ ਭਾਬੜ ਹੋਰ ਮੱਚਿਗਾ, ਇਸੇ ਤਰ੍ਹਾਂ ਵਾਸਨਾ ਨੂੰ ਨਫਰਤ ਨਹੀਂ ਹੋਇਆ ਕਰਦੀ। ਭੋਗ ਦੀ ਕਦੀ ਵੀ ਆਖਰੀ ਹੱਦ ਨਹੀਂ ਹੁੰਦੀ ਬਲਕਿ ਇਹ ਵਾਸਨਾਵਾਂ ਮਨੁੱਖ ਨੂੰ ਭੋਗ ਲੈਂਦੀਆਂ ਹਨ ਅਤੇ ਆਖਰੀ ਦਮ ਤਕ ਇਹ ਭੋਗਾਂ ਤੋਂ ਮੁਕਤ ਨਹੀਂ ਹੋਇਆ ਕਰਦਾ। ਇਹ ਜੋ ਮੱਤ ਹੈ ਕਿ ਇਸ ਨੂੰ ਸਾਰੀਆਂ ਚੀਜ਼ਾਂ ਭੋਗਾਂ ਦੀਆਂ provide ਕਰ ਦਿਓ ਇਹ ਸੰਤੁਸ਼ਟ ਹੋ ਜਾਵੇਗਾ ਤਾਂ ਇਸ ਦੀ ਭੁੱਖ ਉਤਰ ਜਾਵੇਗੀ ਇਹ ਵੀ ਮੁੰਮਕਿਨ ਨਹੀਂ ਕਿਉਂਕਿ -

**ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥  
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥**

**ਪੰਨਾ - 1**

ਸਿਆਣਪਾ, ਦਲੀਲਾਂ ਵਾਹਿਗੁਰੂ ਜੀ ਦੀ ਪਰੀਪੂਰਨਤਾ ਦੇ ਰਹੱਸ ਵਿਚ ਨਹੀਂ ਸਮਾ ਸਕਦੀਆਂ, ਇਹ ਬੁੱਧੀ ਮੰਡਲ ਦੀ ਖੇਲ੍ਹ ਹੈ, ਆਤਮ ਮੰਡਲ ਬਹੁਤ ਉਚੇਰਾ ਹੈ ਜਿਥੇ ਅਨੁਭਵ ਦੀ ਹੀ ਪਹੁੰਚ ਹੈ। ਤਾਂ ਅੱਗੇ ਸਵਾਲ ਕਹਿਆ ਕਿ “ਕਿਵੇਂ ਸਚਿਆਰ ਹੋਈਐ ਕਿਵੇਂ ਕੁੜੈ ਤੁਟੈ ਪਾਲਿ” ਫੇਰ ਬੰਦਾ ਸਚਿਆਰ ਕਿਵੇਂ ਬਣੇ? ਕਿਹੜੇ ਤਰੀਕੇ ਨਾਲ ਇਹ ਸੱਚ ਨੂੰ ਧਾਰਨ ਕਰੇ? ਕਿਉਂਕਿ ਮੁਲਮੰਤਰ ਦੀ ਵਿਆਖਿਆ ਜਪੁਜੀ ਸਾਹਿਬ ਵਿਚ ਹੈ ਤੇ ਜਪੁਜੀ ਸਾਹਿਬ ਦੀ ਵਿਆਖਿਆ 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੈ। ਜੇ ਜਪੁਜੀ ਸਾਹਿਬ ਸਮਝ ਆ ਜਾਵੇ ਤਾਂ ਮੁਲਮੰਤਰ ਸਮਝ ਵਿਚ ਆ ਜਾਂਦਾ ਹੈ, ਜੇ ਮੁਲਮੰਤਰ ਸਮਝ ਆ ਜਾਵੇ ਤਾਂ ਪਹਿਲਾਂ ਜੇ ਏਕਾ (੧) ਲੱਗਿਆ ਹੋਇਆ ਹੈ ਉਹ ਸਮਝ ਵਿਚ ਆ ਜਾਂਦਾ ਹੈ। ਪੜ੍ਹਦੀ ਤਾਂ ਸਾਰੀ ਦੁਨੀਆਂ ਹੈ ਪਰ ਅਨੁਭਵ ਜਪੁਜੀ ਸਾਹਿਬ ਦਾ ਉਤਰਨਾ ਮੁਸ਼ਕਿਲ ਹੈ ਕਿਉਂਕਿ ਅਨੁਭਵ ਵਿਚ ਅਸੀਂ ਜਾਂਦੇ ਨਹੀਂ, ਬੁੱਧੀ ਮੰਡਲ ਦੇ ਟੀਕੇ ਪੜ੍ਹਦੇ ਹਾਂ। ਟੀਕੇ ਲਿਖਣ ਵਾਲੇ ਵੀ ਬੁੱਧੀ ਮੰਡਲ ਤੋਂ ਹੀ ਲਿਖਦੇ ਹਨ ਪਰ ਅਨੁਭਵ ਦੇ ਵਿਚੋਂ ਕੋਈ ਵਿਰਲਾ-ਵਿਰਲਾ ਹੈ। ਜਿਸ ਕੋਲ ਅਨੁਭਵ ਆ ਜਾਂਦਾ ਹੈ ਉਸ ਕੋਲ ਐਸੀ ਸਮੱਗਰੀ ਹੈ ਜਾਂਦੀ ਹੈ ਕਿ ਉਹ ਸੋਚਦੇ, ਕੀ ਲਿਖਣਾ ਹੈ, ਲਿਖਣ ਦੀ ਕੀ ਲੋੜ ਹੈ। ਤਾਂ ਸਵਾਲ ਕਿਹਾ ਕਿ ਕੁੜੀ ਦੀ ਕੰਧ ਕਿਵੇਂ ਟੁੱਟਣੀ ਚਾਹੀਦੀ ਹੈ ਤਾਂ ਜਵਾਬ ਦਿਤਾ -

**ਹੁਕਮਿ ਰਾਜਾਈ ਚਲਣਾ ਨਾਨਕ ਲਿਖਿਆ ਨਾਲਿ॥**

**ਪੰਨਾ - 1**

ਇਸ ਹੁਕਮ ਨੂੰ ਬੁੱਝੋ ਕਿ ਹੁਕਮ ਕੀ ਚੀਜ਼ ਹੈ। ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਗੱਲਾਂ ਵੱਡੀਆਂ-ਵੱਡੀਆਂ ਕਰਦਾ ਹੈ ਲੇਕਿਨ ਗਿਆਨ ਦੀ ਸਥਿਤੀ ਨਹੀਂ ਹੋਈ, ਨਾ ਹੀ ਗਿਆਨ ਦਾ ਨਿਧਿਆਸਣ ਕੀਤਾ ਹੈ, ਇਸ ਕਰਕੇ ਪ੍ਰਾਪਤੀ ਤਕ ਨਹੀਂ ਪਹੁੰਚ ਸਕਿਆ। ਹੁਕਮ ਤੇ ਰਜਾ ਦੋ ਚੀਜ਼ਾਂ ਹਨ। ਹੁਕਮ ਕੋਈ ਐਸਾ ਨਹੀਂ ਕਿ ਅੱਗ ਜਲਦੀ ਹੀ ਰਹੇਗੀ ਤੇ ਪਾਣੀ ਛੋਬਦਾ ਹੀ ਰਹੇਗਾ। ਇਹ ਠੀਕ ਹੈ ਇਸ ਤੋਂ ਉਪਰ ਰਜਾ ਹੈ ਜਿਸ ਨੂੰ free will ਕਹਿੰਦੇ ਹਨ ਉਹ ਹਰੇਕ ਦੇ ਨਾਲ ਲਿਖਿਆ ਹੋਇਆ ਹੈ। ਜਦ ਤੋਂ ਜੀਵ ਦਾ ਸਫਰ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਹੁਕਮ ਤੇ ਰਜਾ ਦੋਵੇਂ ਚੀਜ਼ਾਂ ਨਾਲ ਚਲ ਰਹੀਆਂ ਹਨ। ਸਿੱਧਾਂ ਨੇ ਪੁਛਿਆ ਕਿ ਮਹਾਰਾਜ ਹੁਕਮ ਦੀ ਵਿਆਖਿਆ ਕਰੋ-

**ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥**

**ਪੰਨਾ - 1**

ਇਸ ਹੁਕਮ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਹੁਕਮ ਦੇ ਵਿਚੋਂ ਹੀ ਹਉਮੈ ਦਾ ਤੱਤ ਬਣਿਆ ਹੈ ਅਤੇ ਹਉਮੈ ਤੱਤ ਤੋਂ ਸਾਰੀ ਸਿਸਟੀ ਦਾ ਪ੍ਰਕਾਸ਼ ਹੋਇਆ, ਜਿੰਨੀ ਦੇਰ ਤਕ ਹਉਮੈ ਦੀ ਕੰਧ ਵਿਚਾਲੇ ਹੈ ਉੱਦੋਂ ਤਕ ਇਹ ਸਮਝਣਾ ਮੁਸ਼ਕਲ ਹੈ।

**ਨਾਨਕ ਹੁਕਮੈ ਜੇ ਬੁੜੇ ਤ ਹਉਮੈ ਕਹੈ ਨ ਕੋਇ॥**

**ਪੰਨਾ - 1**

ਜੇਕਰ ਹੁਕਮ ਨੂੰ ਬੁੜੇ ਕੇ ਹਉਮੈ ਖਤਮ ਹੋ ਜਾਵੇ ਤਾਂ ਆਦਮੀ ਦਾ ਛੁਟਕਾਰਾ ਹੋ ਸਕਦਾ ਹੈ। ਕਹਿਣ ਲੱਗੇ, “ਮਹਾਰਾਜੀ! ਕੋਈ ਸੁਖਾਲਾ ਤਰੀਕਾ ਦੱਸੋ ਜਿਸ ਦੇ ਨਾਲ ਗੱਲ ਚੰਗੀ ਤਰ੍ਹਾਂ ਸਮਝ ਵਿਚ ਪੈ ਜਾਵੇ।” ਮਹਾਰਾਜੀ ਨੇ ਕਿਹਾ, “ਭਾਈ! ਸੁਖਾਲਾ ਤਰੀਕਾ ਇਹ ਹੈ ਕਿ ਮਾੜੇ ਤੋਂ ਮਾੜਾ ਬੰਦਾ ਅਤੇ ਬੁਰੇ

ਤੋਂ ਬੁਰੇ ਕਰਮ ਕਰਨ ਵਾਲਾ ਬੰਦਾ ਵੀ ਜੇਕਰ ਪ੍ਰਮੇਸ਼ਰ ਦਾ ਨਾਮ ਜਪਣ ਲਗ ਜਾਵੇ ਤਾਂ ਨਾਮ ਵਿਚ ਇਹ ਸ਼ਕਤੀ ਹੈ ਕਿ ਜਿਹੜੇ ਨਾਮੀ ਦਾ ਨਾਮ ਜਪਦੇ ਹਾਂ ਉਹ ਨਾਮ ਹੌਲੀ ਹੌਲੀ ਬਿਰਤੀ ਨੂੰ ਆਪਣੇ ਵਰਗੀ ਬਣਾ ਲਵੇਗਾ, ਨਾਮਾਕਾਰ (ਆਤਮਾਕਾਰ) ਬਿਰਤੀ ਹੋ ਜਾਵੇਗੀ ॥” ਇਹ ਉਹ ਬਿਰਤੀ ਹੁੰਦੀ ਹੈ ਕਿ ਜਿਹੜੀ ਚੀਜ਼ ਨੂੰ ਦੇਖੀਏ, ਉਹਦਾ ਹੀ ਰੂਪ ਬਣ ਜਾਂਦਾ ਹੈ। ਜਿਵੇਂ ਕਾਰ ਵੇਖੀ, ਬਿਰਤੀ ਅੰਤਸ਼ਕਰਣ ਰਾਹੀਂ ਅੱਖਾਂ ਵਿਚੋਂ ਨਿਕਲੇਗੀ, ਜਾ ਕੇ ਕਾਰ ਦੇ ਆਲੇ ਦੁਆਲੇ ਵਿਲਟ ਕੇ ਢੱਸ ਦੇਵੇਗੀ ਕਿ ਇਹ ਕਾਰ ਹੈ। ਕੋਈ ਵੀ ਚੀਜ਼ ਦੇਖੇ ਉਸ ਦੇ ਦੁਆਲੇ ਘੁੰਮ ਜਾਵੇਗੀ, ਉਸ ਤੋਂ ਥੜ੍ਹੀ ਦੇਰ ਬਾਦ ਉਸ ਨੂੰ ਪੁੱਛ ਲਵੇਂ, ਇਕ ਦਮ ਕਾਰ ਦੀ ਮੂਰਤ ਉਸ ਦੀਆਂ ਅੱਖਾਂ ਦੇ ਸਾਮੁਣੇ ਆ ਜਾਵੇਗੀ। ਸੋ ਇਸ ਤਰ੍ਹਾਂ ਜਦੋਂ ਤਕ ਬਿਰਤੀ ਆਤਮਕਾਰ ਨਹੀਂ ਹੁੰਦੀ, ਆਤਮਾ ਦੇ ਰੂਪ ਵਿਚ ਨਹੀਂ ਸਮਾਉਂਦੀ ਉਨ੍ਹਾਂ ਦੇਰ ਤਕ ਉਧਾਰ ਨਹੀਂ ਹੁੰਦਾ। ਸੋ ਜਿੰਨੀ ਦੇਰ ਬੰਦਾ ਨਾਮ ਨਹੀਂ ਜਪਦਾ, ਨਾਮ ਦੀ ਸ਼ਰਨ ਵਿਚ ਨਹੀਂ ਆਉਂਦਾ ਉਸ ਦਾ ਉਧਾਰ ਨਹੀਂ ਹੁੰਦਾ। ਇਸ ਦੇ ਬਾਰੇ ਬਾਬਾ ਸਾਹਿਬ ਸਿੰਘ ਜੀ ਬੇਦੀ ਭਾਈ ਚੰਦਾ ਸਿੰਘ ਨੂੰ ਦਸ ਰਹੇ ਹਨ ਕਿ -

**ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ॥  
ਜਿਨਾ ਭਾਗ ਮਥਾਰਿ ਸੇ ਨਾਨਕ ਹਰਿ ਰੰਗੁ ਮਾਣਦੋ॥**

ਪੰਨਾ - 81

ਗੁਰਮੰਤਰ ਤੋਂ ਲੈ ਕੇ ਪ੍ਰਾਪਤੀ ਤਕ ਸਾਰੀ ਕਿਰਿਆ ਨੂੰ ਨਾਮ ਕਹਿੰਦੇ ਹਨ। ਇਸ ਨਾਮ ਦਾ ਮੁੱਲ ਕੋਈ ਵੀ ਨਹੀਂ ਜਾਣਦਾ। ਨਾਮ ਬੁਰਿਆਂ ਤੋਂ ਬੁਰਿਆਂ ਤੇ ਕਲੰਕ ਵਾਲਿਆਂ ਬੰਦਿਆਂ ਨੂੰ ਵੀ ਤਾਰ ਦਿੰਦਾ ਹੈ। ਇਕ ਵਾਰੀ ਨਾਮ ਲੈਣ ਨਾਲ ਕ੍ਰੋੜਾਂ ਕਰਮਾਂ ਦਾ ਨਾਸ਼ ਹੋ ਜਾਂਦਾ ਹੈ।

**ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ ਪੰਨਾ - 1195**

ਇਸ ਦੇ ਬਾਰੇ ਆਪ ਜੀ ਦਸਦੇ ਹਨ ਕਿ ਐਸੀ ਲੜਕੀ ਸੀ ਜੋ ਆਪਣੇ ਜੀਵਨ ਤੋਂ ਭਟਕ ਕੇ ਵਿਸ਼ੇ ਵਿਕਾਰਾਂ ਵਿਚ ਪੈ ਗਈ, ਕੁਸੰਗ ਵਿਚ ਪੈ ਗਈ ਅਤੇ ਐਨੀ ਜ਼ਿਆਦਾ ਭਟਕ ਗਈ ਕਿ ਪਾਪ ਕਰਨ ਦੀ ਆਖਰੀ ਹੱਦ ਤਕ ਚਲੀ ਗਈ ਅਤੇ ਵੇਸਵਾ ਦਾ ਪੇਸ਼ਾ ਅਖਤਿਆਰ ਕਰ ਲਿਆ ਅਤੇ ਗਨਕਾ ਕਰਕੇ ਮਸ਼ਹੂਰ ਹੋ ਗਈ ਜਿਸ ਦੇ ਬਾਰੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਦੇ ਨਾਲ ਫੁਰਮਾਨ ਕਰਦੇ ਹਨ -

**ਗਨਿਕਾ ਪਾਪਣਿ ਹੋਇਕੈ ਪਾਪਾਂ ਦਾ ਗਲਿ ਹਾਰੁ ਪਰੋਤਾ॥  
ਭਾਈ ਗੁਰਦਾਸ ਜੀ, ਵਾਰ 10/21**

ਇਸ ਲੜਕੀ ਦਾ ਨਾਮ ਚੰਦਰਮਣੀ ਸੀ ਲੇਕਿਨ ਉਸ ਨੇ ਐਨੇ ਪਾਪ ਕੀਤੇ ਕਿ ਮਾਨੋ ਪਾਪ ਦਾ ਹੀ ਰੂਪ ਬਣ ਗਈ। ਇਕ ਦਿਨ ਮੀਂਹ ਪੈ ਰਿਹਾ ਸੀ ਕਿ ਇਕ ਬੀਤਰਾਗ ਅਵਸਥਾ, ਬ੍ਰਹਮਿਗਿਆਨ ਅਵਸਥਾ ਦੇ ਮਹਾਤਮਾ ਆਪਣੀ ਝੋੜਪੜੀ ਤੋਂ ਹੱਥ ਵਿਚ ਤੋਤੇ ਦਾ ਪਿੰਜਰਾ ਚੁੱਕੀ ਸ਼ਹਿਰ ਵਲ ਨੂੰ ਆ ਰਹੇ ਸਨ। ਮੀਂਹ ਦਾ ਇਕ ਦਮ ਐਸਾ ਛਗਟਾ ਆਇਆ ਤੇ ਮੀਂਹ ਤੋਂ ਬਚਣ ਲਈ ਉਹ ਇਕ ਖੁਲ੍ਹੇ ਦਰਵਾਜ਼ੇ ਵਿਚ ਵੜ ਕੇ ਅੰਦਰ ਚਲੇ ਗਏ ਲੇਕਿਨ ਅੰਦਰ ਵੜਦੇ ਹੀ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਮੈਂ ਤਾਂ ਪਾਪ ਦੇ ਮੰਦਰ ਵਿਚ ਆ ਗਿਆ ਕਿਉਂਕਿ

ਹਰ ਜਗ੍ਹਾਂ ਵਿਚ ਉਸ ਥਾਂ ਦੇ ਪ੍ਰਮਾਣੂੰ ਹੁੰਦੇ ਹਨ ਇਹ ਪ੍ਰਮਾਣੂੰ ਸ਼ੁਧ ਅਤੇ ਅਸ਼ੁਧ ਦੋਵੇਂ ਤਰ੍ਹਾਂ ਦੇ ਹੁੰਦੇ ਹਨ ਜਿਸ ਨੂੰ ਲਹਿਰਾਂ ਵੀ ਕਹਿੰਦੇ ਹਨ। ਇਹ ਲਹਿਰਾਂ ਸੁਖਰੇ ਮਨ ਉਤੇ ਅਸਰ ਕਰ ਜਾਇਆ ਕਰਦੀਆਂ ਹਨ। ਬਹੁਤ ਸਾਰੇ ਪ੍ਰਮੀਆਂ ਨੂੰ ਪਤਾ ਲਗ ਜਾਂਦਾ ਹੈ ਕਿ ਉਹ ਕਿਹੋ ਜਿਹੇ ਬੰਦੇ ਨਾਲ ਗੱਲ ਕਰ ਰਿਹਾ ਹੈ ਕਿਉਂਕਿ ਉਸ ਦੀਆਂ waves ਬਾਹਰ ਨਿਕਲ ਰਹੀਆਂ ਹੁੰਦੀਆਂ ਹਨ। ਮਹਾਂਪੁਰਸ਼ਾਂ ਨੂੰ ਪਤਾ ਲਗ ਗਿਆ ਕਿ ਇਹ ਤਾਂ ਪਾਪ ਦਾ ਮੰਦਰ ਹੈ ਪਰੰਤੂ ਸੰਤਾਂ ਵਿਚ ਦੂੰਤ ਨਹੀਂ ਹੋਇਆ ਕਰਦੀ। ਪੁੰਨੀਆਂ ਨੂੰ ਕੋਈ ਖਾਸ ਵਿਸ਼ੇਸ਼ਤਾ ਨਹੀਂ ਦਿੰਦੇ ਅਤੇ ਪਾਪੀਆਂ ਨਾਲ ਨਫਰਤ ਨਹੀਂ ਕਰਦੇ ਕਿਉਂਕਿ ਦੋਵੇਂ ਪਾਸੇ ਉਨ੍ਹਾਂ ਦੀ ਦਿਸ਼ਟੀ ਵਿਚ ਪ੍ਰਮੇਸ਼ਰ ਹੁੰਦਾ ਹੈ। ਉਨ੍ਹਾਂ ਦੀ ਕੋਸ਼ਿਸ਼ ਇਹੋ ਹੁੰਦੀ ਹੈ ਕਿ ਇਸ ਜੀਵ ਦੇ ਮਨ ਚੌਂ, ਅੰਤਸ਼ਕਰਣ ਚੌਂ ਪਾਪਾਂ ਨੂੰ ਖਿੱਚ ਕੇ ਇਸ ਨੂੰ ਨਿਰਮਲ ਕਰ ਦਿਤਾ ਜਾਵੇ ਤਾਂ ਕਿ ਇਸ ਨੂੰ ਸੋਝੀ ਆ ਜਾਵੇ। ਜਿਸ ਤਰ੍ਹਾਂ ਡਾਕਟਰ ਟੀ.ਬੀ ਤੇ ਕੈਂਸਰ ਦੇ ਮਰੀਜ਼ਾਂ ਤੋਂ ਘਸ਼ਗਾਉਂਦਾ ਨਹੀਂ ਹੁੰਦਾ ਕਿਉਂਕਿ ਉਸ ਦੀ ਡਿਊਟੀ ਉਨ੍ਹਾਂ ਨੂੰ ਤੰਦਰੁਸਤ ਕਰਨ ਦੀ ਹੋਇਆ ਕਰਦੀ ਹੈ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੀ ਡਿਊਟੀ ਹੋਇਆ ਕਰਦੀ ਹੈ ਅਤੇ ਉਨ੍ਹਾਂ ਦਾ ਕਿਸੇ ਤੋਂ ਲੈਣ ਦੇਣ ਦਾ ਕੋਈ ਸੱਕਾਰ ਨਹੀਂ ਹੁੰਦਾ ਕੇਵਲ ਪ੍ਰਭੂ ਦੀ ਰਜਾ ਵਿਚ ਇਹੋ ਜਿਹੇ ਕੰਮ ਕਰਿਆ ਕਰਦੇ ਹਨ।

ਆਪ ਨੇ ਜਦੋਂ ਉਸ ਲੜਕੀ ਨੂੰ ਦੇਖਿਆ ਥੋੜ੍ਹਾ ਗੁਣ ਗੁਣਾਏ ਤੇ ਕਹਿਣ ਲੱਗੇ ਇਹ ਦੋਹੀ ਬੜੀ ਮੁਸ਼ਕਲ ਨਾਲ ਮਿਲੀ ਹੈ ਪਰ ਇਸ ਨੂੰ ਕਿੰਨੀ ਬੇਦਰਦੀ ਦੇ ਨਾਲ ਬਰਬਾਦ ਕੀਤਾ ਜਾ ਰਿਹਾ ਹੈ, ਜਦੋਂ ਲੇਖ ਦੇਣੇ ਪੈਣਗੇ ਫੇਰ ਅੱਖੀ ਹੋ ਜਾਵੇਗੀ। ਉਸ ਲੜਕੀ ਨੇ ਵੀ ਸੁਣ ਲਿਆ।

ਲਲਲਲਲ

(ਪੰਨਾ 14 ਦੀ ਬਾਕੀ)

**ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ॥  
ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ॥**

ਪੰਨਾ - 729

ਜੇ ਇਕ ਸੇਧ ਦੇ ਉਤੇ ਰਾਕੇਟ ਦਾਗਿਆ ਜਾਵੇ ਜੋ ਪਹਿਲਾਂ ਅਤਿ ਉਚਾਈਆਂ ਤੇ ਗਿਆ ਹੈ ਇਸ ਤਰ੍ਹਾਂ ਉਹ ਵੀ ਜਾ ਸਕਦਾ ਹੈ। ਇਸੇ ਤਰ੍ਹਾਂ ਨਾਲ ਪ੍ਰਮੇਸ਼ਰ ਦੀ ਯਾਦ ਬਹੁਤ ਅਤਿ ਉਚਾ ਚਰਿੱਤਰ ਅਤੇ ਆਪਣੀ ਹੋਉਂ ਦਾ ਪੂਰਨ ਤਿਆਗ ਇਹ ਗੈਸ ਮਿਲ ਜਾਵੇ ਤਾਂ ਇਸ ਜੀਵ ਨੂੰ ਜੀਵਪੁਣੇ ਤੋਂ ਉਚਾ ਲਿਜਾ ਕੇ ਦਰਗਾਹ ਵਿਚ ਥਾਂ ਮਿਲ ਜਾਇਆ ਕਰਦਾ ਹੈ। ਨਹੀਂ ਤਾਂ ਨਿਗੁਰਿਆਂ ਨੂੰ ਦਰਗਾਹ ਵਿਚ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ ਉਹ ਰੋਂਦੇ ਹਨ -

**ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥  
ਜੇ ਗੁਣ ਹੋਨ ਤ ਕਟੀਅਨਿ ਸੇ ਭਾਈ ਸੇ ਵੀਰ॥  
ਅਗੈ ਗਏ ਨ ਮੰਨੀਅਨ ਮਾਰਿ ਕਢਹੁ ਵੇਪੀਰ॥**

ਪੰਨਾ - 595

ਲਲਲਲਲ 'ਚਲਦਾ'

# Sacred Journey

## ਪਵਿੱਤਰ ਪੈਂਡਾ

ਮੁਲ ਲੇਖਕ - ਡਾ. ਸਵਾਮੀ ਰਾਮ ਜੀ  
ਅਨੁਵਾਦਕ - ਡਾ. ਬੀਬੀ ਤੇਜਿੰਦਰ ਮਲਹੋਤਰਾ

### ਗਿਆਰਵਾਂ ਅਧਿਆਇ

#### ਜੀਵਨ - ਇਥੇ ਤੇ ਅੱਗੇ (ਲੋਕ ਪਰਲੋਕ)

ਜਦੋਂ ਤੋਂ ਮਨੁੱਖ ਹੋਂਦ ਵਿਚ ਆਇਆ ਹੈ ਉਦੋਂ ਤੋਂ ਹੀ ਮਰਨ ਉਪਰਾਂਤ ਜੀਵਨ ਇਕ ਵਾਦ ਵਿਵਾਦ ਦਾ ਵਿਸ਼ਾ ਚਲਿਆ ਆ ਰਿਹਾ ਹੈ ਪਰ ਇਸ ਬਾਰੇ ਕੋਈ ਵੀ ਨਿਰਣੇ ਤੇ ਨਹੀਂ ਪਹੁੰਚਿਆ ਕਿ ਆਤਮਾ ਅਮਰ ਹੈ। ਨਾ ਹੀ ਇਹ ਨਿਰਣਾ ਬੁੱਧੀਜੀਵੀਆਂ ਦੇ ਵਸ ਦਾ ਹੈ, ਉਹ ਬੁੱਧੀਜੀਵੀ ਜਿਹੜੇ ਅਧਿਆਤਮਕ ਪੱਖਾਂ ਅਣਜਾਣ ਹਨ। ਇਹ ਗੱਲ ਸੰਭਵ ਹੀ ਨਹੀਂ, ਬੁੱਧੀ ਦੇ ਪੱਧਰ ਤੇ ਇਹ ਜਾਣਿਆ ਹੀ ਨਹੀਂ ਜਾ ਸਕਦਾ ਕਿ ਮਰਨ ਉਪਰਾਂਤ ਕੀ ਹੁੰਦਾ ਹੈ? ਉਸ ਇਕ ਸਤਿ ਨੂੰ ਵਿਗਿਆਨ ਰਾਹੀਂ ਸਾਬਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਦੇਖਿਆ ਨਹੀਂ ਜਾ ਸਕਦਾ, ਨਾ ਹੀ ਸਿੱਧ ਕੀਤਾ ਜਾ ਸਕਦਾ ਹੈ, ਨਾ ਹੀ ਉਸਦਾ ਦਿਖਾਵਾ ਕੀਤਾ ਜਾ ਸਕਦਾ ਹੈ, ਨਾ ਹੀ ਗਿਆਨ ਇੰਦ੍ਰੀਆਂ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ, ਨਾ ਪ੍ਰਤੱਖ ਕੀਤਾ ਜਾ ਸਕਦਾ ਹੈ। ਆਤਮਾ ਗਿਆਨ ਇੰਦ੍ਰੀਆਂ ਦੇ ਪ੍ਰਤੱਖ ਗਿਆਨ ਤੋਂ ਪਰੋਂ ਹੈ, ਵਿਗਿਆਨਕ ਤਜਰਬੇ ਜਿਨ੍ਹਾਂ ਦੀਆਂ ਆਪਣੀਆਂ ਸੀਮਾਵਾਂ ਹਨ ਉਹ ਅੰਤਮ ਸਚਾਈ ਤਕ ਨਹੀਂ ਪਹੁੰਚ ਸਕਦੇ। ਇਹੋ ਹੀ ਕਾਰਣ ਹੈ ਕਿ ਵਿਗਿਆਨਕ ਕਿਸੇ ਵੀ ਠੋਸ ਨਤੀਜੇ ਤੇ ਨਹੀਂ ਪਹੁੰਚ ਸਕਦੇ, ਉਹ ਅੰਤਤਾ ਦਾ, ਆਤਮਾ ਦੇ ਅਜਰ, ਅਮਰ, ਅਟੋਲ ਹੋਣ ਦਾ ਅੰਦਾਜਾ ਨਹੀਂ ਲਗ ਸਕਦੇ, ਉਹ ਮੰਨਣ ਨੂੰ ਤਿਆਰ ਵੀ ਨਹੀਂ ਕਿ ਮਰਨ ਤੋਂ ਬਾਅਦ ਕੁਝ ਹੈ ਜਾਂ ਕੁਝ ਚਲਦਾ ਰਹਿੰਦਾ ਹੈ, ਭੌਤਿਕਵਾਦ ਇਹ ਕੁਝ ਵੀ ਮੰਨਣ ਨੂੰ ਤਿਆਰ ਨਹੀਂ। ਜਿਹੜਾ ਗਿਆਨ ਇੰਦ੍ਰੀਆਂ ਦੇ ਪ੍ਰਤੱਖ ਗਿਆਨ ਤਕ ਹੀ ਸੀਮਤ ਰਹਿੰਦਾ ਹੈ, ਉਹ ਅੱਗੇ ਨੂੰ ਜਾਣ ਹੀ ਨਹੀਂ ਸਕਦਾ।

ਜੀਵਨ ਦੀਆਂ ਜ਼ਿੰਦਗੀ ਤੋਂ ਕੁਝ ਆਸਾ ਉਮੀਦਾਂ ਹੁੰਦੀਆਂ ਹਨ ਇਹ ਉਮੀਦਾਂ ਆਪਣੇ ਆਪਣੇ ਮਜ਼ਹਬ ਅਨੁਸਾਰ ਹੀ ਬਣਦੀਆਂ ਹਨ, ਲੋਕੀ ਅਮਰ ਹੋਣ ਦੀ ਆਸ ਰਖਦੇ ਹਨ ਤੇ ਸਵਰਗ ਜਾਣ ਦੀ ਆਸ ਰਖਦੇ ਹਨ। ਆਮ ਤੌਰ ਤੇ ਇਕ ਦੂਸਰੇ ਨੂੰ ਹੋਂਲਾ ਦਿੰਦੇ ਹਨ ਕਿ ਉਨ੍ਹਾਂ ਦੇ ਪਿਆਰੇ ਹੁਣ ਪ੍ਰਮਾਤਮਾ ਕੌਲ ਹਨ, ਉਹ ਸਦਾ ਲਈ ਹੀ ਪ੍ਰਮਾਤਮਾ ਕੌਲ ਰਲੇ ਗਏ ਹਨ ਤੇ ਕਈ ਮਜ਼ਹਬਾਂ ਵਿਚ ਇਹ ਵੀ ਕਿਹਾ ਜਾਂਦਾ ਹੈ ਕਿ ਸਵਰਗ ਵਿਚ ਪਾਣੀ ਦੇ ਝਰਨੇ, ਫਲ, ਸੋਹਣੀਆਂ ਅੰਤਰਾਂ, ਨਚਣਾ, ਗਾਉਣਾ ਸਭ ਕੁਝ ਹੈ। ਕਈ ਪਰੰਪਰਾਵਾਂ ਇਹ ਵਿਸ਼ਵਾਸ ਰਖਦੀਆਂ ਹਨ ਕਿ ਸਵਰਗ ਵਿਚ ਯੋਧਿਆਂ ਦੀਆਂ ਲੜਾਈਆਂ ਹੁੰਦੀਆਂ ਹਨ, ਸ਼ਤਰੂਆਂ ਨੂੰ ਤੇ ਖਤਰਨਾਕ ਜਾਨਵਰਾਂ ਨੂੰ ਮਾਰਿਆ ਜਾਂਦਾ ਹੈ। ਇਹ ਸਾਰੇ ਸਵਰਗ ਹੋਰ ਕੁਝ ਵੀ ਨਹੀਂ, ਕੇਵਲ ਮਨ ਦੀ ਇਕ ਸੀਮਾ ਹੈ ਜਿਸ ਵਿਚ ਇਛਾਵਾਂ ਦੀ ਪੂਰਤੀ ਹੁੰਦੀ ਹੈ।

ਹਰੇਕ ਦੀਆਂ ਕੁਝ ਇਹੋ ਜਿਹੀਆਂ ਇਛਾਵਾਂ ਹੁੰਦੀਆਂ

ਹਨ ਜਿਹੜੀਆਂ ਬੜੀਆਂ ਅਨੰਦਮਈ ਹੁੰਦੀਆਂ ਹਨ, ਹਰ ਕੋਈ ਇਹੋ ਜਿਹੀ ਜਗ੍ਹਾ ਦੀ ਆਸ ਕਰਦਾ ਹੈ ਜਿਥੇ ਇਹ ਇਛਾਵਾਂ ਪੂਰੀਆਂ ਹੋ ਸਕਣ, ਇਸ ਕਰਕੇ ਸਵਰਗ ਦੀ ਇੱਛਾ ਉਸ ਥਾਂ ਦਾ ਪ੍ਰਗਟਾਵਾ ਹੈ ਜਿਹੜਾ ਸਵਰਗ ਮਨੁੱਖ ਲੋਚਦਾ ਰਿਹਾ ਹੈ।

ਇਹ ਸਵਰਗ ਉਨ੍ਹਾਂ ਦੀ ਖਿਆਲੀ ਮੁਰਤ ਦਾ ਹੀ ਪ੍ਰਗਟਾਵਾ ਹੁੰਦਾ ਹੈ, ਉਹ ਉਨ੍ਹਾਂ ਹੀ ਸੱਚਾ ਹੁੰਦਾ ਹੈ ਜਿੰਨਾ ਇਕ ਸੁਧਾਰਾ। ਜਦੋਂ ਮਨੁੱਖ ਸੁਧਾਰਾ ਦੇਖਦਾ ਹੈ ਉਸ ਨੂੰ ਸੱਚ ਹੀ ਜਾਣਦਾ ਹੈ। ਜਦੋਂ ਜਾਗ ਖੁਲ੍ਹਦੀ ਹੈ, ਸੁਪਨੇ ਦੀ ਸੰਚਾਈ ਖਤਮ ਹੋ ਜਾਂਦੀ ਹੈ, ਸੁਪਨਾ ਤੇ ਸਵਰਗ ਇਕ ਖਾਸ ਕਿਸਮ ਦੀ ਤੇ ਇਕ ਖਾਸ ਹਾਲਤ ਦੀ ਹੀ ਸੰਚਾਈ ਹੈ।

ਸਵਰਗ ਦਾ ਵਿਚਾਰ ਪੁਰਾਣੇ ਸਿੱਧ ਪੁਰਖਾਂ ਦਾ ਵਿਚਾਰ ਸੀ ਪਰ ਉਹ ਇਸ ਨੂੰ ਅਨੰਤ ਦੀ ਅਵਸਥਾ ਨਹੀਂ ਮੰਨਦੇ ਸਨ। ਹਿੰਦੂ ਤੇ ਬੁੱਧ ਮਜ਼ਹਬ ਤੋਂ ਬਿਨਾਂ ਬਾਕੀ ਮਜ਼ਹਬਾਂ ਵਿਚ ਸਵਰਗ ਨੂੰ ਅਨੰਤ ਹੀ ਸਮਝਿਆ ਜਾਂਦਾ ਹੈ। ਹਿੰਦੂ ਫਿਲੋਸਫੀ ਅਨੁਸਾਰ ਅਨੰਤ ਸਵਰਗ ਤਾਂ ਅਤਿਕਥਨੀ ਹੈ। ਸਵਰਗ ਜਾਂ ਮਰਨ ਤੋਂ ਬਾਅਦ ਕੋਈ ਹੋਰ ਹੋਂਦ ਸਥਿਤਿਕ ਨਹੀਂ ਹੈ, ਉਹ ਤਾਂ ਤੁਹਾਡੇ ਵਿਚਾਰਾਂ ਅਤੇ ਤੁਹਾਡੇ ਕਰਮਾਂ ਅਨੁਸਾਰ ਹੀ ਹੁੰਦੀ ਹੈ, ਜਿਹੜੇ ਸਵਰਗ ਦੀ ਸੀਮਾ ਦਾ ਅਨੁਭਵ ਕਰਦੇ ਹਨ ਤੇ ਬ੍ਰਹਮ ਲੋਕ ਦਾ ਅੰਦਰ ਲੈਂਦੇ ਹਨ ਉਹ ਉਦੋਂ ਤਕ ਹੀ ਕਰ ਸਕਦੇ ਹਨ ਜਦੋਂ ਤਕ ਉਨ੍ਹਾਂ ਦੇ ਚੰਗੇ ਕਰਮ ਹੋਣਗੇ। ਚੰਗੇ ਕਰਮਾਂ ਦੀ ਤੇ ਚੰਗੇ ਵਿਚਾਰਾਂ ਦੀ ਇਕ ਸੀਮਾ ਹੈ ਤੇ ਇਸੇ ਤਰ੍ਹਾਂ ਉਨ੍ਹਾਂ ਦੇ ਫਲ ਦੀ ਵੀ ਸੀਮਾ ਹੈ। ਅਨੰਦ ਸ਼ਬਦ ਦਾ ਅਰਥ ਹੈ ਜਿਸ ਦਾ ਨਾ ਸ਼ੁਭੁ ਹੈ ਨਾ ਅੰਤ। ਵੇਦਾਂਤ ਅਨੁਸਾਰ ਸਵਰਗ ਆਪਣੇ ਆਪ ਵਿਚ ਅਨੰਤ ਨਹੀਂ ਹੋ ਸਕਦਾ, ਜਿਹੜੀਆਂ ਚੀਜ਼ਾਂ ਸਮੇਂ ਅੰਦਰ ਆਉਂਦੀਆਂ ਹਨ, ਕਾਰਣ ਵਸ ਹਨ, ਪੁਲਾੜ ਵਿਚ ਹਨ, ਉਹ ਚਲਾਇਮਾਨ ਹਨ, ਨਾਸ਼ਵਾਨ ਹਨ। ਸੰਸਾਰ ਦੇ ਸਾਰੇ ਭੋਗ ਸਮੇਂ ਦੇ ਵਸ ਹਨ, ਉਹ ਸਦਾ ਨਹੀਂ ਰਹਿੰਦੇ। ਬ੍ਰਹਮ ਲੋਕ ਦਾ ਅੰਦਰ ਵੀ ਸੰਸਾਰ ਦੇ ਭੋਗਾਂ ਵਰਗਾ ਹੀ ਹੈ, ਸਵਰਗ ਦੇ ਭੋਗ ਭਾਵੇਂ ਵਧੇਰੇ ਸਮੇਂ ਲਈ ਹੀ ਹੋਣ ਉਨ੍ਹਾਂ ਦਾ ਅੰਤ ਹੈ, ਜਿਹੜੀਆਂ ਇਛਾਵਾਂ ਕਿਤੇ ਪੂਰੀਆਂ ਨਾ ਹੁੰਦੀਆਂ ਹੋਣ, ਕੇਵਲ ਸੰਸਾਰ ਵਿਚ ਹੀ ਪੂਰੀਆਂ ਹੁੰਦੀਆਂ ਹੋਣ ਉਹ ਮਨੁੱਖ ਨੂੰ ਮੁੜ ਕੇ ਸੰਸਾਰ ਤੇ ਲਿਆਉਣਗੀਆਂ ਹੈ।

ਮਰਨ ਉਪਰਾਂਤ ਆਤਮਾ ਸਰੀਰ ਛੱਡ ਕੇ ਚਲੀ ਜਾਂਦੀ ਹੈ। ਯਮ ਨੇ ਨਿਚੀਕੇਤ ਨੂੰ ਦਸਿਆ, ਜਦੋਂ ਸਰੀਰ ਮਿਰਤਕ ਹੋ ਜਾਂਦਾ ਹੈ ਤੇ ਉਸ ਨੂੰ ਅਗਨੀ ਭੇਟ ਕਰ ਦਿਤਾ ਜਾਂਦਾ ਹੈ, ਆਤਮਾ ਜੀਵਤ ਹੀ ਰਹਿੰਦੀ ਹੈ। ਇਹੋ ਜਿਹੀਆਂ ਜਗ੍ਹਾ ਹਨ ਜਿਥੇ ਆਤਮਾ ਨਿਵਾਸ ਕਰਦੀ ਹੈ, ਬਿਨਾਂ ਸਰੀਰ ਦੇ ਰਹਿੰਦੀ ਹੈ, ਦਿਸ਼ਮਾਨ ਨਹੀਂ ਹੁੰਦੀ, ਤੁਸੀਂ ਵਿਸ਼ਵ ਵਿਚ ਨਹੀਂ ਦੇਖ ਸਕਦੇ। ਇਹ ਸੀਮਾਵਾਂ ਅਮ ਗਿਆਨ ਤੋਂ ਬਾਹਰ ਹਨ, ਗਿਆਨ ਇੰਦ੍ਰੀਆਂ ਨਾਲ ਨਹੀਂ ਦੇਖਿਆਂ ਜਾ ਸਕਦੀਆਂ, ਨਹੀਂ ਅਨੁਭਵ ਕੀਤੀਆਂ ਜਾ ਸਕਦੀਆਂ ਹਨ। ਇਹ ਕੇਵਲ

ਅਧਿਆਤਮਕ ਅੰਤਰ ਗਿਆਨ ਨਾਲ ਜਾਣੀਆਂ ਜਾ ਸਕਦੀਆਂ ਹਨ।

ਜਿਹੜੀਆਂ ਰੁਹਾਂ ਪੁੱਗੀਆਂ ਨਹੀਂ ਹੁੰਦੀਆਂ, ਉਹ ਇਕ ਸੀਮਾ ਵਿਚ ਹੀ ਰੱਹਿੰਦੀਆਂ ਹਨ, ਉਥੇ ਹੋਰ ਵੀ ਧਰਤੀ ਤੋਂ ਗਈਆਂ ਰੂਹਾਂ ਰੱਹਿੰਦੀਆਂ ਹਨ, ਕਿੰਨੀ ਦੇਰ ਰੱਹਿੰਦੀਆਂ ਹਨ ਇਹ ਕਿਹਾ ਨਹੀਂ ਜਾ ਸਕਦਾ, ਕਈ ਵਾਰੀ ਬਹੁਤ ਦੇਰ ਲਗ ਜਾਂਦੀ ਹੈ, ਉਹ ਆਮ ਰਾਹ ਤੇ ਹੀ ਗਈਆਂ ਹੁੰਦੀਆਂ ਹਨ ਉਹ ਆਤਮ ਗਿਆਨ ਪ੍ਰਾਪਤ ਨਹੀਂ ਕਰ ਸਕੀਆਂ।

ਮੌਤ ਦਾ ਬਹੁਤ ਸਾਰਾ ਭੈ ਇਸ ਗੱਲ ਦਾ ਹੈ ਕਿ ਕਿਧਰੇ ਮੌਤ ਦੁਖਦਾਈ ਨਾ ਹੋਵੇ। ਮਰਨਾ ਆਪਣੇ ਆਪ ਵਿਚ ਦੁਖਦਾਈ ਨਹੀਂ ਹੈ ਇਹ ਤਾਂ ਇਕ ਹਾਲਾਤ ਦੀ ਬਦਲੀ ਹੀ ਹੈ। ਪੂਰੀ ਤਿਆਰੀ ਨਾ ਹੋਣੀ ਤੇ ਮੋਹ ਹੋਣਾ ਇਹ ਦੋ ਚੀਜ਼ਾਂ ਕਾਰਣ ਹੀ ਦੁੱਖ ਹੁੰਦਾ ਹੈ। ਜਿਸ ਨੇ ਆਤਮਾ ਨੂੰ ਪਛਾਣ ਲਿਆ ਹੈ ਤੇ ਮਰਨ ਦੀ ਤਿਆਰੀ ਕਰ ਲਈ ਹੈ, ਉਸ ਵਾਸਤੇ ਮੌਤ ਕੋਈ ਦੁਖਦਾਈ ਨਹੀਂ ਹੈ। ਇਹੋ ਜਿਹਾ ਮਨੁੱਖ ਆਪਣੇ ਸਰੀਰ ਤੋਂ ਅਲੱਗ ਹੀ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਗਿਆਨ ਇੰਦੀਆਂ ਤੋਂ ਪਕੇ ਤੇ ਸਰੀਰ ਵਿਚ ਹੁੰਦੇ ਬਦਲਾਵ ਤੋਂ ਅਭਿੱਜ ਰਹਿੰਦਾ ਹੈ। ਜੇ ਆਤਮਾ ਮੋਹ ਵਿਚ ਫਸੀ ਹੋਵੇ, ਉਸ ਹਾਲਤ ਵਿਚ ਮਰਨਾ ਦੁਖਦਾਈ ਹੋ ਸਕਦਾ ਹੈ, ਇਹੋ ਜਿਹੀ ਆਤਮਾ ਸਰੀਰ ਛੱਡਣ ਲੱਗਿਆਂ ਬਹੁਤ ਦੁੱਖੀ ਹੁੰਦੀ ਹੈ ਕਿਉਂਕਿ ਉਹ ਮੋਹ ਨੂੰ ਛੱਡਣਾ ਨਹੀਂ ਚਾਹੁੰਦੀ।

ਜੀਵਨ ਤੇ ਮਰਨ ਦੇ ਵਿਚਕਾਰ ਇਕ ਸਥਿਤੀ ਹੈ। ਜਿਸ ਵਕਤ ਪ੍ਰਾਣ ਕੰਮ ਕਰਨਾ ਛੱਡ ਦਿੰਦੇ ਹਨ, ਜੇ ਕੋਈ ਇਸ ਲਈ ਤਿਆਰ ਨਹੀਂ ਹੈ, ਉਸ ਨੂੰ ਬਹੁਤ ਦੁੱਖ ਹੁੰਦਾ ਹੈ, ਮਾਨਸਿਕ ਦੁੱਖ ਪਹੁੰਚਦਾ ਹੈ ਤੇ ਉਹ ਦੂਸਰਿਆਂ ਨੂੰ ਕੁਝ ਦਸ ਵੀ ਨਹੀਂ ਸਕਦਾ। ਜਿਸ ਨੇ ਇਹ ਸਚਾਈ ਜਾਣ ਲਈ ਹੈ ਉਹ ਇਸ ਅਨਰਥ ਤੋਂ ਬਚ ਜਾਂਦਾ ਹੈ।

ਜੀਵਨ ਮਰਨ ਦੇ ਵਿਚਕਾਰ ਦੀ ਸਥਿਤੀ ਇਸ ਤੋਂ ਪਹਿਲਾ ਕਿ ਆਤਮਾ ਸਰੀਰ ਛੱਡ ਜਾਵੇ ਸਰੀਰ ਨੂੰ ਪੂਰੀ ਤਰ੍ਹਾਂ ਛੱਡਣ ਤੋਂ ਪਹਿਲਾਂ ਜਿਹੜੇ ਪਹੁੰਚੇ ਹੋਏ ਨਹੀਂ ਹਨ ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਉਹ ਕਈ ਹਾਲਾਤ ਵਿਚੋਂ ਲੰਘਦੇ ਹਨ? ਚੰਗੇ ਮੰਦੇ ਕਰਮ ਜਿਹੜੇ ਪਿਛੇ ਕੀਤੇ ਹਨ ਉਨ੍ਹਾਂ ਅਨੁਸਾਰ ਭੁਗਤਦੇ ਹਨ, ਮਿਸਾਲ ਵਜੋਂ ਪਿਤਰ ਲੋਕ ਵਿਚ ਅਸੀਂ ਆਪਣੇ ਪੁਰਵਜਾਂ ਨੂੰ ਮਿਲਦੇ ਹਾਂ, ਸਵਰਗ ਲੋਕ ਵਿਚ ਸਾਨੂੰ ਵੱਖ-ਵੱਖ ਭੋਗ ਭੁਗਣ ਨੂੰ ਮਿਲਦੇ ਹਨ। ਤਿੱਬਤ ਦੀ ਮਸ਼ਹੂਰ ਪੁਸਤਕ ਜਿਸ ਨੂੰ "The Tibetan book of the Dead" ਕਹਿੰਦੇ ਹਨ ਉਹ ਤੇ ਹਿੰਦੂਆਂ ਦਾ ਗਰੂੜ ਪੁਰਾਣ ਉਹ ਸਾਰੀਆਂ ਗੱਲਾਂ ਤੇ ਸਥਾਨ ਦਸਦੇ ਹਨ ਜਿਥੋਂ ਮਨੁੱਖ ਸਰੀਰ ਤਿਆਗਣ ਤੋਂ ਬਾਅਦ ਲੰਘਦਾ ਹੈ।

ਸਵਰਗ ਦੀਆਂ ਵੱਖ-ਵੱਖ ਸੀਮਾਂ ਹਨ, ਹੇਠਾਂ ਉਤੇ, ਉਥੇ ਸਤਰ, ਨੀਵਾਂ ਸਤਰ, ਮਨੁੱਖ ਦੀ ਮਾਨਸਿਕ ਅਵਸਥਾ ਅਨੁਸਾਰ ਜੋ ਵੀ ਹੋਵੇ ਉਸ ਅਨੁਸਾਰ ਸਰੀਰ ਨੂੰ ਉਥੇ ਰੱਖਿਆ ਜਾਂਦਾ ਹੈ। ਮਨੁੱਖ ਦੀ ਸੂਧਤਾ ਦੇ ਅਨੁਸਾਰ ਉਚਾ ਜਾਂ ਨੀਵਾ ਸਤਰ ਦਿਤਾ ਜਾਂਦਾ ਹੈ। ਅਗਿਆਨੀਆਂ ਲਈ ਮੌਤ ਇਕ ਗਹਿਰੀ ਨੀਂਦ ਹੈ ਜਿਥੇ ਵਿਚ-ਵਿਚ ਕਦੀ ਚੰਗੇ ਸੁਪਨੇ ਆਉਂਦੇ ਹਨ, ਕਦੀ ਭਿਆਨਕ ਸੁਪਨੇ ਆਉਂਦੇ ਹਨ। ਜਦੋਂ ਕੋਈ ਗਹਿਰੀ ਨੀਂਦ ਵਿਚ ਸੁੱਤਾ ਹੁੰਦਾ ਹੈ ਉਸ ਨਾਲ ਕੋਈ ਗੱਲਬਾਤ ਨਹੀਂ

ਹੋ ਸਕਦੀ, ਕੇਵਲ ਗਿਆਨੀ ਹੀ ਮਰ ਚੁੱਕਿਆਂ ਨਾਲ ਗੱਲਬਾਤ ਕਰ ਸਕਦੇ ਹਨ, ਉਹ ਹੀ ਇਸ ਅਵਸਥਾ ਤੇ ਹੁੰਦੇ ਹਨ ਜੋ ਸਾਰੀ ਸੌਝੀ ਰਖਦੇ ਹਨ।

ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਚੰਗੇ ਸੱਚੇ ਜੀਵਨ ਜੀਵੇ ਹਨ, ਨਿਸ਼ਾਰਬੀ ਜੀਵਨ ਜੀਵੇ ਹਨ, ਜੀਵਨ ਵਿਚ ਸੰਪੂਰਨਤਾ ਪ੍ਰਾਪਤ ਕੀਤੀ ਹੈ ਉਹ ਪ੍ਰਮਾਤਮਾ ਦੇ ਦਰਸ਼ਨ ਅਨੰਤ ਸੀਮਾਂ ਤਕ ਕਰ ਸਕਦੇ ਹਨ। ਗਿਆਨੀਆਂ ਦਾ ਵਿਚਕਾਰ ਹੈ ਕਿ ਅਨੰਦ ਦੀ ਪ੍ਰਾਪਤੀ ਤੇ ਸਵੈਗਿਆਨ ਕੇਵਲ ਇਸ ਜੀਵਨ ਵਿਚ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਸਵਰਗ ਦੇ ਪਿਤਰ ਲੋਕ, ਸਵਰਗ ਲੋਕ ਕੋਈ ਉਚੇ ਸਥਾਨ ਨਹੀਂ ਹਨ, ਨਾ ਹੀ ਉਹ ਸਤਿ ਦਸ ਸਕਦੇ ਹਨ, ਇਨ੍ਹਾਂ ਸੀਮਾਂ ਵਿਚ ਰਹਿ ਕੇ ਸੁਤੰਤਰਤਾ ਨਹੀਂ ਪ੍ਰਾਪਤ ਕੀਤੀ ਜਾ ਸਕਦੀ, ਸਵਰਗ ਦੇ ਕਈ ਭੋਗ ਆਤਮਕ ਸਿੱਧੀ ਲਈ ਬਾਧਕ ਵੀ ਹੋ ਸਕਦੇ ਹਨ। ਆਤਮਕ ਸਿੱਧੀ ਕੇਵਲ ਤੇ ਕੇਵਲ ਇਸ ਸਰੀਰ ਰਾਹੀਂ ਇਸ ਸੰਸਾਰ ਵਿਚ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਮਰਨ ਉਪਰਾਂਤ ਨਹੀਂ। ਜਿਹੜੇ ਇਹ ਸੌਚਦੇ ਹਨ ਕਿ ਉਹ ਆਤਮ ਸਿੱਧੀ ਮਰਨ ਉਪਰਾਂਤ ਪ੍ਰਾਪਤ ਕਰ ਲੈਣਗੇ ਉਹ ਬਹੁਤ ਹੀ ਵੱਡੇ ਭੁਲੇਖੇ ਵਿਚ ਹਨ। ਜਿਹੜੇ ਆਤਮਾ ਦੀ ਅਜ਼ਾਰ ਅਮਰ ਅਵਸਥਾ ਨੂੰ ਨਹੀਂ ਜਾਣਦੇ ਉਹ ਇਸ ਅਨਮੌਲ ਹੀਰੇ ਜਿਹੇ ਜੀਵਨ ਰਾਹੀਂ ਸਿਲੇ ਇਸ ਤੋਹਫੇ ਨੂੰ ਨਹੀਂ ਜਾਣਦੇ, ਜਿਸ ਰਾਹੀਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਬ੍ਰਹਮ ਦੀ ਪ੍ਰਾਪਤੀ ਇਸ ਜੀਵਨ ਰਾਹੀਂ ਹੀ ਹੋ ਸਕਦੀ ਹੈ, ਮਰਨ ਉਪਰਾਂਤ ਨਹੀਂ।

ਵੇਦਾਂਤ ਦੀ ਫਿਲੋਸਫੀ ਅਨੁਸਾਰ ਮਨੁੱਖ ਦੇ ਸਰੀਰ ਦੇ ਪੰਜ ਕੋਸ਼ ਹੁੰਦੇ ਹਨ ਜਾਂ ਕਹਿ ਲਈ ਕਿ ਤੈਹਾਂ ਹੁੰਦੀਆਂ ਹਨ, ਪੂਰਾ ਸਰੀਰ ਸਮੁੱਚਾ ਸਰੀਰ ਪਹਿਲਾ ਹੈ - ਅੰਨਮਯ ਕੋਸ਼, ਦੂਸਰਾ ਹੈ ਪ੍ਰਾਣਮਯ ਕੋਸ਼, ਤੀਸਰਾ ਹੈ ਮਨੋਮੰਦੀ ਕੋਸ਼, ਚੌਥਾ ਹੈ ਵਿਗਿਆਨਮਯ ਕੋਸ਼ ਤੇ ਪੰਜਵਾਂ ਹੈ ਅੰਨੰਮਯ ਕੋਸ਼। ਇਨ੍ਹਾਂ ਨੂੰ ਕੋਸ਼ ਕਿਹਾ ਗਿਆ ਹੈ ਕਿਉਂਕਿ ਇਨ੍ਹਾਂ ਨੇ ਆਤਮਾ ਨੂੰ ਢਕਿਆ ਹੋਇਆ ਹੈ ਆਤਮਾ ਉਸ ਤਲਵਾਰ ਦੀ ਤਰ੍ਹਾਂ ਹੈ ਜਿਸ ਉਤੇ ਮਿਆਨ ਚੜ੍ਹੀ ਹੋਈ ਹੈ ਇਹ ਸਾਰੇ ਕੋਸ਼ ਇਕ ਤਹਿਤ ਤੇ ਦੂਸਰੀ, ਦੂਸਰੀ ਤੇ ਫੇਰ ਤੀਸਰੀ ਇਸ ਤਰ੍ਹਾਂ ਹੈ। ਅੰਨਮਯ ਕੋਸ਼ ਇਕ ਬਾਹਰ ਦਾ ਕੋਸ਼ ਹੈ ਤੇ ਅੰਨੰਮਯ ਬਿਲਕੁਲ ਅੰਦਰ ਦਾ ਕੋਸ਼ ਹੈ। ਆਤਮਾ ਇਨ੍ਹਾਂ ਪੰਜਾਂ ਤੋਂ ਹੀ ਨਿਰਲਿਪਤ ਰਹਿੰਦੀ ਹੈ।

ਕਾਲ ਦੇ ਸਮੇਂ ਸਰੀਰ ਤੇ ਚੇਤਨ ਮਨ ਆਤਮਾ ਤੋਂ ਵਖਰੇ ਹੋ ਜਾਂਦੇ ਹਨ, ਇੰਦੀਆਂ ਰਾਹੀਂ ਵੀ ਕੋਈ ਗਿਆਨ ਪ੍ਰਾਪਤੀ ਨਹੀਂ ਹੁੰਦਾ ਕਿਉਂਕਿ ਸਰੀਰ ਤਾਂ ਪਿਛੇ ਹੀ ਰਹਿ ਜਾਂਦਾ ਹੈ ਕਿਉਂਕਿ ਸਰੀਰ ਤਾਂ ਇਥੇ ਹੀ ਰਹਿ ਜਾਂਦਾ ਹੈ, ਗਿਆਨ ਇੰਦੀਆਂ ਸੂਖਮ ਪੱਧਰ ਤੇ ਕੰਮ ਨਹੀਂ ਕਰਦੀਆਂ।

ਮਰਨ ਉਪਰਾਂਤ ਬਾਹਰ ਦੇ ਕੋਸ਼ ਲਥ ਕੇ ਵਖਰੇ ਹੁੰਦੇ ਸਮੇਂ ਬੋੜੀ ਦੇਰ ਵਾਸਤੇ ਅੰਨੰਮਯ ਕੋਸ਼ ਨਾਲ ਸਬੰਧ ਹੁੰਦਾ ਹੈ, ਜਿਨ੍ਹਾਂ ਨੇ ਮਰਨ ਦੇ ਅਨੁਭਵ ਜਾਂ ਮਰਨ ਨੇੜੇ ਪਹੁੰਚਣ ਦੇ ਅਨੁਭਵ ਲਿਖੇ ਹਨ ਉਹ ਦਸਦੇ ਹਨ ਉਹ ਇਸ ਸੰਖੇਪ ਸਬੰਧ ਬਾਰੇ ਦਸਦੇ ਹਨ। ਉਹ ਇਸ ਨੂੰ ਇਕ ਬਹੁਤ ਚਕਾਚੰਦ ਰੋਸ਼ਨੀ ਦਸਦੇ ਹਨ ਤੇ ਪਕਾਸ਼, ਪਿਆਰ ਭਰਿਆ ਪ੍ਰਕਾਸ਼। ਇਹੋ ਜਿਹੇ ਅਨੁਭਵ ਹੁੰਦੇ ਤਾਂ ਹਨ ਪਰ ਇਨ੍ਹਾਂ ਦਾ ਆਤਮਕ ਸਿੱਧੀ ਨਾਲ ਕੋਈ ਸਬੰਧ ਨਹੀਂ, ਗਿਆਨ ਨਾਲ ਕੋਈ ਸਬੰਧ ਨਹੀਂ। ਇਹੋ ਜਿਹੇ ਅਨੁਭਵ ਕਿਸੇ ਨੂੰ ਸਦਾ ਲਈ ਆਤਮਕ ਸਿੱਧੀ ਨਹੀਂ

ਦੇ ਸਕਦੇ, ਨਾ ਹੀ ਕੋਈ ਰਿਧੀਆਂ ਸਿੱਧੀਆਂ ਦੇ ਸਕਦੀਆਂ ਹਨ। ਜੇ ਕੋਈ ਅਗਿਆਨ ਵਿਚ ਸਾਰੀ ਉਮਰ ਬਿਤਾ ਦੇਵੇ ਉਹ ਆਤਮਾ ਨੂੰ ਕਿਵੇਂ ਥੋੜ੍ਹੀ ਦੇਰ ਲਈ ਦੇਖ ਸਕਦਾ ਹੈ, ਕਿਵੇਂ ਮਰਨ ਲੱਗਿਆ ਆਤਮ ਸਿੱਧੀ ਪਾਪਤ ਕਰ ਸਕਦਾ ਹੈ, ਜੇ ਲੈਂਪ ਬਹੁਤ ਸਾਰੇ ਕਪਦਿਆਂ ਜਾਂ ਕਿਸੇ ਹੋਰ ਚੀਜ਼ ਨਾਲ ਢਕਿਆ ਹੋਇਆ ਹੈ, ਉਸ ਵਿਚੋਂ ਆਉਂਦੀ ਰੋਸ਼ਨੀ ਦਿਸਦੀ ਤਾਂ ਹੈ ਪਰ ਬਹੁਤ ਮੱਧਮ, ਜਦੋਂ ਸਾਰੇ ਕਪਡੇ ਤੇ ਹੋਰ ਚੀਜ਼ਾਂ ਉਤਾਰ ਦਿਤੀਆਂ ਜਾਣ ਤਾਂ ਰੋਸ਼ਨੀ ਬਹੁਤ ਸਾਫ਼ ਨਜ਼ਰ ਆਉਂਦੀ ਹੈ, ਰੋਸ਼ਨੀ ਦੇਖਣਾ ਗਿਆਨ ਨਹੀਂ ਹੈ, ਪ੍ਰਬੰਧ ਨਹੀਂ ਹੈ, ਅੰਦਰੋਂ ਚਾਨਣ ਦੇਖ ਸਕਣਾ ਅਤੇ ਦੇਖਣਾ ਅਸਲੀ ਅਨੁਭਵ ਹੈ। ਇਹ ਚਾਨਣ ਕੋਈ ਸੁਰਜ ਚੰਦ ਤਾਰਿਆਂ ਦਾ ਚਾਨਣ ਨਹੀਂ ਹੈ, ਇਹ ਗਿਆਨ ਦਾ ਚਾਨਣ ਹੈ, ਅਨੰਤ ਦੇ ਅਨੰਦ ਦਾ ਚਾਨਣ ਹੈ। ਗਿਆਨ ਦੇ ਅਨੁਭਵ ਵਰਗ ਹੋਰ ਕੋਈ ਅਨੁਭਵ ਨਹੀਂ ਹੈ। ਮੌਤ ਕਿਸੇ ਨੂੰ ਗਿਆਨ ਨਹੀਂ ਦੇ ਸਕਦੀ ਜਗਿਆਸੂ ਨੂੰ ਸੱਚੇ ਤੇ ਮੇਹਨਤ ਭਰੇ ਯਤਨ ਕਰਨੇ ਚਾਹੀਦੇ ਹਨ ਤੇ ਸੱਚ ਕੇ ਅਗਲਾ ਕਦਮ ਰਖਣਾ ਚਾਹੀਦਾ ਹੈ, ਸੱਚਣਾ ਚਾਹੀਦਾ ਹੈ ਅੱਗੋਂ ਕੀ ਕਰਨਾ ਹੈ, ਇਹ ਜਤਨ ਕਰਨਾ ਚਾਹੀਦਾ ਹੈ ਕਿ ਗਿਆਨ ਹੁਣੇ ਤੇ ਇਥੇ ਹੀ ਪ੍ਰਾਪਤ ਕਰਨਾ ਹੈ, ਇਸ ਧਰਤੀ ਤੇ ਹੀ ਕਰਨਾ ਹੈ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਮਰਨ ਤੋਂ ਬਾਅਦ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ।

ਅਗਿਆਨੀ ਆਤਮਾਵਾਂ ਸਵਰਗ ਜਾਂਦੀਆਂ ਹਨ ਜਾਂ ਮੁੜ ਕੇ ਧਰਤੀ ਤੇ ਆ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਇਛਾਵਾਂ ਦੀ ਤ੍ਰਿਪਤੀ ਨਹੀਂ ਹੋਈ ਹੁੰਦੀ। ਜਿਹੜਾ ਮੁੜ ਜੰਮਣ ਦੀ ਇੱਛਾ ਰਖਦਾ ਹੈ ਜਾਂ ਕੋਈ ਵੀ ਇੱਛਾ ਰਖਦਾ ਹੈ ਉਹ ਮੁੜ ਜੰਮਦਾ ਹੀ ਹੈ। ਜਿਹੜਾ ਸਾਰੀਆਂ ਇਛਾਵਾਂ ਤੇ ਕਾਬੂ ਪਾਲੈਂਦਾ ਹੈ ਉਹ ਮੁੜ ਕੇ ਨਹੀਂ ਆਉਂਦਾ। ਮੁੜ ਕੇ ਜਨਮ ਲੈਣ ਦੇ ਸਿਧਾਂਤ ਅਨੁਸਾਰ ਮਨੁੱਖ ਆਪਣੇ ਕਰਮਾਂ ਅਨੁਸਾਰ ਆਉਂਦਾ ਜਾਂਦਾ ਹੈ, ਜੰਮਦਾ ਤੇ ਮਰਦਾ ਹੈ ਇਹ ਇਸ ਕਰਕੇ ਹੁੰਦਾ ਹੈ ਕਿ ਹਰ ਜਨਮ ਵਿਚ ਹੋਰ ਗਿਆਨ ਪ੍ਰਾਪਤ ਕਰਨ ਤੇ ਅੰਤ ਵਿਚ ਸੁਤੰਤਰ ਹੋ ਜਾਣ।

ਆਵਾਗਉਣ ਦਾ ਸਿਧਾਂਤ ਅੱਜ ਦੇ ਵਿਗਿਆਨ ਅਨੁਸਾਰ ਸਿੱਧ ਨਹੀਂ ਕੀਤਾ ਜਾ ਸਕਦਾ, ਵਿਗਿਆਨਕ ਤਰੀਕਾ ਸਮਝਿਆ ਜਾ ਸਕਦਾ ਹੈ, ਉਸ ਨੂੰ ਇਕ ਕਰਮ ਅਤੇ ਪ੍ਰਤੀਕਰਮ ਦੇ ਸਿਧਾਂਤ ਅਨੁਸਾਰ ਦੇਖਿਆ ਤੇ ਜਾਂਚਿਆ ਜਾ ਸਕਦਾ ਹੈ। ਉਪਨਿਸ਼ਦਾਂ ਦੇ ਸਮੇਂ ਦੇ ਰਿਸ਼ੀ-ਮੁਨੀਆਂ ਅੰਤੇ ਦੇ ਪ੍ਰਤੀਫਲ, ਨਰਕ ਸਵਰਗ ਦੇ ਸਿਧਾਂਤ ਤੇ ਇਹੋ ਜਿਹੇ ਅੰਦਰੋਂ ਕਾਰਣ ਤੇ ਪਰੀਣਾਮ ਬੜੇ ਬੇਢੰਗੇ ਲਗਦੇ ਹਨ। ਧਰਤੀ ਤੇ ਇਹ ਜੀਵਨ ਬਹੁਤ ਛੋਟਾ ਹੈ ਭੋਗ ਬਿਲਾਸਾਂ ਦਾ ਭਰਿਆ ਹੋਇਆ ਹੈ। ਆਤਮਾ ਨੂੰ ਸਜ਼ਾ ਦੇਣੀ ਅਨੰਤ ਦੀ ਸਜ਼ਾ ਦੇਣੀ ਉਹ ਵੀ ਥੋੜ੍ਹੀ ਦੇਰ ਦੇ ਕੀਤੇ ਗਏ ਦੋਸ਼ਾਂ ਦੀ, ਇਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਸਾਰੇ ਸਭ ਕੁਝ ਢੰਗਾਂ ਜਾਂ ਜੀਵਨ ਇਕ ਪਾਸੇ ਹੀ ਰਖ ਦਿਤਾ ਹੋਵੇ। ਪੁਰਾਣੇ ਰਿਸ਼ੀਆਂ ਨੇ ਆਵਾਗਉਣ ਦੇ ਚੱਕਰ ਇਕ ਵਿਵੇਕ ਦੇ ਆਧਾਰ ਤੇ ਬਣਾਏ ਸਨ ਅਤੇ ਇਹ ਦਸਿਆ ਸੀ ਕਿ ਇਹ ਇਛਾਵਾਂ ਦੀ ਪੂਰੀ ਤਰ੍ਹਾਂ ਤੁਧੁਰੀ ਨਾ ਹੋਣ ਕਰਕੇ ਹੀ ਬਾਰ-ਬਾਰ ਮਨੁੱਖ ਜਨਮ ਲੈਂਦਾ ਹੈ। ਦੂਸਰਾ ਜਨਮ ਲੈਣ ਤੋਂ ਪਹਿਲਾਂ ਜੋ ਸਮਾਂ ਸਰੀਰ ਜਿਨ੍ਹਾਂ ਥਾਵਾਂ ਤੇ ਬਿਤਾਉਂਦਾ ਹੈ ਉਹ ਉਸ ਦੀਆਂ ਇਛਾਵਾਂ

ਦੇ ਮੁਤਾਬਿਕ ਹੈ ਇਸ ਦੇ ਕੋਈ ਖਾਸ ਨਿਯਮ ਨਹੀਂ ਹਨ।

ਬਹੁਤ ਸਾਰੇ ਪੱਛਮੀ ਹਿਲੋਸਫਰ ਵੀ ਜਿਵੇਂ ਪਾਇਥਾਗੋਰਸ (Pythagoras) ਸੁਕਰਾਤ (Socrates) ਤੇ ਅਫਲਾਤੁਨ (Plato) ਇਹ ਵੀ ਆਵਾਗਉਣ ਦੇ ਸਿਧਾਂਤ ਵਿਚ ਵਿਸ਼ਵਾਸ ਰਖਦੇ ਹਨ, ਬਾਈਬਲ ਤੇ ਯਹੂਦੀਆਂ ਦੀ ਪੁਸਤਕ ਵਿਚ ਕਿਤੇ ਵੀ ਪੁਨਰ ਜਨਮ ਬਾਰੇ ਤੁਹਾਨੂੰ ਲਿਖਿਆ ਨਹੀਂ ਮਿਲਦਾ, ਨਾ ਹੀ ਇਨ੍ਹਾਂ ਦੇ ਗੁਰੂਆਂ ਨੇ ਇਸ ਬਾਰੇ ਕਿਤੇ ਕਿਹਾ ਹੈ ਕਾਰਣ ਇਹ ਹੈ ਕਿ ਉਨ੍ਹਾਂ ਦੇ ਸਮੇਂ ਵਿਚ ਇਹ ਪੂਰਾ ਵਿਸ਼ਵਾਸ ਹੀ ਸੀ ਕਿ ਪੁਨਰ ਜਨਮ ਹੈ।

ਪੁਨਰ ਜਨਮ ਨੂੰ ਮੰਨਣਾ ਜਾਂ ਨਾ ਮੰਨਣਾ ਕੋਈ ਐਸੀ ਗੱਲ ਨਹੀਂ, ਨਾ ਹੀ ਕਿਸੇ ਤਰ੍ਹਾਂ ਇਸ ਦੇ ਮੰਨਣ ਨਾਲ ਰੂਹਾਨੀ ਤਰੱਕੀ ਵਿਚ ਫਰਕ ਪੈਂਦਾ ਹੈ। ਸੱਚ ਤਾਂ ਇਹ ਹੈ ਜੇ ਪ੍ਰਮਾਤਮਾ ਕ੍ਰਿਪਾਲ, ਦਿਆਲੂ ਹੈ ਤੇ ਮਨੁੱਖਾਂ ਦੇ ਭਾਗ ਲਿਖਦਾ ਹੈ ਤਾਂ ਉਸ ਦੀ ਬਣਾਈ ਹੋਈ ਕੁਦਰਤ ਵਿਚ ਅਸਮਾਨਤਾ ਨਹੀਂ ਹੋਣੀ ਚਾਹੀਦੀ। ਸਮਾਨਤਾ ਉਸ ਤੱਤ ਦਾ ਉਸ ਇਕ ਅਨੰਤ ਦਾ ਅਸੂਲ ਹੈ, ਅਸਮਾਨਤਾ ਮਨੁੱਖ ਨੇ ਬਣਾਈ ਹੈ। ਆਵਾਗਉਣ ਦੇ ਸਿਧਾਂਤ ਅਨੁਸਾਰ ਅਸੀਂ ਸਾਰੇ ਹੀ ਆਪਣੇ ਜੀਵਨ ਦੇ ਇਥੇ ਵੀ ਅਤੇ ਅੱਗੇ ਵੀ ਆਪ ਜ਼ਿੰਮੇਵਾਰ ਹਾਂ। ਹਰੇਕ ਮਨੁੱਖ ਆਪਣੇ ਕਰਮਾਂ ਅਨੁਸਾਰ ਜਨਮ ਲੈਂਦਾ ਹੈ।

ਆਤਮਾ ਆਪਣੀਆਂ ਇਛਾਵਾਂ ਦੀ ਪੂਰਤੀ ਕਰਕੇ ਫੇਰ ਸਰੀਰ ਛੱਡ ਦਿੰਦੀ ਹੈ ਤੇ ਦੁਸਰੀ ਗੁਹਿਣ ਕਰ ਲੈਂਦੀ ਹੈ। ਅਸੀਂ ਆਪਣੀਆਂ ਇਛਾਵਾਂ, ਚਿੱਤ ਬਿਤੀਆਂ ਦੇ ਅਨੁਸਾਰ ਜਨਮ ਲੈਂਦੇ ਹਾਂ ਕਦੀ ਉਚੀ ਜਗਾ, ਕਦੀ ਨੀਵੀ ਸਾਖਸ਼ ਤਰੀਕੇ ਨਾਲ, ਪ੍ਰਗਟ ਤਰੀਕੇ ਨਾਲ ਸ਼ੁੱਧ ਅਨੁ਷ ਜਿਵੇਂ ਵੀ ਹੋਵੇ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅਸੀਂ ਆਪ ਆਪਣੀ ਤਕਦੀਰ ਬਣਾਉਂਦੇ ਹਾਂ, ਆਪਣੇ ਕਰਮਾਂ ਰਾਹੀਂ, ਵਿਚਾਰਾਂ ਰਾਹੀਂ। ਇਹ ਤਾਂ ਇਕ ਮੁਰਖਤਾ ਦੀ ਸੋਚ ਹੈ ਕਿ ਪ੍ਰਮਾਤਮਾ ਦੁਰਾਚਾਰੀਆਂ ਨੂੰ ਸਜ਼ਾ ਦਿੰਦਾ ਹੈ ਤੇ ਨੇਕ ਤੇ ਚੰਗੇ ਬੰਦਿਆਂ ਨੂੰ ਇਨਾਮ ਦਿੰਦਾ ਹੈ।

ਅਸੀਂ ਚੇਤਨਤਾ ਦੇ ਪੱਧਰ ਅਨੁਸਾਰ ਆਪਣਾ ਅਗਲਾ ਜਨਮ ਨਹੀਂ ਚੁਣਦੇ, ਸਾਡਾ ਅਗਲਾ ਜਨਮ ਸਾਡੇ ਕੀਤੇ ਗਏ ਕਰਮ, ਵਿਚਾਰ ਤੇ ਇਛਾਵਾਂ ਅਨੁਸਾਰ ਹੀ ਹੁੰਦੇ ਹਨ, ਇਹ ਸੰਸਕਾਰ ਜਿਹੜੇ ਮਨੁੱਖਾਂ ਨੂੰ ਬੰਨ੍ਹਦੇ ਹਨ, ਉਸ ਦਾ ਵਿਅਕਤੀਤੁ ਬਣਾਉਂਦੇ ਹਨ ਇਕ ਤੋਂ ਦੂਸਰੇ ਜਨਮ ਵਿਚ ਨਾਲ ਚਲਦੇ ਰਹਿੰਦੇ ਹਨ ਇਹ ਸੰਸਕਾਰ ਰੋਤ ਦੇ ਢੇਰਾਂ ਦੀ ਤਰ੍ਹਾਂ ਬਦਲਦੇ ਰਹਿੰਦੇ ਹਨ ਤੇ ਅਨੁਭਵ ਅਨੁਸਾਰ ਤੇ ਇੱਛਾ ਅਨੁਸਾਰ ਇਨ੍ਹਾਂ ਦੀਆਂ ਰੂਪ ਰੇਖਾਂ ਬਦਲਦੀਆਂ ਰਹਿੰਦੀਆਂ ਹਨ। ਇਹ ਸਮੇਂ-ਸਮੇਂ ਸਿਰ ਬਦਲਦੇ ਰਹਿੰਦੇ ਹਨ ਤੇ ਪ੍ਰਭਾਵ ਪਾਉਂਦੇ ਰਹਿੰਦੇ ਹਨ, ਵੱਖ-ਵੱਖ ਵਿਅਕਤੀਤੁ ਬਣਾਉਂਦੇ ਰਹਿੰਦੇ ਹਨ ਤੇ ਵੱਖ-ਵੱਖ ਰੂਪ ਧਾਰਨ ਕਰਦੇ ਰਹਿੰਦੇ ਹਨ ਪਰ ਸਾਰੇ ਆਪਣੇ ਅਸਲੀ, ਮੰਤਵ ਵਲ ਜਾ ਰਹੇ ਹਨ ਭਾਵ ਸੁਤੰਤਰ ਹੋਣ ਜਾ ਰਹੇ ਹਨ। ਸੰਸਾਕਾਰ, ਸਭ ਕੁਝ ਕੀ ਅੱਗੋਂ ਹੋਣਾ ਹੈ ਉਸ ਲਈ ਫੈਸਲੇ ਕਰਦੇ ਹਨ, ਕਿਹੜੇ ਮਾਤਾ ਪਿਤਾ ਹੋਣਗੇ, ਬੀਬੀ ਜਾਂ ਭਾਈ ਦੇ ਰੂਪ ਵਿਚ ਜਨਮ ਲੈਣਗੇ, ਕਿਹੜਾ ਸ਼ਹਿਰ ਹੋਵੇਗਾ, ਕਿਨ੍ਹੇ ਭੈਣ ਭਰ ਹੋਣਗੇ, ਕਿਨ੍ਹੀ ਵੱਡੀ ਜਿੰਦਗੀ ਹੋਵੇਗੀ, ਕੀ ਕਸ਼ਟ, ਕਿਨ੍ਹੀਆਂ ਖੁਸ਼ੀਆਂ, ਕੀ ਹੋਵੇਗਾ ਇਨ੍ਹਾਂ ਸਾਰੀਆਂ ਗੱਲਾਂ ਵਿਚ ਕੁਝ ਵੀ ਇਕਤਰਫਾ ਨਹੀਂ ਹੈ। ਜਿਥੇ ਜਨਮ ਹੁੰਦਾ ਹੈ

ਉਹ ਬਿਲਕੁਲ ਤੁਹਾਡੀ ਅਧਿਆਤਮਕ ਲੇੜ ਅਨੁਸਾਰ ਹੀ ਹੁੰਦਾ ਹੈ। ਜਿਨ੍ਹਾਂ ਨੇ ਇਹ ਜਾਣ ਲਿਆ ਹੈ ਕਿ ਜੀਵਨ ਚਲਾਏਮਾਨ ਹੈ ਭਾਵੋਂ ਧਰਤੀ ਤੇ ਹੋਵੇ ਭਾਵੋਂ ਸਵਰਗ ਵਿਚ, ਉਹ ਆਵਾਗੌਣ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਹ ਬਹੁਮਲੋਕ ਵਿਚ ਜਾਣ ਦੀ ਆਸ ਰਖਦੇ ਹਨ, ਬ੍ਰਹਮ ਲੱਕ ਵਿਚੋਂ ਕਦੀ ਕੋਈ ਵਾਪਸ ਨਹੀਂ ਆਉਂਦਾ, ਆਤਮਕ ਸੋਝੀ ਵਾਲਾ ਮਨੁੱਖ ਹਰ ਹਾਲ ਵਿਚ ਚੇਤਨ ਰਹਿੰਦਾ ਹੈ, ਜੀਵਨ ਜੀਉਂਦਿਆਂ ਵੀ ਤੇ ਮਰਨ ਲੱਗਿਆ ਵੀ। ਬਹੁਮ ਨੂੰ ਜਾਨਣ ਵਾਲਾ ਸਵਰਗ ਦੀ ਕਿਸੇ ਵੀ ਸੀਮਾ ਤੇ ਨਹੀਂ ਜਾਂਦਾ, ਸੋਝੀ ਰੱਖਣ ਵਾਲਾ ਕਦੇ ਵੀ ਹੋਰ ਕੁਝ ਨਹੀਂ ਬਣਦਾ, ਉਹ ਕੇਵਲ ਉਹ ਹੀ ਰਹਿੰਦਾ ਹੈ ਜੋ ਉਹ ਸਦਾ ਹੀ ਸੀ ਭਾਵ ਆਤਮਾ ਸੀ ਆਤਮਾ ਹੀ ਰਹਿੰਦਾ ਹੈ। ਸਰੀਰ ਨੂੰ ਤਿਆਗ ਕੇ ਆਤਮਾ ਸਦਾ ਹੀ ਅਨੰਦ ਰੂਪ ਵਿਚ ਰਹਿੰਦੀ ਹੈ, ਸਦਾ ਹੀ ਗਿਆਨ ਤੇ ਪ੍ਰਤਾਪ ਵਿਚ ਰਹਿੰਦੀ ਹੈ। ਆਤਮਾ ਦੀ ਸੋਝੀ ਰੱਖਣ ਵਾਲਾ ਬਿਲਕੁਲ ਉਸ ਤਰ੍ਹਾਂ ਹੀ ਹੈ ਜਿਵੇਂ ਉਹ ਕਦੀ ਸੁੱਤਾ ਹੀ ਨਾ ਹੋਵੇ, ਮਰਿਆ ਹੀ ਨਾ ਹੋਵੇ, ਇਹ ਕਹਿ ਸਕਦੇ ਹੋ ਕਿ ਉਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕਿਸੇ ਨੇੜੀਨ ਨੂੰ ਨੇੜ੍ਹ ਮਿਲ ਗਏ ਹੋਣ। ਉਹ ਮੁਕਤ ਆਤਮਾ ਜਿਸਨੂੰ ਆਤਮਾ ਦਾ ਅਨੁਭਵ ਹੋਵੇ ਉਹ ਸੰਸਾਰ ਤੇ ਮੁੜ ਕੇ ਤਾਂ ਹੀ ਆਉਂਦਾ ਹੈ, ਜਦੋਂ ਉਹ ਆਪ ਚਾਹੁੰਦਾ ਹੈ ਤੇ ਆ ਕੇ ਮਾਨਵਤਾ ਦੀ ਸੇਵਾ ਕਰਨਾ ਚਾਹੁੰਦਾ ਹੈ ਇਹੋ ਜਿਹੇ ਜੀਵਨ ਮੁਕਤ ਕਦੀ ਵੀ ਇਸ ਦਵੰਦ ਵਿਚ ਨਹੀਂ ਪੈਂਦੇ, ਜਿਸ ਤਰ੍ਹਾਂ ਬੰਧਨ ਜਾਂ ਮੁਕਤ।

ਆਤਮਕ ਸਿੱਧੀ ਵਾਲੇ ਨੇ ਆਪਣੇ ਸਾਰੇ ਕਰਮ ਛੁਕ ਦਿਤੇ ਹਨ ਜਿਹੜੇ ਦੂਸਰਿਆਂ ਨਾਲ ਜੋੜਦੇ ਹਨ, ਇਹ ਉਨ੍ਹਾਂ ਦੀ ਇੱਛਾ ਹੈ। ਜੇ ਆਉਣਾ ਚਾਹੁੰਣ ਤੇ ਆ ਵੀ ਜਾਣ, ਜੇ ਨਹੀਂ ਆਉਣਾ ਚਾਹੁੰਣ ਤਾਂ ਕੋਈ ਮਜ਼ਬੂਰੀ ਨਹੀਂ, ਨਹੀਂ ਤਾਂ ਉਹ ਅੰਨੰਤ ਕਾਲ ਅਭੇਦ ਹਨ। ਜੇ ਜਨਮ ਲੈਣ ਦੀ ਲੇੜ ਮਹਿਸੂਸ ਕੀਤੀ ਜਾਂਦੀ ਹੈ ਤਾਂ ਉਸ ਲਈ ਉਹੋ ਜਿਹੇ ਗਲਾਤ ਵੀ ਪੈਂਦਾ ਕੀਤੇ ਜਾਂਦੇ ਹਨ ਇਹੋ ਜਿਹੀਆਂ ਮੁਕਤ ਆਤਮਾਵਾਂ ਨੂੰ ਅਗਹਤ (arhat) ਕਹਿੰਦੇ ਹਨ।

ਕਾਲ ਦੇ ਰਾਜੇ ਨੇ ਜਿਹੜੀ ਗੁਪਤ ਗੱਲ ਦੱਸੀ ਹੈ। ਇਹ ਸਭ ਤੋਂ ਵੱਡਾ ਰਾਜ਼ ਹੈ ਜੋ ਹੋਰ ਮਨੁੱਖ ਇਹ ਜਾਨਣਾ ਚਾਹੁੰਦਾ ਹੈ ਕਿ ਉਹ ਮਰਨ ਤੋਂ ਬਾਅਦ ਕਿਥੇ ਰਹੇਗਾ, ਆਮ ਮਨੁੱਖ ਲਈ ਇਹ ਬਹੁਤ ਦੇਰ ਤਕ ਇਕ ਰਾਜ਼ ਹੀ ਹੈ ਤੇ ਕਈ ਜਨਮਾਂ ਤਕ ਰਾਜ਼ ਹੀ ਰਹੇਗਾ। ਜੀਵਨ ਦਾ ਰਹੱਸ, ਮਰਨ ਦਾ ਰਹੱਸ, ਮਰਨ ਤੋਂ ਬਾਅਦ ਦੇ ਜੀਵਨ ਦਾ ਰਹੱਸ, ਬਹੁਤ ਹੀ ਬੋੜ੍ਹੇ, ਕੋਈ ਵਿਰਲੇ ਵਡਭਾਗੇ ਹੀ ਜਾਣਦੇ ਹਨ।

ਮਾਨਵਤਾ ਨੇ ਇਸ ਭੌਤਿਕ ਸੰਸਾਰ ਬਾਰੇ ਬਹੁਤ ਕੁਝ ਜਾਣ ਲਿਆ ਹੈ, ਪ੍ਰਕਿਤੀ ਤੇ ਕਾਬੂ ਪਾਉਣਾ ਵੀ ਸਿੱਖ ਲਿਆ ਹੈ ਉਨ੍ਹਾਂ ਨੇ ਬਹੁਤ ਮਿਹਨਤ ਕਰਕੇ ਜਨਮ ਦੇ ਭੇਦ ਵੀ ਜਾਣ ਲਏ ਹਨ ਤੇ ਜਨਮ ਲੈਣ ਦੀ ਕ੍ਰਿਆ ਨੂੰ ਸੌਖ ਤੇ ਕਸ਼ਟ ਰਹਿਤ ਵੀ ਕਰ ਦਿਤਾ ਹੈ ਪਰ ਮਰਨ ਦੀ ਤਿਆਗੀ ਕਰਨ ਲਈ ਉਹ ਕੁਝ ਵੀ ਨਹੀਂ ਕਰ ਸਕੇ।

ਮੌਤ ਆਪਣੇ ਆਪ ਵਿਚ ਡਰਾਵਣੀ ਨਹੀਂ ਹੈ, ਡਰਾਵਣਾ ਹੈ ਮੌਤ ਦਾ ਡਰ; ਮੌਤ ਉਸ ਮਾਂ ਦੀ ਗੋਦ ਹੈ ਜਿਹੜੀ ਉਨ੍ਹਾਂ ਸਭ ਨੂੰ ਸੁਖ ਦਿੰਦੀ ਹੈ ਜਿਨ੍ਹਾਂ ਨੇ ਆਪਣਾ ਜੀਵਨ ਤੇ ਸ਼ਕਤੀ ਭੋਗ ਭੋਗ ਕੇ ਸਮਾਂ ਅਜਾਈਂ ਗੁਆਇਆ

ਹੈ, ਜਿਨ੍ਹਾਂ ਨੇ ਆਪਣੀਆਂ ਇਛਾਵਾਂ ਤਾਂ ਪੂਰੀਆਂ ਕੀਤੀਆਂ ਹਨ ਪਰ ਉਨ੍ਹਾਂ ਦੀ ਪ੍ਰਾਪਤੀ ਕੁਝ ਨਹੀਂ।

ਮੌਤ ਇਕ ਕੌਮਾ (,) ਦੀ ਤਰ੍ਹਾਂ ਹੈ ਇਹ ਕੋਈ ਪੂਰਨ ਵਿਰਾਮ ਨਹੀਂ, ਇਕ ਪਵਿੱਤਰ ਅਨੁਭਵ ਹੈ; ਇਹ ਉਹ ਘਟਨਾ ਹੈ ਜਿਸ ਤੋਂ ਕੋਈ ਬਚ ਨਹੀਂ ਸਕਦਾ ਜਿਹੜਾ ਇਸ ਲਈ ਤਿਆਰੀ ਨਹੀਂ ਕਰਦਾ, ਉਹ ਮੂਰਖ ਹੈ।

ਆਤਮਾ ਮਰ ਨਹੀਂ ਸਕਦੀ। ਸਰੀਰ ਦੇ ਖਤਮ ਹੋਣ ਤੋਂ ਬਾਅਦ ਵੀ ਇਹ ਜੀਉਂਦੀ ਰਹਿੰਦੀ ਹੈ, ਸਰੀਰ ਸੰਪੂਰਨ ਵਜੂਦ ਹੈ ਜਿਹੜਾ ਆਤਮਾ ਨੂੰ ਛੁਪਾ ਕੇ ਰਖਦਾ ਹੈ। ਜਦੋਂ ਸਰੀਰ ਨਾਸ਼ ਹੋ ਜਾਂਦਾ ਹੈ, ਸੂਖਸ਼ਮ ਉਹ ਹੀ ਰਹਿੰਦਾ ਹੈ ਜੋ ਸੀ ਕਿਉਂਕਿ ਵਿਸ਼ਵ ਵਿਚੋਂ ਕਦੀ ਵੀ ਕੋਈ ਚੀਜ਼ ਗੁਆਚਦੀ ਨਹੀਂ, ਵਿਸ਼ਵ ਸ਼ਕਤੀ ਉਹ ਹੀ ਰਹਿੰਦੀ ਹੈ ਅਨੰਤ ਤੋਂ ਅਨੰਤ ਤਕ।

ਅੱਜ ਦੇ ਵਿਗਿਆਨ ਨੇ ਇਹ ਦਿਖਾ ਦਿਤਾ ਹੈ ਕਿ ਇਸ ਸੰਸਾਰ ਵਿਚ ਸਭ ਕੁਝ ਸ਼ਬਦ ਤੋਂ ਉਪਜਿਆ ਹੈ, ਸ਼ਬਦ ਦੀ ਸ਼ਕਤੀ ਨੇ ਦੁਸਰੀਆਂ ਸ਼ਕਤੀਆਂ ਨੂੰ ਆਕਰਸ਼ਨ ਕੀਤਾ ਹੈ ਠੋਸ ਪਦਾਰਥ ਵੀ ਇਨ੍ਹਾਂ ਵਿਚ ਹੀ ਪੰਨਵਰਿਤ ਹੋਏ ਹਨ ਤੇ ਫੇਰ ਉਨ੍ਹਾਂ ਦੀਆਂ ਇਲੈਕਟਰੋਨਿਕ, ਮੈਗਨੈਟਿਕ ਤਰੰਗਾਂ ਬਣੀਆਂ ਹਨ ਜਿਨ੍ਹਾਂ ਨੂੰ ਸ਼ਕਤੀ ਦਾ ਰੂਪ ਮੰਨਿਆ ਗਿਆ ਹੈ। ਯੋਗ ਦੀ ਫਿਲਸਫੀ ਵਿਚ ਜੋ ਵੀ ਕੁਝ ਸੰਸਾਰ ਵਿਚ ਹੁੰਦਾ ਹੈ ਉਹ ਤਰੰਗਾਂ ਤੋਂ ਜਾਂ ਹਿਲਜੂਲ ਤੋਂ ਪੈਦਾ ਹੁੰਦਾ ਹੈ ਜਿਸ ਦਾ ਸਭ ਤੋਂ ਵੱਡਾ ਕਾਰਣ ਹੈ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ - ਪ੍ਰਾਣ ਸ਼ਕਤੀ ਹੈ। ਜੜ੍ਹ ਤੇ ਚੇਤਨ ਸਭ ਵਿਸ਼ਵ ਵਿਚ ਪ੍ਰਾਣ ਸ਼ਕਤੀ ਤੋਂ ਹੀ ਬਣੇ ਹਨ, ਪ੍ਰਾਣ ਸਭ ਦਾ ਆਧਾਰ ਹਨ, ਸਾਰੇ ਵਿਸ਼ਵ ਦੀਆਂ ਘਟਨਾਵਾਂ ਦਾ ਆਧਾਰ ਹਨ। ਪ੍ਰਾਣ ਵਿਸ਼ਵ ਦੇ ਜੀਵਨ ਦਾ ਸਿਧਾਂਤ ਹਨ ਇਸਦੇ ਆਪਣੇ ਨਿਯਮ ਹਨ, ਪ੍ਰਾਣਾਂ ਤੋਂ ਬਿਨਾਂ ਵਿਸ਼ਵ ਹੋਂਦ ਵਿਚ ਰਹਿ ਹੀ ਨਹੀਂ ਸਕਦਾ। ਇਕ ਬੜੇ ਵੱਡੇ ਵਿਗਿਆਨਕ ਸਰ ਆਰਸ਼ਰ ਐਡਿੰਗਟਨ (Sir Arthur Eddington) ਕਹਿੰਦੇ ਸੀ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਮੁਲ ਤੱਤ ਦੀ ਧਾਰਨਾ ਮੂਲ ਭੌਤਿਕਤਾ ਤੋਂ ਖਤਮ ਹੋ ਚੁੱਕੀ ਹੈ, ਉਸ ਦੀ ਥਾਂ ਕਾਲ-ਕ੍ਰਮ ਦੀ ਲਹਿਰ ਨੇ ਲੈ ਲਈ ਹੈ। ਅੱਜ ਦੇ ਵਿਗਿਆਨ ਤੇ ਤਜਰਬੇ ਨਾਲ ਇਹ ਸਿੱਧ ਕਰ ਦਿਤਾ ਹੈ ਕਿ ਭੌਤਿਕ ਸੰਸਾਰ ਇਕ ਮਾਨਸਿਕ ਘਟਨਾ ਹੈ ਇਸ ਵਿਚ ਸੱਕ ਨਹੀਂ ਕਿ ਭੌਤਿਕ ਵਿਗਿਆਨ ਇਕ ਅਧਿਆਤਮਵਾਦ ਬਣ ਕੇ ਰਹਿ ਗਿਆ ਹੈ ਤੇ ਇਸ ਨੇ ਇਹ ਵੀ ਸਿੱਧ ਕਰ ਦਿਤਾ ਹੈ ਕਿ ਪੁਰਾਣੇ ਰਿਸ਼ੀਆਂ ਦੀ ਅੰਤਰਦ੍ਵਿਸ਼ਟੀ ਵਿਚ ਕਿ ਇਥੇ ਸਭ ਬ੍ਰਹਮ ਹੀ ਹੈ ਬ੍ਰਹਮ ਤੋਂ ਬਿਨਾਂ ਕੁਝ ਨਹੀਂ ਹੈ।

ਪ੍ਰਾਣ ਦਾ ਸਭ ਤੋਂ ਪਹਿਲਾ ਪ੍ਰਗਟਾਵਾ ਸੀ ਅਕਾਸ਼ ਪੁਲਾੜ ਹੈ। ਜਿਹੜਾ ਬਾਅਦ ਵਿਚ ਹੌਲੀ-ਹੌਲੀ ਦ੍ਰਿਸ਼ਟਮਾਨ ਜਗਤ ਬਣ ਗਿਆ। ਵੇਦਾਂਤ ਅਨੁਸਾਰ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਬਿਲਕੁਲ ਖਤਮ ਹੋ ਜਾਂਦੀ ਹੈ, ਮ੍ਰਿਤਕ ਹੋ ਜਾਂਦੀ ਹੈ ਸਾਰਾ ਵਿਸ਼ਵ ਜੀਉਂਦਾ ਜਾਗਦਾ ਪ੍ਰਾਣੀ ਹੈ। ਯਮ ਨੇ ਨਿਚੀਕੇਤ ਨੂੰ ਦਸਿਆ ਜੋ ਵੀ ਇਸ ਦ੍ਰਿਸ਼ਟਮਾਨ ਸੰਸਾਰ ਵਿਚ ਹੈ ਉਹ ਪ੍ਰਾਣਾਂ ਦੀ ਹੀ ਝਰਨਾਹਟ ਕਰਕੇ ਹੈ। ਰਿਗਵੇਦ ਦੇ ਅਨੁਸਾਰ ਵਿਸ਼ਵ ਸ਼ਕਤੀ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਜਦੋਂ ਕੁਝ ਵੀ ਨਹੀਂ ਹੋਵੇਗਾ, ਉਦੋਂ ਵੀ ਰਹੇਗੀ। ਇਕ ਪੂਰਨ ਸ਼ਕਤੀ ਤੋਂ ਸਾਰਾ ਦ੍ਰਿਸ਼ਟਮਾਨ ਹੋਇਆ ਹੈ। ਇਹ ਦ੍ਰਿਸ਼ਟਮਾਨ

ਇਕ ਦਾ ਹੀ ਪ੍ਰਗਟਾਵਾ ਹੈ ਪ੍ਰਾਣਾਂ ਦਾ ਵੱਧ, ਘੱਟ ਕੁਝ ਵੀ ਨਹੀਂ ਕੇਵਲ ਪ੍ਰਾਣਾ ਦੀ ਝਰਨਾਹਟ ਹੀ ਹੈ।

ਪ੍ਰਾਣਾਂ ਦੀ ਸ਼ਕਤੀ ਨਾਲ ਅਤੇ ਵਿਕਾਸ ਦੀ ਸ਼ਕਤੀ ਨਾਲ ਅੰਦਰ ਤੇ ਬਾਹਰ ਦਾ ਸੰਸਾਰ ਹੋਂਦ ਵਿਚ ਆਉਂਦਾ ਹੈ, ਸਾਰਾ ਸੰਸਾਰ ਅਨੰਦ ਹੈ ਉਸ ਦਾ ਸੁਭਾਅ ਅਨੰਤ ਹੈ ਪਰ ਚਲਾਏਮਾਨ ਉਸ ਦਾ ਬਾਹਰੀ ਰੂਪ ਹੈ ਜਦੋਂ ਵਿਸ਼ਵ ਦੇ ਆਕਾਰ ਖਤਮ ਹੋ ਜਾਂਦੇ ਹਨ ਫੌਰ ਆਕਾਰ ਰਿਹਤ ਸਾਰੀ ਸ਼ਕਤੀ ਦਾ ਸ੍ਰੋਤ ਉਦੋਂ ਅਨੰਤ ਤੋਂ ਅਨੰਤ ਤਕ ਆਪਣਾ ਪਸਾਰਾ ਕਰ ਲਵੇਗਾ।

ਜਿਥੇ ਵੀ ਜੀਵਨ ਹੋਵੇਗਾ ਉਥੇ ਬੁੱਧੀ ਦਾ ਪ੍ਰਗਟਾਵਾ ਹੋਵੇਗਾ ਹੀ। ਬੁੱਧੀ ਤੇ ਜੀਵਨ ਇਕੱਠੇ ਹੀ ਰਹਿੰਦੇ ਹਨ ਇਹ ਬੁੱਧੀ ਅੰਤਰ ਦੇ ਸਰੂਪ ਦੀ ਹੈ ਇਸ ਦਾ ਅੰਜਾਰ ਜੀਵਨ ਦੇ ਅਧਾਰ ਪ੍ਰਾਣ ਹਨ। ਆਪਾ, ਆਤਮਾ ਪ੍ਰਾਣਾਂ ਰਾਹੀਂ ਹੀ ਕੰਮ ਕਰਦੀ ਹੈ।

ਬਾਹਰੀ ਸੰਸਾਰ ਵਿਸ਼ਵ ਦਾ ਅੱਧਾ ਭਾਗ ਹੈ ਜੋ ਕੁਝ ਵੀ ਅਸੀਂ ਆਪਣੀਆਂ ਗਿਆਨ ਇੰਦ੍ਰੀਆਂ ਰਾਹੀਂ ਦੇਖਦੇ ਹਾਂ ਉਹ ਪੂਰਨ ਸੰਸਾਰ ਨਹੀਂ ਹੈ, ਦੁਸਰਾ ਅੱਧਾ ਸੰਸਾਰ ਹੈ। ਮਨ, ਸੋਚ, ਭਾਵਨਾਵਾਂ ਜਿਹੜੀਆਂ ਦੱਸੀਆਂ ਨਹੀਂ ਜਾ ਸਕਦੀਆਂ, ਬਾਹਰੀ ਸੰਸਾਰ ਦੇ ਗਿਆਨ ਨਾਲ ਦਸਿਆ ਨਹੀਂ ਜਾ ਸਕਦਾ।

ਪੰਜ ਗਿਆਨ ਇੰਦ੍ਰੀਆਂ ਸਾਡੇ ਸੰਸਾਰਕ ਗਿਆਨ ਪ੍ਰਾਪਤੀ ਦੇ ਦਰਵਾਜ਼ੇ ਹਨ ਜਿਨ੍ਹਾਂ ਰਾਹੀਂ ਮਨੁੱਖ ਦਾ ਹੰਕਾਰ, ਬਾਹਰੀ ਸੰਸਾਰ ਜੁੜਦਾ ਹੈ। ਇਸ ਪੰਜਾਂ ਦਰਵਾਜ਼ਿਆਂ ਰਾਹੀਂ ਅਸੀਂ ਬਾਹਰੀ ਸੰਸਾਰ ਨਾਲ ਦੀਆਂ ਝਰਨਾਹਟਾਂ ਮਹਿਸੂਸ ਕਰਦੇ ਹਾਂ। ਪਹਿਲਾਂ ਇਹ ਝਰਨਾਹਟਾਂ ਦਿਮਾਗ ਦੇ ਸੈਲਾਂ ਵਿਚ ਜਾਂਦੀਆਂ ਹਨ ਇਨ੍ਹਾਂ ਸੈਲਾਂ ਵਿਚ ਛੋਟੀਆਂ-ਛੋਟੀਆਂ ਤਬਦੀਲੀਆਂ ਆਉਂਦੀਆਂ ਹਨ ਤੇ ਇਨ੍ਹਾਂ ਦੀਆਂ ਤਰੰਗਾਂ ਫੇਰ ਚੇਤਨਤਾ ਰਾਹੀਂ ਸੰਵੇਦਨ ਵਿਚ ਬਦਲਦੀਆਂ ਹਨ, ਫੇਰ ਸੰਵੇਦਨ ਪ੍ਰਤੱਖ ਗਿਆਨ ਵਿਚ ਬਦਲਦਾ ਹੈ ਫੇਰ ਬਹੁਤ ਸਾਰੇ ਮਾਨਸਿਕ ਬਦਲਾਵ ਤੋਂ ਬਾਅਦ ਧਾਰਨਾ ਵਿਚ ਬਦਲਦੇ ਹਨ, ਇਹ ਇਸ ਤਰ੍ਹਾਂ ਹੀ ਚੱਲੀ ਜਾਂਦਾ ਹੈ, ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਸੋਚਦੇ ਹੋ ਤੁਸੀਂ ਉਸ ਨੂੰ ਪ੍ਰਤੱਖ ਦੇਖਦੇ ਹੋ ਉਸ ਦੇ ਆਕਾਰ ਨੂੰ ਦੇਖਦੇ ਹੋ, ਉਸ ਨੂੰ ਧਾਰਨਾ ਕਹਿੰਦੇ ਹਨ।

ਜੇ ਬੁੱਧੀ ਨਹੀਂ ਹੈ ਤਾਂ ਪ੍ਰਤੱਖ ਗਿਆਨ ਹੋ ਹੀ ਨਹੀਂ ਸਕਦਾ। ਵੇਦਾਂਤ ਇਸ ਗੱਲ ਨੂੰ ਇਸ ਤਰ੍ਹਾਂ ਲਿਖਦਾ ਹੈ, “ਗਿਆਨ ਇੰਦ੍ਰੀਆਂ ਤੋਂ ਵੀ ਸੂਖਮ ਹੈ, ਸੰਵੇਦਨ ਮਨ ਉਸ ਤੋਂ ਪਰੇ ਹੈ, ਮਨ ਤੋਂ ਪਰੇ ਹੈ ਬੁੱਧੀ, ਬੁੱਧੀ ਤੋਂ ਪਰੇ ਹੈ - ਵਿਸ਼ਵ ਚੇਤਨਾ, ਵਿਸ਼ਵ ਦੀ ਚੇਤਨਤਾ ਤੋਂ ਪਰੇ ਹੈ - ਉਹ ਇਕ ਅਨੰਤ। ਇਹ ਸਭ ਤੋਂ ਉਤਸ ਮਾਰਗ ਹੈ ਜਿਹੜਾ ਅੰਤਮ ਸਤਿ ਨੂੰ ਪਹੁੰਚਦਾ ਹੈ।

ਪ੍ਰਾਣ ਸ਼ਕਤੀ ਨੂੰ ਪੰਜ ਨਾਮ ਦਿਤੇ ਗਏ ਹਨ ਇਹ ਨਾਮ ਉਨ੍ਹਾਂ ਦੇ ਕੰਮਾਂ ਅਨੁਸਾਰ ਦਿਤੇ ਗਏ ਹਨ, ਉਹ ਕੰਮ ਜਿਹੜੇ ਇਹ ਸਗੀਰ ਵਿਚ ਕਰਦੇ ਹਨ। ਪ੍ਰਾਣ, ਅਪਾਨ, ਵਿਆਨ, ਉਦਾਨ ਤੇ ਸਮਾਨ। ਸਗੀਰ ਵਿਚ ਜਿਹੜੀ ਹਵਾ ਉਪਰ ਚੜ੍ਹਦੀ ਹੈ ਉਹ ਹੈ ਪ੍ਰਾਣ। ਜਿਹੜੀ ਬੱਲੇ ਜਾਂਦੀ ਹੈ ਉਹ ਹੈ ਅਪਾਨ। ਵਿਆਨ ਤਾਂ ਬਿਜਲੀ ਦੀ ਤਰ੍ਹਾਂ ਸਾਰੇ ਸਗੀਰ ਵਿਚ ਫਿਰ ਜਾਂਦੀ ਹੈ ਅਤੇ ਸਾਰੇ ਸਗੀਰ ਵਿਚ ਸ਼ਕਤੀ ਤੇ ਪਾਣੀ ਦਾ ਬਹਾਅ

ਰਖਦੀ ਹੈ। ਉਦਿਆਨ ਆਤਮਾ ਨੂੰ ਸਗੀਰ ਵਿਚੋਂ ਨਿਕਲਣ ਤੇ ਮਰਨ ਸਮੇਂ ਅੱਗੇ ਜਾਣ ਵਿਚ ਸਹਾਇਕ ਹੁੰਦਾ ਹੈ, ਸਮਾਨ ਪੋਸ਼ਟਿਕਤਾ ਨੂੰ ਸਗੀਰ ਵਿਚ ਰਖਦਾ ਹੈ।

ਜਦੋਂ ਆਤਮਾ ਜਾਂਦੀ ਹੈ ਨਾਲ ਹੀ ਪ੍ਰਾਣ ਜਾਂਦੇ ਹਨ, ਜਦੋਂ ਪਾਣ ਜਾਂਦੇ ਹਨ ਸਗੀਰ ਨਾਲ ਸਬੰਧਿਤ ਬਾਕੀ ਸਭ ਕੁਝ ਖਤਮ ਹੈ ਜਾਂਦਾ ਹੈ। ਸਾਰ ਲੈਣ ਦਾ ਸਾਰਾ ਯੰਤਰ ਪ੍ਰਾਣਾਂ ਦਾ ਵਾਹਨ ਹੈ। ਸੂਝ ਹੀ ਮਨ ਤੇ ਸਗੀਰ ਵਿਚ ਸਬੰਧ ਪੈਦਾ ਕਰਦੇ ਹਨ, ਜਦੋਂ ਸੂਝ ਅੰਦਰ ਜਾਣੇ ਤੇ ਬਾਹਰ ਆਉਣੇ ਬੰਦ ਹੋ ਜਾਂਦੇ ਹਨ ਮਿਤੂ ਹੋ ਜਾਂਦੀ ਹੈ। ਸਗੀਰ ਮੌਤ ਇਕ ਬਦਲਾਵ ਹੈ ਪਰ ਇਸ ਨਾਲ ਅਰਧ ਚੇਤਨ ਮਨ ਤੇ ਆਤਮਾ ਖਤਮ ਨਹੀਂ ਹੁੰਦੇ।

ਪੰਜ ਕਰਮ ਇੰਦ੍ਰੀਆਂ ਦੀਆਂ ਸੂਖਮ ਸ਼ਕਤੀਆਂ ਬੋਲਣਾ, ਸਮਝਣਾ, ਸੰਸਾਰ ਵਿਚ ਵਿਚਰਣਾ, ਪੈਦਾ ਕਰਨਾ, ਮਲਸੂਤਰ ਬਾਹਰ ਕੱਢਣਾ। ਪੰਜ ਗਿਆਨ ਇੰਦ੍ਰੀਆਂ, ਪੰਜ ਪ੍ਰਾਣ, ਮਨ, ਬੁੱਧੀ ਇਹ ਸੂਖਮ ਸਗੀਰ ਦਾ ਭਾਗ ਹਨ, ਜਨਮ ਸਮੇਂ ਸੂਖਮ ਸਗੀਰ ਨਾਲ ਹੁੰਦਾ ਹੈ। ਸਗੀਰ ਮਰਨ ਉਪਰੰਤ ਖਤਮ ਹੋ ਜਾਂਦਾ ਹੈ। ਸੂਖਮ ਸਗੀਰ ਰਹਿੰਦਾ ਹੈ ਅਰਧ ਅਚੇਤ ਮਨ ਜਿਸ ਵਿਚ ਚੰਗਾ ਮੰਦਾ ਸਭ ਕੁਝ ਪਿਆ ਹੈ, ਉਹ ਆਤਮਾ ਦਾ ਵਾਹਨ ਬਣ ਜਾਂਦਾ ਹੈ ਕਈ ਜਨਮਾਂ ਦੇ ਸੰਸਕਾਰ ਅਰਧ ਅਚੇਤ ਵਿਚ ਦਬੇ ਪਏ ਰਹਿੰਦੇ ਹਨ, ਉਨ੍ਹਾਂ ਦਾ ਬੀਜ ਰੂਪ ਪਿਆ ਰਹਿੰਦਾ ਹੈ। ਸਗੀਰ ਤੇ ਅਰਧ ਅਚੇਤ ਦਾ ਰਿਸਤਾ ਬੀਜ ਤੇ ਦਰਖਤ ਦਾ ਸਬੰਧ ਹੈ ਜਿਵੇਂ ਬੀਜ ਵਿਚ ਦਰਖਤ ਦੇ ਸਾਰੇ ਗੁਣ ਹੁੰਦੇ ਹਨ ਇਸੇ ਤਰ੍ਹਾਂ ਅਰਧ ਅਚੇਤ ਮਨ ਵਿਚ ਸਾਰੇ ਸੰਸਕਾਰ ਪਏ ਰਹਿੰਦੇ ਹਨ, ਉਹ ਸਾਰੇ ਸੰਸਕਾਰ ਜਿਹੜੇ ਅਸੀਂ ਪਿਛਲੇ ਜਨਮਾਂ ਤੋਂ ਇਕੱਠੇ ਕੀਤੇ ਹੋਏ ਹਨ।

ਬੁੱਧ ਮਜ਼ਹਬ ਦੇ ਅਨੁਆਈ ਤੇ ਯੋਗੀ ਆਤਮਾ, ਮਨ ਤੇ ਸਗੀਰ ਵਿਚ ਫਰਕ ਕਰਦੇ ਹਨ। ਆਤਮਾ ਹੈ ਇਹ ਇਕ ਚੇਤਨਤਾ ਹੈ ਪੂਰਨ ਚੇਤਨਤਾ। ਸਗੀਰ ਦੇ ਖਤਮ ਹੋ ਜਾਣ ਤੋਂ ਬਾਅਦ ਸਭ ਕੁਝ ਛੁਪਿਆ ਰਹਿੰਦਾ ਹੈ, ਆਤਮਾ ਬਚ ਜਾਂਦੀ ਹੈ, ਆਤਮਾ ਸੰਪੂਰਨ ਹੈ ਅਜਰ ਹੈ, ਅਟੱਲ ਹੈ, ਉਸ ਦੇ ਅਨੁਭਵ ਲਈ ਕੋਈ ਰਸਤਾ ਹੋਣਾ ਚਾਹੀਦਾ ਹੈ। ਜਿਹੜਾ ਵੀ ਆਤਮ ਮਾਰਗ ਤੇ ਚਲਣਾ ਸ਼ੁਰੂ ਕਰਦਾ ਹੈ ਉਸ ਨੂੰ ਇਹ ਅਨੁਭਵ ਹੋ ਗੀ ਜਾਂਦਾ ਹੈ।

ਜੀਵਨ ਮਿਰਤੂ ਇਕ ਹੀ ਚੀਜ਼ ਦੇ ਦੋ ਨਾਮ ਹਨ ਇਕ ਹੀ ਸਿੱਕੇ ਦੇ ਦੋ ਪਾਸੇ ਹਨ, ਜਿਹੜਾ ਇਨ੍ਹਾਂ ਭੇਟਾਂ ਨੂੰ ਖਤਮ ਕਰ ਦਿੰਦਾ ਹੈ ਉਹ ਕਾਲ ਤੇ ਕਾਬੂ ਪਾ ਲੈਂਦਾ ਹੈ, ਉਹ ਅਨੰਤ ਨੂੰ ਜਾ ਮਿਲਦਾ ਹੈ। ਜਿਹੜਾ ਇਹ ਸਤਿ ਜਾਣ ਲੈਂਦਾ ਹੈ ਕਿ ਆਤਮਾ ਅਜਰ ਹੈ, ਅਮਰ ਹੈ, ਅਟੱਲ ਹੈ ਬਾਕੀ ਸਭ ਕੁਝ ਨਾਸ਼ਵਾਨ ਹੈ ਉਹ ਮਰਨ ਦੇ ਰਹਸ਼ ਨੂੰ ਸਮਝ ਲੈਂਦਾ ਹੈ। ਮਰਨ ਤੋਂ ਬਾਅਦ ਦੇ ਜੀਵਨ ਦਾ ਅਨੁਭਵ ਇਥੇ ਹੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਸਮਾਧੀ ਦਾ ਅਨੁਭਵ ਕਰ ਲਿਆ ਉਨ੍ਹਾਂ ਨੇ ਮਰਨ ਉਪਰੰਤ ਦਾ ਵੀ ਅਨੁਭਵ ਕਰ ਲਿਆ। ਜਿਨ੍ਹਾਂ ਨੇ ਆਤਮ ਸਿੱਧੀ ਕਰ ਲਈ ਉਹ ਅਜਰ ਅਮਰ ਅਟੱਲ ਹੋ ਗਏ।

॥੬੬॥

## ਮਨੋਬਲ ਅਤੇ ਆਤਮ ਵਿਸ਼ਵਾਸ਼ ਦੀ ਪ੍ਰਾਪਤੀ ਦੇ ਸਾਧਨ

ਪ੍ਰੋ. ਗੁਰਦੇਵ ਸਿੰਘ

ਆਮ ਜਨ ਸਾਧਾਰਨ ਤੋਂ ਲੈ ਕੇ ਉਚ ਕੋਟੀ ਦੇ ਮਨੁੱਖਾਂ ਵਿਚ ਪੰਜ ਤੱਤਾਂ ਤੇ ਪ੍ਰਕਿਰਿਤੀਆਂ ਦੀ ਭਿੰਨਤਾ ਹੋਣ ਕਰਕੇ ਉਨ੍ਹਾਂ ਦੇ ਸੁਭਾਵ, ਮਨੋਬਲ, ਆਤਮ ਵਿਸ਼ਵਾਸ਼ ਵਿਚ ਇਕੋ ਜਿਹੀਆਂ ਪ੍ਰਸਥਿਤੀਆਂ ਦਾ ਮੁਕਾਬਲਾ ਕਰ ਸਕਣ ਜਾਂ ਨਾ ਕਰ ਸਕਣ ਦੀ ਸ਼ਕਤੀ ਦਾ ਅਭਾਵ ਵੱਖੋਂ ਵੱਖਰਾ ਹੁੰਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਅਣਸੁਖਾਵੀਆਂ ਤੇ ਕਸ਼ਟਮਈ ਪਰਸਥਿਤੀਆਂ ਵਿਚ ਘਿਰਿਆ ਹੋਇਆ ਵੇਖਦੇ ਹਾਂ ਤਾਂ ਅਸੀਂ ਡਾਵਾਵਾਂਡੋਲ ਹੋ ਜਾਂਦੇ ਹਾਂ। ਐਸੀ ਸਥਿਤੀ ਦੀ ਜ਼ਿੰਮੇਵਾਰੀ ਕਦੀ ਅਸੀਂ ਹੋਰਨਾਂ ਉਪਰ ਬੋਧਦੇ ਹਾਂ ਤੇ ਕਦੀ ਆਪਣੇ ਆਪ ਨੂੰ ਕੋਸਦੇ ਹਾਂ ਕਿ ਹਾਏ! ਹੁਣ ਕੀ ਹੋਵੇਗਾ? ਜਦ ਕਿ ਇਸ ਅਨੁਭਵ ਵਿਚ ਬਹੁਤੀ ਸਚਾਈ ਨਹੀਂ ਹੁੰਦੀ ਅਤੇ ਸਤਿ ਇਹ ਹੁੰਦਾ ਹੈ ਕਿ ਅਸੀਂ ਇਸ ਸਥਿਤੀ ਨੂੰ ਆਪਣੇ ਖੁਦ ਦੇ ਮਨੋਭਾਵ ਨਾਲ ਦੇਖ ਰਹੇ ਹੁੰਦੇ ਹਾਂ।

ਐਸੀ ਸਥਿਤੀ ਇਸ ਕਰਕੇ ਵੀ ਉਤਪੰਨ ਹੋ ਸਕਦੀ ਹੈ ਕਿ ਆਪ ਦੇ ਇਰਦ ਗਿਰਦ ਅਸੁਰਖਿਆ, ਕੁਟਲਤਾ ਤੇ ਅਸ਼ਾਂਤੀ ਦਾ ਵਾਤਾਵਰਣ ਬਣਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਆਪ ਕਿਸੇ ਆਰਥਕ ਸੰਕਟ ਨਾਲ ਜੂਝ ਰਹੇ ਹੋਵੇ ਜਾਂ ਸਰੀਰਕ ਤੌਰ ਤੇ ਤੁਸੀਂ ਸਵੱਸਥ ਨਾ ਹੋਵੇ। ਜੇਕਰ ਅਸੀਂ ਇਸ ਦਾ ਸੁਚੇਤ ਮਨ ਨਾਲ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗੇਗਾ ਕਿ ਲੰਮੇ ਸਮੇਂ ਤੋਂ ਜਾਂ ਕਈ ਸਾਲਾਂ ਤੋਂ ਐਸੇ ਸੂਖਸ਼ਮ ਵਿਚਾਰ ਸਾਡੇ ਅੰਦਰ ਘਰ ਕਰ ਰਹੇ ਸਨ ਜਿਨ੍ਹਾਂ ਅੰਦਰ ਅਸ਼ਾਂਤੀ, ਹਿੰਸਾ ਅਤੇ ਅਨਿਸ਼ਚਤ ਬਿਰਤੀਆਂ ਭਾਰੂ ਸਨ ਅਤੇ ਲੰਮੇ ਸਮੇਂ ਤੋਂ ਆਪ ਚੜ੍ਹਦੀ ਕਲਾ ਦੀ ਥਾਂ ਤੇ ਢਹਿੰਦੀਆਂ ਕਲਾ ਦੇ ਵਿਚਾਰਾਂ ਕਰਕੇ ਪੀੜ੍ਹਤ ਮਹਿਸੂਸ ਕਰ ਰਹੇ ਸੀ। ਜੀਵਨ ਦੀਆਂ ਪ੍ਰਸਥਿਤੀਆਂ ਹੀ ਸਾਡੀਆਂ ਮਨੋਬਿਰਤੀਆਂ ਦਾ ਸਥੂਲੀਕਰਨ ਹੈ।

ਆਮ ਤੌਰ ਤੇ ਅਸੀਂ ਇਸ ਗੱਲ ਦੇ ਜਾਣੂੰ ਨਹੀਂ ਹਾਂ ਕਿ ਸਾਡੇ ਤੇ ਤਿੰਨ ਗੁਣਾਂ ਦਾ ਪ੍ਰਭਾਵ ਹਮੇਸ਼ਾ ਪਿਆ ਰਹਿੰਦਾ ਹੈ ਅਤੇ ਇਹ ਵੀ ਘਟਦਾ ਤੇ ਵਧਦਾ ਰਹਿੰਦਾ ਹੈ, ਇਹ ਸਾਡੇ ਮਨ ਤੇ ਅਸਰ ਪਾ ਕੇ ਇਸ ਵਿਚ ਹਿਲਜ਼ਲ ਪੈਦਾ ਕਰਦਾ ਰਹਿੰਦਾ ਹੈ, ਇਹ ਤਿੰਨੇ ਰਜੇ ਗੁਣ, ਸਤੋਂ ਗੁਣ ਤੇ ਤੱਮੇ ਗੁਣ ਹਨ। ਆਮ ਸਾਧਾਰਨ ਮਨੁੱਖ ਵਿਚ ਰਜੇ ਗੁਣ ਦੀ ਪ੍ਰਧਾਨਤਾ ਹੁੰਦੀ ਹੈ ਤੇ ਇਹ ਸਾਡੀ ਚਿੰਤਾ, ਡਰ ਤੇ ਭੈਅ ਤੇ ਅਸੁਰਖਿਆ ਦਾ ਕਾਰਨ ਬਣਦੀ ਹੈ ਕਿਉਂਕਿ ਅਸੀਂ ਹਰ ਸੰਸਾਰਕ ਵਸਤੂ ਨੂੰ ਕੇਵਲ ਪਾਉਣਾ ਹੀ ਚਾਹੁੰਦੇ ਹਾਂ, ਖੋਣਾ ਨਹੀਂ ਚਾਹੁੰਦੇ। ਇਸ ਕਰਕੇ ਪ੍ਰਾਪਤੀ ਦੀ ਚਿੰਤਾ ਤੇ ਖੁਸ਼ ਜਾਣ ਦਾ ਡਰ ਲੱਗ ਰਹਿੰਦਾ ਹੈ।

ਸਤੋਂ ਗੁਣ ਪ੍ਰਾਪਤ ਕਰਨ ਲਈ ਚੜ੍ਹਾਈ ਚੜ੍ਹਨੀ ਪੈਂਦੀ ਹੈ। ਜਿਸ ਤਰ੍ਹਾਂ ਪਹਾੜ ਦੀ ਚੜ੍ਹਾਈ ਚੜ੍ਹਨੀ ਅੱਖੀ ਹੁੰਦੀ ਹੈ ਪਰ ਨੀਚੇ ਉਤਰਨਾ ਸੌਖਾ ਹੁੰਦਾ ਹੈ ਪਾਣੀ ਨੂੰ ਚੜ੍ਹਾਈ ਉਤੇ ਲਿਜਾਉਣ ਲਈ ਕਈ ਯਤਨ ਕਰਨੇ ਪੈਂਦੇ ਹਨ ਪਰ ਉਤਰਾਈ ਵਿਚ ਪਾਣੀ ਆਪਣੀ ਪੂਰੀ ਰਫਤਾਰ ਨਾਲ ਵਗਦਾ ਹੈ ਇਸੇ ਤਰ੍ਹਾਂ ਤਾਮਸ ਗੁਣ ਦਾ ਪ੍ਰਭਾਵ ਹੁੰਦਾ ਹੈ। ਤਾਮਸੀ ਗੁਣ ਦਾ ਸੁਭਾਵ ਹਮੇਸ਼ਾ ਮਨੁੱਖ ਨੂੰ ਨੀਚੇ ਵਾਲੇ ਪਾਸੇ ਵਲ ਨੂੰ ਮੌਜੂਦਾ

ਰਹਿੰਦਾ ਹੈ। ਇਸ ਕਾਰਨ ਵਸ ਇਹ ਗੁਣ ਮਨੁੱਖ ਦੇ ਮਨ ਨੂੰ ਉਥੂਲ-ਪੁਥੂਲ ਕਰਦੇ ਰਹਿੰਦੇ ਹਨ। ਸਾਂਤਕੀ ਸੁਭਾਅ ਵਾਲ ਮਨੁੱਖ ਹਮੇਸ਼ਾ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦੇ ਹਨ, ਰਾਜਸੀ ਸੁਭਾਵ ਵਾਲੇ ਮਨੁੱਖ ਰੁਧਿਆ ਪੈਸਾ, ਅਹੁਦੇ ਤੇ ਆਪਣੇ ਨਾਮ (ਮਸ਼ਹੂਰੀ) ਪ੍ਰਾਪਤੀ ਵਿਚ ਲੱਗੇ ਰਹਿੰਦੇ ਹਨ ਜਦ ਕਿ ਤਾਮਸੀ ਸੁਭਾਵ ਵਾਲੇ ਧੋਖਾ, ਧੜੀ, ਚੋਰੀ, ਯਾਗੀ, ਬੇਈਮਾਨੀ, ਈਰਖਾ, ਬਖੀਲੀ ਵਿਚ ਰੁਝੈ ਰਹਿੰਦੇ ਹਨ।

ਸੁਭਾਵਾਂ ਦੀ ਭਿੰਨਤਾ ਤੇ ਉਪਰੋਕਤ ਵਿਚਾਰਾਂ ਦੀ ਸਥੂਲਤਾ ਕਰਕੇ ਮਨੁੱਖ ਆਪਣੇ ਆਪ ਨੂੰ ਕਠਿਨ ਪਰਸਥਿਤੀਆਂ ਵਿਚ ਘੋਰਿਆ ਹੋਇਆ ਮਹਿਸੂਸ ਕਰਦਾ ਰਹਿੰਦਾ ਹੈ। ਜਦੋਂ ਅਚੇਤ ਹੋ ਕੇ ਅਸੀਂ ਜੀਵਨ ਬਤੌਰ ਕਰਦੇ ਹਾਂ ਤਾਂ ਸਾਡਾ ਮਨ ਇਨ੍ਹਾਂ ਵੱਖ-ਵੱਖ ਬਿਰਤੀਆਂ ਵਿਚ ਸੰਯੁਕਤ ਰਹਿੰਦਾ ਹੈ। ਇਨ੍ਹਾਂ ਮਨੋਭਾਵਾਂ ਦੇ ਸੰਗਠਨ ਨਾਲ ਇਕ ਰਹਸ਼ਮੀ ਕ੍ਰਿਆ ਹੁੰਦੀ ਰਹਿੰਦੀ ਹੈ ਜੋ ਕਿ ਈਸ਼ਵਰੀ ਯੋਜਨਾ ਅਨੁਸਾਰ ਇਹ ਇਕ ਐਸੀ ਵਿਵਸਥਾ ਹੈ ਕਿ ਜਿਸ ਤਰ੍ਹਾਂ ਨਾਲ ਮਨ ਦੀ ਬਿਰਤੀ ਹੁੰਦੀ ਹੈ ਉਸ ਨੂੰ ਉਸ ਦਾ ਆਲਾ ਦੁਆਲਾ ਵੀ ਉਹੋ ਜਿਹਾ ਹੀ ਲੱਗਣ ਲਗ ਪੈਂਦਾ ਹੈ। ਇਸ ਕਾਰਨ ਮਨੁੱਖ ਦੇ ਅੰਤਰਮੁਖੀ ਤੇ ਬਾਹਰਮੁਖੀ ਇਹੋ ਜਿਹੇ ਪਰਿਵਰਤਨ ਹੋਣ ਲਗ ਪੈਂਦੇ ਹਨ। ਐਸੀ ਕਠਿਨ ਪਰਸਥਿਤੀ ਵਿਚੋਂ ਨਿਕਲਣ ਲਈ ਅਧਿਆਤਮਕ ਗਿਆਨ ਦਾ ਹੋਣਾ ਜ਼ਰੂਰੀ ਹੈ ਜਿਹੜਾ ਸਾਨੂੰ ਐਸੀ ਦੁਖ ਭਰੀ ਅਵਸਥਾ ਵਿਚੋਂ ਨਿਕਲਣ ਲਈ ਰਸਤਾ ਦਿਖਾਉਂਦਾ ਹੈ।

ਮਹਾਂਪੁਰਸ਼ (ਸੰਤ ਵਰਿਆਮ ਸਿੰਘ ਜੀ) ਬਚਨ ਕਰਿਆ ਕਰਦੇ ਹਨ ਕਿ ਮਨ ਆਪਣੀ ਮਨੋਕਲਪਿਤ ਰਚਨਾ ਕਰਨ ਵਿਚ ਬਹੁਤ ਤੇਜ਼ ਹੈ। ਇਹ ਸਿਰਫ ਬਾਰ੍ਹ ਸਕਿੰਟਾਂ ਵਿਚ ਦੁਨੀਆਂ ਬਣਾ ਕੇ ਮੇਟ ਦਿੰਦਾ ਹੈ। ਮਨ ਦੇ ਵੇਗ ਨੂੰ ਮੌਜੂਦਾ ਇਨ੍ਹਾਂ ਹੀ ਕਠਿਨ ਹੈ ਜਿਸ ਤਰ੍ਹਾਂ ਅਖਾੜੇ ਵਿਚ ਆਪਣੇ ਤੋਂ ਤਕੜੇ ਪਹਿਲਵਾਨ ਨੂੰ ਹਗਾਊਣਾ ਕਿਉਂਕਿ ਇਹ ਹਮੇਸ਼ਾ ਹਾਵੀ ਰਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਆਪਣੇ ਧੋਅ ਤੋਂ ਛਿਨ ਭਰ ਇਧਰ ਹੋਣ ਨਾਲ ਇਹ ਖਿਆਲਾਂ ਦੀ ਐਸੀ ਤੌੜ ਮੱਝ ਕਰਨੀ ਸ਼ੁਰੂ ਕਰਦਾ ਹੈ ਕਿ ਧਿਆਤਾ ਧਿਆਨ ਤੇ ਧੋਅ ਨੂੰ ਮਿਟਾ ਕੇ ਆਪਣੀ ਬਣਾਈ ਹੋਈ ਰਚਨਾ ਵਿਚ ਮਗਨ ਕਰ ਦਿੰਦਾ ਹੈ। ਨਿਕਾਰੇ ਤੇ ਢਹਿੰਦੀ ਕਲਾ ਦੇ ਵਿਚਾਰਾਂ ਦੀ ਥਾਂ ਸਵੱਛ ਤੇ ਚੜ੍ਹਦੀ ਕਲਾ ਦੇ ਵਿਚਾਰਾਂ ਨੂੰ ਆਪਣੇ ਅੰਦਰ ਲਿਆਉਣ ਦੀ ਲੋੜ ਹੈ। ਇਥੇ ਕੁਝ ਐਸੇ ਵਿਚਾਰਾਂ ਨੂੰ ਆਪਣੇ ਅੰਦਰ ਵਿਕਾਸ ਕਰਨ ਦੀ ਲੋੜ ਹੈ ਜੋ ਕਿ ਨਿਤਾ ਪ੍ਰਤੀ ਜੀਵਨ ਵਿਚ ਸਾਡੇ ਆਤਮ ਵਿਸ਼ਵਾਸ਼ ਤੇ ਮਨੋਬਲ ਨੂੰ ਬਣਾਉਣ ਵਿਚ ਅਧਿਕ ਸਹਾਈ ਹੋ ਸਕਦੇ ਹਨ -

### 1. ਪ੍ਰਸਥਿਤੀਆਂ ਨਾਲ ਲੜਦੇ ਰਹਿਣਾ

ਆਪ ਦੇ ਸਾਮ੍ਰਾਣੀ ਕਿੰਨੀ ਕਠਿਨ ਤੇ ਬਿਖਮ ਪਰਸਥਿਤੀ ਕਿਉਂ ਨਾ ਆ ਜਾਵੇ ਕਦੀ ਵੀ ਆਪਣੇ ਹਥਿਆਰ ਨਾ ਸੁਟੋ ਸਗੋਂ ਆਪਣੇ ਉਪਲਬਧ ਸਾਧਨਾਂ ਤੇ ਸ਼ਕਤੀ ਨਾਲ ਉਸ

ਪਰਸਥਿਤੀ ਦਾ ਮੁਕਾਬਲਾ ਕਰੋ। ਬਾਬਾ ਜੀ ਬਚਨ ਕਰਿਆ ਕਰਦੇ ਹਨ ਕਿ ਹਥਿਆਰ ਸੁਟਣ ਵਾਲੇ ਦੀ ਪਹਿਲਾਂ ਹੀ ਹਾਰ ਹੋ ਜਾਂਦੀ ਹੈ। ਜੇਕਰ ਦ੍ਰਿੜ੍ਹ ਨਿਸ਼ਚਾ ਹੋਵੇ ਤਾਂ 50% ਜਿਤ ਪਹਿਲਾਂ ਹੀ ਹੋ ਜਾਇਆ ਕਰਦੀ ਹੈ। ਇਸ ਲਈ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਕੰਮ ਮੈਂ ਕਰ ਨਹੀਂ ਸਕਦਾ ਜਾਂ ਮੇਰੇ ਵਿਚ ਇਤਨੀ ਸ਼ਕਤੀ ਨਹੀਂ ਹੈ। ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਵਿਵਹਾਰਿਕ ਤੌਰ 'ਤੇ ਆਖਰੀ ਦਮ ਤਕ ਜੋ ਕੁਝ ਕਰ ਸਕਦੇ ਹੋ ਕਰੋ ਤੇ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ।

## 2. ਵਾਹਿਗੁਰੂ ਤੇ ਸਮਰਪਣ ਭਾਵਨਾ ਬਣਾ ਕੇ ਰੱਖਣੀ

ਭਾਵੇਂ ਤੁਸੀਂ ਉਪਲਬਧ ਸਾਧਨਾਂ ਤੇ ਸ਼ਕਤੀ ਨਾਲ ਪੂਰੀ ਤਰ੍ਹਾਂ ਕਾਰਜ ਕਰ ਰਹੇ ਹੋ ਅਤੇ ਫੇਰ ਵੀ ਪ੍ਰਸਥਿਤੀ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ ਤਾਂ ਉਸ ਸਥਿਤੀ ਵਿਚ ਆਪਣੇ ਵਾਹਿਗੁਰੂ ਸਮਰਪਣ ਭਾਵਨਾ ਨੂੰ ਆਪਣੇ ਅੰਦਰ ਤੀਬਰ ਕਰ ਦੇਵੇਂ ਅਤੇ ਇਹ ਅਨੁਭਵ ਕਰਨ ਦੀ ਕੋਸ਼ਿਸ਼ ਕਰੋ ਕਿ ਵਾਹਿਗੁਰੂ ਦੀ ਇਹੋ ਮਰਜ਼ੀ ਹੈ ਅਤੇ ਆਪਣੇ ਅੰਦਰ ਪ੍ਰਸੰਨ ਚਿੱਤ ਹੋਣੀ ਕੋਸ਼ਿਸ਼ ਕਰੋ।

## 3. ਤਪ ਭਾਵਨਾ ਨਾਲ ਸਿੱਖਣ ਦੀ ਕੋਸ਼ਿਸ਼ ਕਰਨੀ

ਕਠਿਨ ਅਤੇ ਬਿਖਮ ਕਠਿਨਾਈਆਂ ਨਾਲ ਜੋ ਆਪ ਨੂੰ ਦੁਖ ਤੇ ਕਸ਼ਟ ਹੋ ਰਿਹਾ ਹੈ ਉਸ ਨੂੰ ਇਸ ਅੰਦਾਜ਼ ਨਾਲ ਦੇਖੋ ਕਿ ਵਾਹਿਗੁਰੂ ਜੀ ਮੈਨੂੰ ਇਹ ਕਸ਼ਟ ਤੇ ਦੁਖ ਦੇ ਕੇ ਮੈਥੋਂ ਇਹ ਤਪ ਕਰਵਾ ਕੇ ਕਿਸੇ ਕਠਿਨ ਪ੍ਰਸਥਿਤੀ ਲਈ ਤਿਆਰ ਕਰ ਰਹੇ ਹਨ ਜਿਸ ਲਈ ਯੋਗੀ ਜੰਗਲਾਂ ਤੇ ਗੁਫਾਵਾਂ ਵਿਚ ਤਪ ਕਰਦੇ ਹਨ। ਤੁਸੀਂ ਦੇਖੋਗੇ ਕਿ ਕਠਿਨਾਈ ਪ੍ਰਤੀ ਤਪਸਿਆ ਦਾ ਭਾਵ ਪ੍ਰਗਟ ਹੁੰਦੇ ਹੀ ਤੁਹਾਨੂੰ ਇਹ ਕਠਿਨ ਪ੍ਰਸਥਿਤੀਆਂ ਵਿਚ ਦੁਖ ਮਹਿਸੂਸ ਨਹੀਂ ਹੋਵੇਗਾ ਸਗੋਂ ਤਤਿਕਸ਼ਾ ਦੀ ਭਾਵਨਾ ਉਤਪੰਨ ਹੋਵੇਗੀ। ਇਹ ਦੁਖ ਦਾਰੂ ਦਾ ਕੰਮ ਕਰੇਗਾ ਜਿਵੇਂ ਕਿ ਪਵਿੱਤਰ ਫੁਰਮਾਨ ਹੈ -

**ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਿ ਨ ਹੋਈ॥**

## 4. ਜੋ ਕੁਝ ਹੋ ਰਿਹਾ ਹੈ ਇਸ ਵਿਚ ਹੀ ਮੇਰੀ ਭਲਾਈ ਹੈ-

ਆਪਣੇ ਮਨ ਵਿਚ ਇਹ ਸਤਯ ਦ੍ਰਿੜ੍ਹ ਭਾਵਨਾ ਬਣਾਉਣੀ ਚਾਹੀਦੀ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਇਸ ਵਿਚ ਹੀ ਮੇਰੀ ਭਲਾਈ ਹੈ ਅਤੇ ਵਾਹਿਗੁਰੂ ਨੇ ਮੇਰੇ ਮਨੋਬਲ ਨੂੰ ਉਨਤ ਕਰਨ ਲਈ ਇਹ ਪ੍ਰਸਥਿਤੀ ਬਣਾਈ ਹੈ। ਇਸ ਵਿਚ ਇਹ ਭਾਵਨਾ ਆ ਜਾਵੇ ਹੋ ਵਾਹਿਗੁਰੂ! ਮੈਨੂੰ ਇਸ ਕਠਿਨ ਪ੍ਰਸਥਿਤੀ ਵਿਚੋਂ ਕੱਢਣ ਲਈ ਮੈਨੂੰ ਬਲ ਬਖਸ਼ੇ। ਬਜਾਏ ਇਸ ਦੇ ਕਿ ਇਹ ਮੰਗ ਕੀਤੀ ਜਾਵੇ ਕਿ ਮੈਨੂੰ ਇਸ ਕਠਿਨ ਪਰਸਥਿਤੀ ਵਿਚੋਂ ਕੱਢ ਲਵੋ।

## 5. ਵਾਹਿਗੁਰੂ ਜੀ ਕਿਸੇ ਵੱਡੇ ਕਾਰਜ ਲਈ ਮੈਨੂੰ ਤਿਆਰ ਕਰ ਰਹੇ ਹਨ -

ਕਹਿੰਦੇ ਹਨ ਕਿ ਵਾਹਿਗੁਰੂ ਜੀ ਨੇ ਜਿਸ ਤੋਂ ਵੱਡਾ ਕੰਮ ਜਾਂ ਕਾਰਜ ਕਰਵਾਉਣਾ ਹੁੰਦਾ ਹੈ ਉਸ ਨੂੰ ਹੀ ਦੁਖ ਤੇ ਕਸ਼ਟ ਦਿੰਦਾ ਹੈ ਤੇ ਉਨ੍ਹਾਂ ਤੋਂ ਹੀ ਇਸ ਪ੍ਰਕਾਰ ਦੀ ਤਪ ਤੇ ਤਤਿਕਸ਼ਾ ਕਰਵਾਉਂਦਾ ਹੈ। ਇਹੋ ਜਿਹੇ ਕਠਿਨ ਸਮੇਂ ਆਪਣੇ ਧੀਰਜ,

ਵਿਸ਼ਵਾਸ਼, ਸ਼ਰਧਾ ਤੇ ਸਮਰਪਣ ਨੂੰ ਵਿਕਸਿਤ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦੇ ਬਣਾਏ ਵਿਧਾਨ ਵਿਚ ਇਹ ਨਹੀਂ ਦੇਖਿਆ ਜਾਂਦਾ ਕਿ ਇਸ ਪ੍ਰਾਣੀ ਨੇ ਕਿੰਨੀਆਂ ਕੁ ਬਿਖਮ ਸਥਿਤੀਆਂ ਤੇ ਜਿੱਤ ਹਾਸਲ ਕੀਤੀ ਹੈ ਸਗੋਂ ਇਹ ਦੇਖਿਆ ਜਾਂਦਾ ਹੈ ਕਿ ਐਸੀ ਪ੍ਰਸਥਿਤੀ ਵਿਚ ਉਸ ਦੀ ਬਿਰਤੀ, ਉਸ ਦੀ ਬੋਲਚਾਲ ਤੇ ਕਰਮ ਕਿਸ ਤਰ੍ਹਾਂ ਦੇ ਰਹੇ ਹਨ।

## 6. ਇਹ ਕਠਿਨ ਪ੍ਰਸਥਿਤੀ ਵੀ ਸਮਾਪਤ ਹੋ ਜਾਵੇਗੀ

ਆਪਣੇ ਮਨ ਵਿਚ ਇਹ ਵਿਚਾਰ ਪੱਕਾ ਕਰਨਾ ਚਾਹੀਦਾ ਹੈ ਕਿ ਸਭ ਕੁਝ ਪਰਿਵਰਤਨਸ਼ੀਲ ਹੈ। ਸੋ ਇਸ ਕਿਆ ਅਨੁਸਾਰ ਇਹ ਸਥਿਤੀ ਨਾ ਪਹਿਲਾਂ ਸੀ ਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਰਹੇਗੀ। ਇਸ ਲਈ ਨਿਗਮ ਤੇ ਹੌਸਲੇ ਰਹਿਤ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਜਿਵੇਂ ਕਿ ਬਾਬਾ ਜੀ ਬਚਨ ਕਰਿਆ ਕਰਦੇ ਹਨ ਕਿ ਸੰਸਾਰ ਪ੍ਰਵਰਤਨਸ਼ੀਲ ਹੈ ਤਾਂ ਸਥਿਤੀ ਵਿਚ ਬਦਲਾਵ ਆਉਣਾ ਅਵਸ਼ਾਸ ਹੀ ਹੈ।

## 7. ਇਹ ਸਭ ਇਕ ਖੇਲੁ ਚਲ ਰਿਹਾ ਹੈ

ਸੰਸਾਰ ਦੇ ਘਟਨਾ ਚੱਕਰ ਦੀ ਹਰ ਇਕ ਪ੍ਰਸਥਿਤੀ ਨੂੰ ਇਸ ਰੰਗ ਮੰਚ ਉੱਤੇ ਇਕ ਨਾਟਕ ਦੀ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾਟਕ ਵਿਚ ਭਾਗ ਲੈਣ ਵਾਲਾ ਭਾਵੇਂ ਰਾਜਾ ਜਾਂ ਭਿਖਾਰੀ ਦਾ ਨਾਟ ਕਰ ਰਿਹਾ ਹੋਵੇ ਪੰਤੂ ਅਸਲ ਵਿਚ ਉਹ ਆਪਣੇ ਮਨ ਦੀਆਂ ਗਹਿਰਾਈਆਂ ਤੂੰ ਚੇਤਨਾ ਰਾਹੀਂ ਆਪਣਾ ਅਸਲੀ ਰਾਜਾ ਹਾਂ ਤੂੰ ਨਾ ਹੀ ਅਸਲੀ ਭਿਖਾਰੀ ਹਾਂ। ਠੀਕ ਇਸੇ ਤਰ੍ਹਾਂ ਸਾਨੂੰ ਵੀ ਇਹ ਸੰਸਾਰਿਕ ਨਾਟਕ ਖੇਡਦਿਆਂ ਹੋਇਆਂ ਆਪਣਾ ਅਸਲੀ ਆਤਮ ਸਰੂਪ ਨਹੀਂ ਭੁੱਲਣਾ ਚਾਹੀਦਾ ਸਗੋਂ ਜਿਸ ਤਰ੍ਹਾਂ ਬਾਬਾ ਜੀ ਬਚਨ ਕਰਿਆ ਕਰਦੇ ਹਨ ਕਿ ਕੇਵਲ ਦਿਸ਼ਟਾ ਹੋ ਕੇ ਦੇਖਦੇ ਰਹਿਣਾ ਚਾਹੀਦਾ ਹੈ ਤੇ ਨੇਕ ਤੇ ਸ਼ੁਭ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਅੰਦਰ ਦੈਵੀ ਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਅਤੇ ਆਸੂਰੀ ਸੰਪਰਦਾ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਵੱਧ ਤੋਂ ਵੱਧ ਸਮਾਂ ਤੱਤ ਬੇਤੇ ਮਹਾਂਪੁਰਸ਼ਾਂ ਦੀ ਸੰਗਤ ਕਰਨ ਲਈ ਕੱਢਣਾ ਚਾਹੀਦਾ ਹੈ ਜੋ ਕਿ ਗੁਰਬਾਣੀ ਸਿਧਾਂਤ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਦੇ ਹੋਣ। ਉਨ੍ਹਾਂ ਦੇ ਹੁਕਮ ਵਿਚ ਸੇਵਾ ਸਿਮਰਨ ਤੇ ਸਤਿਸੰਗ ਦਾ ਆਸਰਾ ਲੈ ਕੇ ਚੜ੍ਹਦੇ ਸੂਰਜ ਨਿਤ ਨਵੇਂ ਉਮਾਹ ਤੇ ਉਤਸ਼ਾਹ ਨਾਲ ਨਿਤ ਕਰਮ ਤੇ ਪ੍ਰਮਾਣ ਦੇ ਰਸਤੇ ਤੇ ਚਲਦੇ ਰਹਿਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਨਾਲ ਝੁੱਲਾਹਟ ਤੇ ਘਬਰਾਹਟ ਦੂਰ ਹੋਵੇਗੀ, ਮਨੋਬਲ ਤੇ ਆਤਮ ਵਿਸ਼ਵਾਸ਼ ਵਿਚ ਵਾਧਾ ਹੋਵੇਗਾ ਤੇ ਜੀਵਨ ਯਾਤਰਾ ਦੀ ਗੱਡੀ ਸਹਿਜ ਨਾਲ ਚਲਦੀ ਰਹੇਗੀ। 80% ਸਰੀਰਕ ਅਤੇ ਮਾਨਸਿਕ ਰੋਗ ਮਾਨਸਿਕ ਤਣਾਉਂ ਪੈਦਾ ਹੁੰਦੇ ਹਨ, ਤਣਾਉਂ ਘਟਦਿਆਂ ਹੀ ਸਵਸਥ ਹੋਣ ਦੀ ਕਿਆ ਸ਼ੁਰੂ ਹੋ ਜਾਇਆ ਕਰਦੀ ਹੈ। ਨਾਮ-ਸਿਮਰਨ ਇਸ ਤਣਾਉਂ ਨੂੰ ਖਤਮ ਕਰਨ ਦਾ ਸਭ ਤੋਂ ਉਤਮ ਵਸੀਲਾ ਹੈ।

|||||

## ਸਨੇਹੀਆਂ ਦਾ ਪੰਨਾ

### ਸਰਬ ਏਕਤਾ

ਕਾਫੀ ਸਮਾਂ ਪਹਿਲਾਂ ਇਸ ਪੰਨੇ ਰਾਹੀਂ ਅਸੀਂ ਆਪਣੇ ਸਹਿਯੋਗੀਆਂ ਸਾਬੀਆਂ ਨਾਲ ਦਿਲ ਦੀ ਗੱਲ ਕਰ ਲਿਆ ਕਰਦੇ ਸਾਂ ਅਤੇ ਉਨ੍ਹਾਂ ਦੀਆਂ ਸਾਰੇ ਸਾਬੀਆਂ ਨਾਲ ਸਾਂਝ ਦੇ ਰੂਪ ਵਿਚ ਭਾਵਨਾਵਾਂ ਛਾਪ ਦਿਆ ਕਰਦੇ ਸਾਂ ਪਰ ਕਾਫੀ ਸਮੇਂ ਤੋਂ ‘ਆਤਮ ਮਾਰਗ’ ਲੇਖ ਲੜੀ ਵਿਚ ਬਹੁਤ ਸਾਰੇ ਵਿਸ਼ਿਆਂ ਨੂੰ ਥਾਂ ਹੀ ਨਹੀਂ ਮਿਲਦਾ ਕਿਉਂਕਿ ‘ਆਤਮ ਮਾਰਗ’ ਦਾ ਪਰਮ ਵਿਸ਼ਾ ਰਾਗ ਤੇ ਦੈਖ ਤੋਂ ਪੂਰੀ ਤਰ੍ਹਾਂ ਨਾਲ ਨਿਆਰਾ ਹੈ, ਦਸ਼ਮੇਸ਼ ਪਿਤਾ ਜੀ ਵਲੋਂ ਦਰਸਾਏ ਪਰਮ ਸਿਧਾਂਤ ਅਨੁਕੂਲ ਹੈ -

**ਜਿਸੀ ਜਮਾਨ ਕੇ ਬਿਖੇ ਸਮੱਸਤਿ ਏਕ ਜੋਤ ਹੈ॥  
ਨ ਘਾਟ ਹੈ ਨ ਬਾਢ ਹੈ, ਨਾ ਘਾਟ ਬਾਢ ਹੋਤ ਹੈ॥  
ਅਕਾਲ ਉਸਤਤਿ**

ਇਸੇ ਜੋਤ ਨੇ ਅਨੇਕ ਰੂਪ ਧਾਰੇ ਹੋਏ ਹਨ, ਇਸ ਕਰਕੇ ਸਾਰੀ ਸਿਸ਼ਟੀ ਇਕ ਇਕਾਈ ਹੈ, ਇਹਦੇ ਵਿਚ ਕਿਸੇ ਦੈਖ ਨੂੰ ਕੋਈ ਥਾਂ ਨਹੀਂ ਹੈ। ਗੁਰੂ ਮਹਾਰਾਜ ਜੀ ਨੇ ਬਹੁਤ ਹੀ ਵਿਸਥਾਰ ਨਾਲ ਆਪਣੇ ਪ੍ਰਵਚਨਾਂ ਵਿਚ ਇਸ ਨੂੰ ਸਰਬ ਸੰਸਾਰ ਨਾਲ ਸਾਂਝਾ ਕੀਤਾ ਹੈ ਆਪ ਫੁਰਮਾਨ ਕਰਦੇ ਹਨ -

**ਏਕ ਮੁਰਤ ਅਨੇਕ ਦਰਸਨ ਕੀਨ ਰੂਪ ਅਨੇਕ॥  
ਖੇਲ ਖੇਲ ਅਖੇਲ ਖੇਲਨ ਅੰਤ ਕੌ ਫਿਰ ਏਕ॥**

### ਜਾਪੁ ਸਾਹਿਬ

ਸਰਬ ਮਨੁਖਤਾ ਦੀ ਅਤੇ ਸਰਬ ਜੀਵਨ ਦੀ ਏਕਤਾ ਅਤੇ ਸਾਰੇ ਨਿਸ਼ਚਿਆਂ ਦੇ ਅੰਤਮ ਧੇਅ ਨੂੰ ਵਾਚ ਕੇ ਆਪ ਪ੍ਰਤੱਖ ਰੂਪ ਵਿਚ ਅਗਿਆਨ ਰਾਹੀਂ ਦੁਸ਼ਿਤ ਕੀਤੀਆਂ ਅੱਖਾਂ ਵਿਚੋਂ ਦੂੰਤ ਦਾ ਮੌਤੀਆਂ ਬਿੰਦ ਹਟਾ ਕੇ ਸਤਿ ਦੀ ਰੋਸ਼ਨੀ ਨੂੰ ਦੇਖਣਹਾਰੀ ਦਿਬਜਾਦੀਸ਼ਟੀ ਪ੍ਰਦਾਨ ਕਰਦੇ ਹੋਏ ਫੁਰਮਾਨ ਕਰਦੇ ਹਨ ਕਿ ਭਾਵੇਂ ਸੰਸਾਰ ਦੇ ਵੱਖਰੇ ਵੱਖਰੇ ਰਹਿਣ ਵਾਲੇ ਥਾਂ ਹਨ ਉਨ੍ਹਾਂ ਥਾਵਾਂ ਦੇ ਨਾਉਂ ਰੱਖ ਕੇ ਉਨ੍ਹਾਂ ਦੀਆਂ ਹੱਦਬੰਦੀਆਂ ਕੀਤੀਆਂ ਗਈਆਂ ਹਨ, ਥਾਵਾਂ ਤੇ ਰਹਿਣ ਵਾਲੇ ਬੰਦਿਆਂ ਦੀਆਂ ਭਾਵੇਂ ਸ਼ਕਲਾਂ ਸੂਰਤਾਂ ਵਖਰੀਆਂ-ਵਖਰੀਆਂ ਹਨ, ਪਹਿਨਣ ਵਾਲੇ ਕਪੜੇ ਵੱਖਰੇ-ਵਖਰੇ ਛਿਜਾਇਨਾਂ ਦੇ ਹਨ ਪਰ ਹਰ ਸਰੀਰ ਵਿਚ ਦੇਖਣ ਵਾਲੀਆਂ ਅੱਖਾਂ, ਸੁਣਨ ਵਾਲੇ ਕੰਨ, ਬੋਲਣ ਵਾਲੀ ਜਿਹਭਾ ਸਾਰੇ ਕਰਮ ਇੰਦਰੇ ਸਾਰੇ ਗਿਆਨ ਇੰਦਰੇ ਅਤੇ ਸਰੀਰ ਦਾ ਅੰਦਰੂਨੀ ਵਿਭਾਗ ਪਾਣ, ਅਪਾਨ, ਸਮਾਨ, ਉਦਿਆਨ, ਬਿਆਨ; ਮਨ ਚਿਤ ਬੁਧ ਅਤੇ ਅਹੰਭਾਵ ਇਕੋ ਹੀ ਮਰਿਆਦਾ ਨਾਲ ਬੰਨੇ ਹੋਏ ਹਨ ਅਤੇ ਸਰਬ ਸੈਸ਼ਟ ਅੰਤਮ ਸੱਚ ਨੂੰ ਕੋਈ ਖੁਦਾ ਕਹਿੰਦਾ ਹੈ, ਕੋਈ ਵਾਹਿਗੁਰੂ, ਕੋਈ ਨਾਰਾਇਣ ਕਹਿੰਦਾ ਹੈ, ਕੋਈ ਗੋਬਿੰਦ ਕਹਿੰਦਾ ਹੈ, ਕੋਈ God ਕਹਿੰਦਾ ਹੈ ਪਰ ਉਹ ਇਕੋ ਚੀਜ਼ ਹੈ ਜਿਵੇਂ ਕਣਕ ਨੂੰ ਕੋਈ wheat ਕਹੇ, ਗੇਹੁੰ ਕਹੇ, ਗੰਦਮ ਕਹੇ, ਕਣਕ ਕਹੇ ਉਹ ਇਕੋ ਚੀਜ਼ ਦੇ ਵੱਖਰੇ-ਵੱਖਰੇ ਨਾਮ ਹਨ। ਪਾਣੀ ਨੂੰ water, ਆਥ, ਉਭ, ਨੀਰ ਆਦਿ ਕਹਿ ਕੇ ਪਿਆਸ ਬੁਝਾਉਣ ਵਾਲੇ ਦ੍ਰਵਯ ਤੋਂ ਹੀ ਮਤਲਬ ਹੈ। ਗੁਰੂ ਮਹਾਰਾਜ ਜੀ ਨੇ ਸੰਸਾਰ ਨੂੰ ਦਸਿਆ ਮਨੁੱਖ ਦੀ ਜਾਤੀ ਇਕੋ ਹੈ ਮਨੁੱਖ ਹੀ ਹੈ, ਹਰਨਾਂ ਦੀ

ਜਾਤੀ ਇਕ ਹੈ ਹਰਨ ਹਰਨ ਹੀ ਹੈ, ਹਾਥੀਆਂ, ਸ਼ੇਰਾਂ ਦੀਆਂ ਜਾਤੀਆਂ ਇਕੋ ਹਨ, ਹਾਥੀ ਹਾਥੀ ਹਨ, ਸ਼ੇਰ ਸ਼ੇਰ ਹੈ, ਇਨ੍ਹਾਂ ਨੂੰ ਬਣਾਉਣ ਵਾਲਾ ਇਕੋ ਪ੍ਰਭੂ ਹੈ, ਇਨ੍ਹਾਂ ਸਾਰਿਆਂ ਦੀ ਉਤਪਤੀ ਇਕੋ ਸ਼ਬਦ ਵਿਚੋਂ ਹੋਈ, ਇਕੋ ਜੋਤ ਇਨ੍ਹਾਂ ਵਿਚ ਜਿਸ ਨੂੰ ਆਤਮ ਜੋਤ ਕਹਿੰਦੇ ਹਨ, ਕਾਰਜ ਕਰ ਰਹੀ ਹੈ। ਅੱਖਾਂ ਨੂੰ ਦੇਖਣ ਦੀ ਸ਼ਕਤੀ ਦੇ ਰਹੀ ਹੈ, ਕੰਨਾਂ ਨੂੰ ਸੁਣਨ ਦੀ ਸ਼ਕਤੀ ਦੇ ਰਹੀ ਹੈ, ਜਿਹਭਾ ਨੂੰ ਬੋਲਣ ਦੀ ਅਤੇ ਨੱਕ ਨੂੰ ਸੁਣਣ ਦੀ ਸ਼ਕਤੀ ਦੇ ਰਹੀ ਹੈ। ਉਹ ਸ਼ਕਤੀ ਦੇਣ ਵਾਲੀ ਇਕੋ ਜੋਤ ਹੈ, ਸਾਰੇ ਜੜ੍ਹ ਤੱਤ ਨੂੰ ਚਲਾਉਣ ਵਾਲੀ ਇਕੋ ਜੋਤ ਆਤਮਾ ਹੈ, ਆਤਮਾ ਨੂੰ ਹੀ ਵਾਹਿਗੁਰੂ ਕਹਿੰਦੇ ਹਨ, ਆਤਮਾ ਹੀ ਬ੍ਰਹਮ ਹੈ, ਆਤਮਾ ਹੀ ਪ੍ਰਮਾਤਮਾ ਹੈ, ਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਗੁਰੂ ਮਹਾਰਾਜ ਜੀ ਸਮੁੱਚੀ ਆਤਮਾ ਨੂੰ ਇਕੋ ਮੰਨਦੇ ਹਨ, ਦੇਹਾਂ ਤੇ ਮਸੀਤ ਵਿਚ ਕੋਈ ਫਰਕ ਨਹੀਂ ਜਾਣਦੇ, ਪੂਜਾ ਤੇ ਨਮਾਜ਼ ਉਸ ਪਰਮ ਸ਼ਕਤੀ ਨੂੰ ਸਮਰਪਿਤ ਹੋਣ ਵਾਲੀ ਹਿਰਦੇ ਚੌਂ ਨਿਕਲੀ ਅਰਜੋਈ ਹੈ ਭਾਵਨਾ ਹੈ, ਇਕ ਤਰਲਾ ਹੈ, ਇਕ ਸ਼ੁਕਰ ਗੁਜ਼ਾਰੀ ਹੈ, ਦੇਵਤੇ, ਦੇਵ, ਜੱਡ, ਗੰਧਰਭ, ਤੁਰਕ, ਹਿੰਦੂ ਇਹ ਵਖਰੇ ਦੇਸ਼ਾਂ, ਵਖਰੇ ਮੰਡਲਾਂ ਵਿਚ ਇਕੋ ਜੋਤ ਦੇ ਚਲਾਏ ਹੋਏ ਚਲਦੇ ਹਨ। ਅੱਲਾਹ ਤੇ ਭੇਖ ਰਹਿਤ ਵਾਹਿਗੁਰੂ ਜੀ, ਉਸ ਦੇ ਬਾਰੇ ਗਿਆਨ ਦੇਣ ਵਾਲੇ ਸਾਸ਼ਤਰ, ਪੁਰਾਨ, ਕੁਰਾਨ, ਅੰਜੀਲ, ਜੰਬੂਰ, ਬਾਈਬਲ, ਸੰਤ ਬਾਣੀ, ਗੁਰਬਾਣੀ ਸਭ ਸਤਿਕਾਰਯੋਗ ਤੈ ਇਕੋ ਹਨ। ਇਸੇ ਭਾਵ ਨੂੰ ਪ੍ਰਗਟ ਕਰਦੇ ਹੋਏ ਆਪ ਫੁਰਮਾਨ ਕਰਦੇ ਹਨ ਕਿ ਜਿਵੇਂ ਅੱਗ ਦੇ ਵਿਚੋਂ ਚੰਗਿਆਜੜੇ ਉਠਦੇ ਹਨ, ਕੋਈ ਚੰਗਿਆਜ਼ਾ ਛੋਟਾ ਹੈ ਕੋਈ ਵੱਡਾ ਹੈ, ਕਿਸੇ ਦੀ ਰੋਸ਼ਨੀ ਉਸੇ ਵੇਲੇ ਬੁਝ ਜਾਂਦੀ ਹੈ ਪਰ ਉਹ ਸਾਰੇ ਅੱਗ ਵਿਚੋਂ ਉਠਦੇ ਹਨ ਅਤੇ ਫੇਰ ਅੱਗ ਵਿਚ ਹੀ ਮਿਲ ਜਾਂਦੇ ਹਨ। ਇਸੇ ਤਰ੍ਹਾਂ ਇਕ ਧੂਲ ਤੋਂ ਇਕ ਮਿੱਟੀ ਤੋਂ ਅਨੇਕਾਂ ਹੀ ਉਠਦੇ ਜ਼ਰੇ ਵਖਰੇ ਪ੍ਰਤੀਤ ਦਿੰਦੇ ਹਨ ਪਰ ਫੇਰ ਉਸ ਵਿਚ ਹੀ ਸਮਾਅ ਜਾਂਦੇ ਹਨ। ਇਸੇ ਤਰ੍ਹਾਂ ਸਮੁੰਦਰ ਤੇ, ਨਦੀ ਤੇ ਅਨੇਕਾਂ ਪਾਣੀ ਦੀਆਂ ਲਹਿਰਾਂ ਉਠ ਰਹੀਆਂ ਹਨ ਦੇਖਣ ਵਿਚ ਵੱਖਰੀਆਂ-ਵੱਖਰੀਆਂ ਲਗਦੀਆਂ ਹਨ ਪਰ ਇਹ ਪਾਣੀ ਵਿਚੋਂ ਉਠ ਕੇ ਪਾਣੀ ਵਿਚ ਹੀ ਸਮਾਅ ਜਾਂਦੀਆਂ ਹਨ। ਇਸੇ ਤਰ੍ਹਾਂ ਨਾਲ ਵਾਹਿਗੁਰੂ ਜੀ ਅਨੇਕਾਂ ਸੂਖਮ ਅਤੇ ਸਬੂਲ ਅਣਗਿਣਤ ਦੇਹਾਂ ਵਿਚ ਪ੍ਰਗਟ ਹੋ ਕੇ, ਅਨੇਕਾਂ ਕੌਤਕ ਕਰਕੇ ਆਪਣੇ ਆਪ ਵਿਚ ਹੀ ਸਥਿਤ ਰਹਿੰਦੇ ਹਨ, ਸਾਰੇ ਵੱਖਰੇ-ਵੱਖਰੇ ਆਕਾਰ ਵਾਹਿਗੁਰੂ ਜੀ ਵਿਚ ਹੀ ਸਮਾਅ ਜਾਂਦੇ ਹਨ। ਸਾਰਿਆਂ ਦੀ ਉਤਪਤੀ ਸ਼ਬਦ ਵਿਚੋਂ ਹੀ ਹੁੰਦੀ ਹੈ, ਓਅੰਕਾਰ ਵਾਹਿਗੁਰੂ ਜੀ ਦਾ ਉਚਾਰਿਆ ਸ਼ਬਦ ਹੈ, ਓਅੰਕਾਰ ਵਾਹਿਗੁਰੂ ਜੀ ਹੀ ਹੈ। ਏਕੰਕਾਰ ਹੀ ਹੈ, ਇਕ ਸਾਰਿਆਂ ਦਾ ਸਾਂਝਾ ਸਿਧਾਂਤ ਹੈ ਜੋ ਸਾਰੀ ਸਿਸ਼ਟੀ ਨੂੰ ਇਕੋ ਅੰਗਲੀ ਸੰਗਲੀ ਵਿਚ ਪਰੈਈ ਰਖਦਾ ਹੈ ਜਿਵੇਂ ਸਾਰੇ ਮਾਲਾ ਦੇ ਮਣਕਿਆਂ ਵਿਚ ਇਕੋ ਉੱਨ ਹੁੰਦੀ ਹੈ। ਆਪ ਇਸ ਗੱਲ ਉਪਰ ਜੋਰ ਦਿੰਦੇ ਹਨ ਕਿ ਇਥੇ ਇਕੋ ਵਾਹਿਗੁਰੂ ਹੈ ਹੋਰ ਕੋਈ ਤੱਤ ਨਹੀਂ ਹੈ। ਇਸ ਭਾਵ ਨੂੰ ਦਰਸਾਂਦੀ ਆਪ ਦੀ ਰਚਨਾ

ਨਿਮਨ ਅਨੁਸਾਰ ਹੈ -

ਕੋਈ ਭਇਓ ਮੁੰਡੀਆ ਸੰਨਿਆਸੀ, ਕੋਊ ਜੋਗੀ ਭਇਓ,  
ਕੋਈ ਬ੍ਰਹਮਚਾਰੀ, ਕੋਊ ਜਤੀਅਨੁ ਮਾਨਬੋ ॥  
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸ਼ਾਹੀ,  
ਮਾਨਸ ਕੀ ਜਾਤ ਸਬੈ ਏਕੈ ਪਰਚਾਨਬੋ ॥  
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ,  
ਦੂਸਰੋਂ ਨ ਭੇਟ ਕੋਈ ਭੁਲ ਭੁਮ ਮਾਨਬੋ ॥  
ਏਕ ਹੀ ਕੀ ਸੇਵ, ਸਭ ਹੀ ਕੋ ਗੁਰਦੇਵ ਏਕ,  
ਏਕ ਹੀ ਸ਼੍ਰੂਪ, ਸਬੈ ਏਕੈ ਜੋਤ ਜਾਨਬੋ ॥  
ਦੇਹਰਾ ਮਸੀਤ ਸੋਈ, ਪੁਜਾ ਅੰ ਨਿਵਾਜ ਓਈ,  
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਾਉ ਹੈ ॥  
ਦੇਵਤਾ ਅਦੇਵ ਜੱਛ, ਗੰਧੁ ਤੁਰਕ ਹਿੰਦੂ,  
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥  
ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ,  
ਖਾਕ ਬਾਦ ਆਤਸ ਅੰ ਆਬ ਕੋ ਰਲਾਉ ਹੈ ॥  
ਅਲਹ ਅਭੇਖ ਸੋਈ, ਪੁਰਾਨ ਐ ਕੁਗਾਨ ਓਈ,  
ਏਕ ਹੀ ਸ਼੍ਰੂਪ ਸਬੈ, ਏਕ ਹੀ ਬਨਾਉ ਹੈ ॥  
ਜੈਸੇ ਏਕ ਆਗ ਤੇ ਕਨੂਕਾ ਕੌਟ ਆਗ ਉਠੇ,  
ਨਿਆਰੇ ਨਿਆਰੇ ਹੋਇ ਕੈ, ਫੇਰਿ ਆਗ ਮੈ ਮਿਲਾਹਿੰਗੇ ॥  
ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ,  
ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿੰਗੇ ॥  
ਜੈਸੇ ਏਕ ਨਦ ਤੇ ਤਰੰਗ ਕੌਟ ਉਪਜਤ ਹੈ  
ਪਾਨ ਕੇ ਤਰੰਗ, ਸਬੈ ਪਾਨ ਹੀ ਕਹਾਹਿੰਗੇ ॥  
ਤੈਸੇ ਬਿਸੂ ਰੂਪ ਤੇ, ਅਭੂਤ ਭੂਤ ਪ੍ਰਗਟ ਹੋਇ,  
ਤਾਹੀ ਤੇ ਉਪਜ, ਸਬੈ ਤਾਹੀ ਮੈ ਸਮਾਹਿੰਗੇ ॥

### ਅਕਾਲ ਉਸਤਤਿ

ਵਾਹਿਗੁਰੂ ਜੀ ਨੂੰ ਸਰਬੱਤ ਪ੍ਰਤੱਖ ਰੂਪ ਵਿਚ ਹਾਜ਼ਰ ਸਮਝਦੇ ਹੋਏ ਆਪ ਫੁਰਮਾਨ ਕਰਦੇ ਹਨ - ਕਿਤੇ ਤੂੰ ਫੁੱਲ ਹੋ ਕੇ ਬਹੁਤ ਹੀ ਸੁੰਦਰ ਰੂਪ ਵਿਚ ਖਿਲਿਆ ਹੋਇਆ ਹੈਂ, ਕਿਤੇ ਤੂੰ ਇਸੇ ਸੁੰਦਰਤਾ ਨੂੰ ਮਾਨਣ ਲਈ ਭੰਵਰ ਹੋ ਕੇ ਆਪਣੇ ਆਪ ਤੋਂ ਵੀ ਭੁੱਲਿਆ ਹੋਇਆ ਹੈਂ ਅਤੇ ਇਸੇ ਵਾਸ਼ਨਾ ਨਾਲ ਹੀ ਫੁੱਲ ਦੇ ਬੰਦ ਹੋਣ ਨਾਲ ਵਿਚੇ ਬੰਦ ਹੋ ਜਾਂਦਾ ਹੈਂ, ਕਿਤੇ ਆਪ ਪਵਨ ਨੂੰ ਵੇਖ ਕੇ, ਉਸ ਦੀ ਚਾਲ ਨੂੰ ਵੇਖ ਕੇ, ਉਸ ਦੀ ਤੇਜ਼ੀ ਨੂੰ ਵੇਖ ਕੇ ਪ੍ਰਸੰਨਤਾ ਪ੍ਰਗਟ ਕਰਦੇ ਹਨ ਕਿ ਇਹ ਸੁੰਦਰ ਚਾਲ ਕਹਿਣ ਵਿਚ ਨਹੀਂ ਆਉਂਦੀ। ਕਿਤੇ ਵਾਹਿਗੁਰੂ ਨੂੰ ਸੁੰਦਰ ਨਾਦ ਵਿਚ ਅਨੁਭਵ ਕਰਦੇ ਹਨ, ਕਿਤੇ ਕਿਸੇ ਸ਼ਿਕਾਰੀ ਨੂੰ ਮੌਢੇ ਉਤੇ ਤੀਰਾਂ ਦਾ ਭੱਥਾ ਲਈ ਜਾਂਦਾ ਦੇਖ ਕੇ ਉਸ ਦੇ ਜਬਨ ਨੂੰ ਸਗਾਹੁੰਦੇ ਹਨ, ਕਿਤੇ ਭੱਜੇ ਜਾਂਦੇ ਮਿਰਗ ਨੂੰ ਵੇਖ ਕੇ ਪ੍ਰਮੇਸ਼ਰ ਦੀ ਸ਼ਕਤੀ ਅਨੁਭਵ ਕਰ ਰਹੇ ਹਨ, ਕਿਤੇ ਇਸਤ੍ਰੀਆਂ ਦੀ ਸੁੰਦਰਤਾ ਵਿਚ ਉਸ ਨੂੰ ਤਕ ਰਹੇ ਹਨ ਤੇ ਵਾਰਨੇ ਜਾਂਦੇ ਹੋਏ ਫੁਰਮਾਨ ਕਰਦੇ ਹਨ ਕਿ ਹੈ ਪ੍ਰਭੂ! ਤੇਰਾ ਕੋਈ ਖਾਸ ਰੂਪ ਰੇਖ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਇਹ ਕਿਹਾ ਜਾ ਸਕਦਾ ਹੈ ਕਿ ਤੂੰ ਕਿਸੇ ਖਾਸ ਜਗ੍ਹਾ ਤੇ ਵਸਦਾ ਹੈਂ, ਨਾ ਹੀ ਕਹਿ ਸਕਦੇ ਹਾਂ ਕਿ ਤੇਰਾ ਖਾਸ ਨਾਮ ਹੈ, ਤੈਨੂੰ ਅਸੀਂ ਸਤਿ ਹੀ ਕਹਿ ਸਕਦੇ ਹਾਂ, ਤੂੰ ਬੇਅੰਤ ਹੈਂ, ਬੇਅੰਤ ਦਾ ਕੋਈ ਅੰਤ ਨਹੀਂ ਪਾ ਸਕਦਾ। ਤੇਰਾ ਕੋਈ ਮਾਤਾ ਪਿਤਾ ਭਾਈ ਨਹੀਂ ਹੈ, ਨਾ

ਕੋਈ ਪੁੱਤਰ ਹੈ, ਨਾ ਪੋਤਰਾ ਹੈ, ਨਾ ਕੋਈ ਦਾਈ ਹੈ ਜਿਸ ਨੇ ਤੈਨੂੰ ਪੈਦਾ ਕਰਿਆ ਹੋਵੇ, ਨਾ ਹੀ ਕਿਸੇ ਨਾਲ ਤੇਰਾ ਪ੍ਰੇਮ ਹੈ, ਨਾ ਹੀ ਤੇਰਾ ਕੋਈ ਘਰ ਹੈ, ਨਾ ਸਾਬ ਹੈ, ਤੂੰ ਮਹਾਰਾਜਿਆਂ ਦਾ ਮਹਾਰਾਜਾ, ਅਨਾਥਾਂ ਦਾ ਨਾਥ ਹੈਂ। ਹਰ ਥਾਂ ਉਪਰ ਤੂੰ ਹੀ ਤੂੰ ਹੈ ਇਸ ਥਾਰੇ ਫੁਰਮਾਨ ਹੈ -

ਕਹੁੰ ਫੁੱਲ ਹੈ ਕੈ ਭਲੇ ਰਾਜ ਫਲੇ ॥  
ਕਹੁੰ ਭਵਰ ਹੈ ਕੈ ਭਲੀ ਭਾਂਤਿ ਭੁਲੇ ॥  
ਕਹੁੰ ਪਾਵਨ ਹੈ ਕੈ ਬਹੇ ਬੇਗਿ ਅੰਸੇ ॥  
ਕਹੇ ਮੋ ਨ ਆਵੈ ਕਬੋਂ ਤਾਹਿ ਕੈਸੇ ॥  
ਕਹੁੰ ਨਾਦ ਹੈ ਕੈ ਭਲੀ ਭਾਂਤਿ ਬਾਜੇ ॥  
ਕਹੁੰ ਪਾਰਧੀ ਹੈ ਧਰੇ ਬਾਨ ਰਾਜੇ ॥  
ਕਹੁੰ ਮ੍ਰਿਗ ਹੈ ਕੈ ਭਲੀ ਭਾਂਤਿ ਮੌਰੇ ॥  
ਕਹੁੰ ਕਾਮੁਕੀ ਜਿਉ ਧਰੇ ਰੂਪ ਸੋਹੇ ॥  
ਨਹੀਂ ਜਾਨ ਜਾਈ ਕਛੂ ਰੂਪ ਰੇਖੇ ॥  
ਕਹਾਂ ਬਾਸ ਤਾ ਕੋ ਫਿਰੈ ਕਉਨ ਭੇਖੇ ॥  
ਕਹਾ ਨਾਮ ਤਾ ਕੋ ਕਹਾ ਕੇ ਕਹਾਵੈ ॥  
ਕਹਾ ਮੈਂ ਬਖਾਨੋਂ ਕਰੇ ਮੋ ਨ ਆਵੈ ॥  
ਨ ਤਾ ਕੋ ਕੋਈ ਤਾਤ ਮਾਤਾਂ ਨ ਭਾਜੇ ॥  
ਨ ਪੁੜ੍ਹਾਂ ਨ ਪੈੜ੍ਹਾਂ ਨ ਦਾਯਾ ਨ ਦਾਯੇ ॥  
ਨ ਨੇਹੰ ਨ ਗੇਰੰ ਨ ਸੈਨੰ ਨ ਸਾਥੰ ॥

**ਬਚਿਤ੍ਰ ਨਾਟਕ**

ਤੇਰੀ ਜੋਤ ਹਰ ਥਾਂ ਤੇ ਪਸਰੀ ਹੋਈ ਹੈ, ਨਾ ਇਹ ਘੱਟ ਹੁੰਦੀ ਹੈ, ਨਾ ਵਧ ਹੁੰਦੀ ਹੈ। ਗੁਰੂ ਦਸ਼ਮੇਸ਼ ਪਿਤਾ ਜੀ ਸਾਰੇ ਸੰਸਾਰ ਨੂੰ ਇਕੋ ਅਵੂਤ ਰੂਪ ਵਿਚ ਤਕਦੇ ਸਤਿ ਦਾ ਪ੍ਰਗਟਾਵਾ ਆਪਣੀ ਬਾਣੀ ਵਿਚ ਕਰਦੇ ਹਨ ਅਤੇ ਸੰਸਾਰ ਨੂੰ ਇਕ ਇਕਾਈ ਅਨੇਕਾਂ ਰੂਪਾਂ ਵਿਚ ਦਿਸ਼ਟਮਾਨ ਹੋਈ ਵੇਖ ਕੇ ਕਿਸੇ ਨੂੰ ਗੈਰ ਨਹੀਂ ਜਾਣਦੇ, ਸਾਰੀ ਮਨੁੱਖਤਾ ਸਾਰਾ ਜੀਵਨ, ਸਾਰੀ ਕਾਇਨਾਤ, ਚੰਦ, ਸੂਰਜ, ਤਾਰੇ, ਜੰਗਲ, ਬੇਲੇ, ਦਰਖਤ, ਸਮੁੰਦਰ ਇਕੋ ਇਕਾਈ ਦੇ ਵੱਖਰੇ-ਵੱਖਰੇ ਰੂਪ ਹਨ, ਜਿਨ੍ਹਾਂ ਵਿਚ ਹਰਕਤ ਦੇਣ ਵਾਲਾ ਇਕੋ ਧੁਰਾ ਪਰਮ ਆਤਮਾ ਹੈ ਉਸੇ ਨੂੰ ਬਹੁਮ ਕਿਹਾ ਜਾਂਦਾ ਹੈ, ਉਸੇ ਨੂੰ ਆਤਮਾ ਕਹਿੰਦੇ ਹਨ। ਸੋ ਇਹ 'ਆਤਮ ਮਾਰਗ' ਮੈਗਜ਼ੀਨ ਇਹ ਉਪਦੇਸ਼ ਲੈ ਕੇ ਹੁਣ ਪੰਜਵੇਂ ਸਾਲ ਵਿਚ ਦਾਖਲ ਹੋ ਰਿਹਾ ਹੈ। ਇਸ ਨੂੰ ਜਿਸ ਚੈਨਲ ਵਿਚ ਸੀਮਤ ਰੱਖਿਆ ਗਿਆ ਹੈ ਉਹ ਹੈ -

**ਬਹੁਮੁ ਦੀਸੈ ਬਹੁਮੁ ਸੁਣੀਐ ਏਕੁ ਏਕੁ ਵਖਾਣੀਐ ॥  
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ ॥**

**ਪੰਨਾ - 846**

ਸੋ ਇਸ ਦੇ ਸੂਝਵਾਨ ਲੇਖਕ ਲੇਖ ਲਿਖਣ ਸਮੇਂ ਆਪਣੇ ਅਨੁਭਵ ਪ੍ਰਗਟ ਕਰਦੇ, ਇਸ ਚੈਨਲ ਤੋਂ ਆਪਣੇ ਆਪ ਨੂੰ ਬਾਹਰ ਨਹੀਂ ਨਿਕਲਣ ਦਿੰਦੇ, ਉਨ੍ਹਾਂ ਦੀ ਸਾਰੀ ਸੋਚ, ਸਾਰੀ ਖਿਆਲ, ਸਾਰੀ ਲਿਖਤ ਬਾਵਜੂਦ ਇਸ ਗੱਲ ਦੇ ਭਾਵੋਂ ਉਹ ਅੱਜਕਲੁ ਦੇ ਡਾਕਟਰ, ਪ੍ਰੋਫੈਸਰ ਹਨ, ਬਹੁਤ ਪੜ੍ਹੇ ਲਿਖੇ ਡਾ. ਸਵਾਮੀ ਰਾਮ ਜੀ ਵਰਗੇ ਪਰਮ ਵਿਦਵਾਨ ਡੀ. ਲਿਟ ਸੰਨਿਆਸੀ ਹਨ ਜਾਂ ਹੋਰ ਵੀ ਹਨ। ਸੋ ਉਹ ਸਾਰੇ ਗੁਰੂ ਦਸ਼ਮੇਸ਼ ਪਿਤਾ ਜੀ ਦੇ

ਸਰਬਤ ਜਗਤ ਨੂੰ ਇਕ ਇਕਾਈ ਅਤੇ ਅਦ੍ਵੈਤ ਰਹਿਤ ਜਾਨਣ ਵਾਲੇ ਅਨੁਭਵ ਦੀ ਰੋਸ਼ਨੀ ਵਿਚ ਲਿਖਦੇ ਹਨ। ਇਸ ‘ਆਤਮ ਮਾਰਗ’ ਵਿਚ ਕੋਈ ਵੀ ਦ੍ਰੈਸ਼ ਭਰਿਆ ਲੇਖ ਨਹੀਂ ਲਿਖਿਆ ਜਾਂਦਾ, ਸੰਸਾਰ ਦੁਖਾਂ ਨਾਲ ਭਰਿਆ ਪਿਆ ਹੈ, ਅਸੀਂ ਇਸ ਵਿਚ ਹੋਰ ਘੱਚੇਲਾ ਨਹੀਂ ਫੇਰਨਾ ਚਾਹੁੰਦੇ। ਰੋਜ਼ ਸੰਸਾਰ ਦੀਆਂ ਅੰਧਕਾਰਮਈ ਘਟਨਾਵਾਂ, ਈਰਖਾ, ਵੈਰ ਭਰੀਆਂ ਘਟਨਾਵਾਂ ਨੂੰ ਆਪ ਤਕ ਨਹੀਂ ਪਹੁੰਚਾਉਂਦੇ ਕਿਉਂਕਿ ਇਹ ਸਾਡਾ ਵਿਸ਼ਾ ਨਹੀਂ ਹੈ, ਸਾਡਾ ਵਿਸ਼ਾ ਸਰਬ ਸਾਂਝ ਹੈ, ਗਿਆਨ ਹੈ, ਗਿਆਨ ਦੇ ਨਾਲ ਆਪਣੇ ਸਾਥੀਆਂ ਨੂੰ ਅਗਿਆਨ, ਦ੍ਰੈਤ ਅਤੇ ਮਾਇਆ ਦੇ ਵਿਚੋਂ ਸਖਤ ਕਿਸਮ ਦੀਆਂ ਬੇੜੀਆਂ ਨੂੰ ਕੱਟ ਕੇ ਪ੍ਰਮ ਸੁਖਾਂ ਵਿਚ ਜਾਂਦਾ ਰਾਹ ਜਿਸਨੂੰ ‘ਆਤਮ ਮਾਰਗ’ ਕਿਹਾ ਗਿਆ ਹੈ ਉਸ ਵਿਚ ਆਪ ਚਲਦੇ ਹਾਂ ਅਤੇ ਆਪਣੇ ਮੈਂਬਰ ਸਾਥੀਆਂ ਨੂੰ ਚਲਾ ਰਹੇ ਹਾਂ। 40 ਹਜ਼ਾਰ ਇਸ ਦੀ ਗਿਣਤੀ ਪਹੁੰਚ ਚੁੱਕੀ ਹੈ, ਦੋ ਦਰਜਨ ਪੁਸਤਕਾਂ ਪੰਜਾਬੀ ਵਿਚ, ਐਨੀਆਂ ਹੀ ਹਿੰਦੀ ਵਿਚ ਅਤੇ 8-9 ਪੁਸਤਕਾਂ ਇੰਗਲਿਸ਼ ਵਿਚ ਛੱਪ ਚੁੱਕੀਆਂ ਹਨ। ਆਪਣੇ ਸਮੁੱਚੇ ਜੀਵਨ ਵਿਚ ਜੋ ਵੀ ਕੋਈ ਪ੍ਰੈਮੀ ਜਦੋਂ ਭੀ ਇਨ੍ਹਾਂ ਦੇ ਵਿਚ ਝਾਤੀ ਮਾਰੇਗਾ ਇਹ ਉਸ ਨੂੰ ਸਤਿ ਦੇ ਜੀਵਨ ਵਲ ਪ੍ਰੇਰਨਗੀਆਂ, ਸਰਬ ਸਾਂਝੀਵਾਲਤਾ ਵਿਚ ਲਿਆਉਣਗੀਆਂ ਅਤੇ ਇਹ ਗੱਲ ਸਪਸ਼ਟ ਕਰਨਗੀਆਂ -

**ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ॥**

**ਪੰਨਾ - 97**

ਜੀਵਨ ਦਾ ਅਨੰਦ ਤੇ ਖੇੜਾ ਇਨ੍ਹਾਂ ਵਿਚ ਭਰਿਆ ਹੈ ਕਿਉਂਕਿ ਇਹ ਉਸ ਮੰਡਲ ਵਿਚੋਂ ਰੂਪਮਾਨ ਹੋਈਆਂ ਹਨ ਜਿਥੇ ਦ੍ਰੈਤ ਨੂੰ ਕੋਈ ਥਾਂ ਨਹੀਂ ਹੈ, ਜਿਥੇ ਦੇਸ਼ਾਂ, ਮਜ਼ਹਬਾਂ ਦੀਆਂ ਵੰਡੀਆਂ ਮਨੁੱਖ ਨੂੰ ਬੇਤਾਲ ਕਰ ਰਹੀਆਂ ਹਨ, ਡਰਾ ਰਹੀਆਂ ਹਨ, ਇਕੱਲਾ ਕੱਢ ਰਹੀਆਂ ਹਨ ਉਥੇ ਇਹ ਇਸ ਨੂੰ ਸਮੁੱਚਤਾ ਦੇ ਨਾਲ ਜੋੜਦੀਆਂ ਹਨ, ਇਹ ਉਪਰਾਲਾ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਵਲੋਂ ਲਗਾਤਾਰ ਦੂਰ ਭੁਤਕਾਲ ਤੋਂ ਕੀਤਾ ਜਾ ਰਿਹਾ ਹੈ। ਕਦੇ ਇਸ ਦੇ ਮੁਖੀ ਨੇ ਅਨੱਭੋਲ ਬਚਪਨ ਵਿਚ ਆਪਣੇ ਹੀ ਪਿੰਡ ਦੇ ਵੱਖਰੇ ਵੱਖਰੇ ਨਿਹਚਿਆਂ ਵਾਲੇ ਪ੍ਰੈਮੀਆਂ ਨੂੰ ਗੁਰੂ ਨਾਨਕ ਨਾਲ ਜੋੜਿਆ, ਸਿੱਧ ਦੇ ਜੰਗਲਾਂ ਵਿਚ ਨਵੇਂ ਆਬਾਦਕਾਰਾਂ ਪਾਸ ਇਕ ਮਿਸ਼ਨਗੀ ਦੇ ਰੂਪ ਵਿਚ ਘੁੰਮਦਾ ਰਿਹਾ ਅਤੇ ਉਥੇ ਸੈਂਕਿਨੀਆਂ ਮੀਲਾਂ ਵਿਚ ਸ਼ਰਾਬਾਂ ਛੁਡਾ ਕੇ ਅਨੇਕਾਂ ਜੀਵਾਂ ਦੀ ਰੱਖਿਆ ਕਰਨ ਕਾਬਲ ਉਨ੍ਹਾਂ ਅਬਾਦਕਾਰਾਂ ਨੂੰ ਬਣਾਇਆ।

ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ ਰਾੜੇ ਵਾਲਿਆਂ ਦੀ ਸੰਗਤ ਹੋ ਜਾਣ ਕਰਕੇ ਇਹ ਪਛਾਣਿਆ ਕਿ ਇਸ ਮਹਾਨ ਵਜੂਦ ਵਿਚ ਇਕੋ ਇਕ ਪਸਰ ਰਹੀ ਜੋਤ ਪੂਰਨ ਰੂਪ ਵਿਚ ਪੂਗਟ ਹੈ, ਉਨ੍ਹਾਂ ਦੀ ਪ੍ਰੇਰਨਾ ਦੇ ਨਾਲ ਜ਼ਿੰਦਗੀ ਦਾ ਸਿਧਾਂਤ ਨਿਰਲੋਭ ਤੇ ਨਿਰਲਾਲਚ ਅਨੁਭਵ ਕਰਦੇ ਹੋਏ ਇਕ ਪਰਮ ਕਾਰਜ ਸਮਝਦੇ ਹੋਏ ਇਸ ਸੰਦੇਸ਼ ਨੂੰ ਬੜੀ ਮਜ਼ਬੂਤੀ ਧਾਰਨ ਕਰਕੇ ਅੱਗੇ ਵਧਾਇਆ। ਤਰਾਈ ਦੇ ਲੱਖਾਂ ਆਬਾਦਕਾਰ ਇਸ ਸਰਬ ਸਾਂਝੇ ਉਪਦੇਸ਼ ਨੂੰ ਸਮਝੇ, ਉਨ੍ਹਾਂ ਨੇ ਆਪਣੀ ਜੀਵਨ ਦੀ ਚਾਲ ਨੂੰ ਪੂਰੀ ਤਰ੍ਹਾਂ ਨਾਲ ਬਦਲਿਆ ਜਿਥੇ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ criminal (ਅਪਰਾਧੀ) ਕਹਿ ਕੇ ਨਫਰਤ

ਕੀਤੀ ਗਈ ਸੀ ਉਥੇ ਅੱਜ ਸੂਝਵਾਨ ਕਹਿ ਕੇ ਸਤਿਕਾਰਿਆ ਜਾਂਦਾ ਹੈ। ਪੰਜਾਬ ਵਿਚ ਆ ਕੇ ਉਹ ਪਛੜੇ ਹੋਏ ਜ਼ਿਲੇ ਜਿਥੇ ਕਦੇ ਵੀ ਕੋਈ ਨਹੀਂ ਸੀ ਜਾਂਦਾ ਉਨ੍ਹਾਂ ਥਾਵਾਂ ਨੂੰ ਦਿਨ ਰਾਤ ਇਕ ਕਰਕੇ ਅਕਾਲਪੁਰਖ ਨਾਲ ਜੋੜਿਆ ਅਤੇ ਇਸੇ ਪਛੜੇ ਹੋਏ ਇਲਾਕੇ ਵਿਚੋਂ ਚਾਰ ਲੱਖ 50 ਹਜ਼ਾਰ ਪ੍ਰੈਮੀਆਂ ਨੂੰ ਅਗਿਆਨ ਦੇ ਅੰਨ੍ਹੇ ਖੂਹ ਵਿਚੋਂ ਕੱਢ ਕੇ ਸਰਬਸਾਂਝਤਾ ਦੀ ਸੂਝ ਕਰਾਈ, ਸਰਬ ਸਾਂਝ, ਸਰਬੱਤ ਦਾ ਭਲਾ, ਇਹ ਵਿਚਾਰ ਦ੍ਰਿੜ੍ਹ ਕਰਾਈ, ਪਰਮ ਗੁਰੂ ਨਾਲ ਜੋੜਿਆ।

ਬਹੁਤ ਸਮਾਂ ਵੱਡੀ ਉਮਰ ਵਿਚ ਆ ਕੇ ਸਾਥੀਆਂ ਦੇ ਕਹਿਣ ਤੇ ਰਤਵਾੜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਅਸਥਾਨ ਬਣਾਇਆ। ਮਾਇਆ ਕਦੇ ਕਿਸੇ ਤੋਂ ਕਦੇ ਲਈ ਨਹੀਂ ਸੀ ਜਾਂਦੀ ਅਤੇ ਨਾ ਹੀ ਕਦੇ ਕੋਈ ਜ਼ਰੂਰਤ ਹੁੰਦੀ ਸੀ। ਇਸ ਕਰਕੇ ਅਸਥਾਨ ਬਣਾਉਣ ਦੀ ਕੋਈ ਲੋੜ ਹੀ ਨਹੀਂ ਸੀ। 1986 ਵਿਚ ਇਹ ਅਸਥਾਨ ਬਣਿਆ, 24 ਘੰਟੇ ਅੜੁੱਟ ਲੰਗਰ ਅਤੇ 24 ਘੰਟੇ ਅੜੁੱਟ ਸ਼ਬਦ ਲੰਗਰ ਵਰਤਦਾ ਰਹਿਣ ਦੀ ਮਹਿਆਦਾ ਸਥਾਪਿਤ ਕੀਤੀ, ਬੇਅੰਤ ਸਾਥੀਆਂ ਨੇ ਸਾਥ ਦਿਤਾ। 1000 ਵੀਡੀਓ ਫਿਲਮਾਂ ਅਤੇ 2500 ਦੇ ਕਰੀਬ ਆਡੀਓ ਕੈਸਟਾਂ ਬਣਾਈਆਂ ਗਈਆਂ। ਅਖੀਰ ਇਸਦਾ ਸਿੱਟਾ ਲਿਖਤੀ ਰੂਪ ਵਿਚ ਸਾਮ੍ਰਾਣੇ ਆਇਆ। 1995 ਅਪ੍ਰੈਲ ਵਿਸਾਥੀ ਤੋਂ ‘ਆਤਮ ਮਾਰਗ’ ਦੇ ਰੂਪ ਵਿਚ ਇਹ ਪਰਮ ਸੰਦੇਸ਼ ਸੰਸਾਰ ਵਿਚ ਫੈਲਣਾ ਸ਼ੁਰੂ ਹੋਇਆ। ਅੱਜ ਸਾਰੀ ਦੁਨੀਆਂ ਵਿਚ ਇਹ ਸੰਦੇਸ਼ ਬਹੁਤ ਹੀ ਸਤਿਕਾਰਿਆ ਜਾ ਰਿਹਾ ਹੈ, ਪਿਆਰਿਆ ਜਾ ਰਿਹਾ ਹੈ। ਇਸ ਦੇ ਪੜ੍ਹਨ ਵਾਲਿਆਂ ਨੂੰ, ਇਸ ਦੇ ਮੈਂਬਰਾਂ ਨੂੰ ਖਾਸ ਸਤਿਕਾਰ ਮਿਲਦਾ ਹੈ ਇਨ੍ਹਾਂ ਵਿਚ ਦਬਿਆ ਹੋਇਆ ਪਿਆਰ ਫੁਹਾਰਾ ਮੁੜ ਸੁਰਜੀਤ ਹੋ ਕੇ ਉਚਾਈਆਂ ਤਕ ਮੁੜ ਠੰਢਕ ਦੇਣ ਦੇ ਸਮਰੱਥ ਹੋ ਰਿਹਾ ਹੈ। ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਇਕੋ ਜਿਹੇ ਸੌਚਣ ਵਾਲੇ ਸਾਰੇ ਸਾਥੀਆਂ ਦਾ ਸਮੁੰਹ ਹੈ ਇਸ ਵਿਚ ਸਾਰੇ ਸਾਥੀ ਸੇਵਾ ਭਾਵ ਨਾਲ ਹੀ ਹਿੱਸਾ ਲੈਂਦੇ ਹਨ, ਮਾਇਆ ਜੋੜਨ, ਮਾਇਆ ਇਕੱਠੀ ਕਰਨ ਵਲ ਕਿਸੇ ਦਾ ਵੀ ਧਿਆਨ ਨਹੀਂ ਅਤੇ ਇਸੇ ਕਰਕੇ ਇਸ ਦੇ ਸੈਂਟਰ ਸਾਰੇ ਸੰਸਾਰ ਵਿਚ ਨਜ਼ਰ ਆਉਂਦੇ ਹਨ। ਜਿਨ੍ਹਾਂ ਦੇ ਮਨ ਵਿਚ ਇਹ ਭਾਵਨਾ ਹੁੰਦੀ ਹੈ ਕਿ ਇਹ ਮੈਗਜ਼ੀਨ ਸਹੀ ਥਾਂ, ਸਹੀ ਸਮੇਂ ਸਿਰ ਪਹੁੰਚ ਜਾਵੇ ਤਾਂ ਕਿ ਕੋਈ ਆਤਮ ਸੰਦੇਸ਼ ਤੋਂ ਵਾਂਝਾ ਨਾ ਰਿਹਾ ਜਾਵੇ ਅਤੇ ਲਗਾਤਾਰ ਚਲ ਰਹੇ ਸਿਧਾਂਤਾਂ ਦੀ ਲੜੀ ਟੁੱਟ ਨਾ ਜਾਵੇ, ਉਹ ਪ੍ਰੈਮੀ ਘਰ-ਘਰ ਮੈਗਜ਼ੀਨ ਪਹੁੰਚਾਉਂਦੇ ਹਨ, ਉਨ੍ਹਾਂ ਵਿਚੋਂ ਵਾਹਿਗੁਰੂ ਜੀ ਵਲੋਂ ਭੇਜੇ ਰਿਟਾਇਰ ਹੋਏ ਹੋਏ, ਪ੍ਰਫੈਸਰ, ਡਾਕਟਰ ਅਤੇ ਕਿਰਤ ਕਮਾਈ ਕਰਨ ਵਾਲੇ, ਪ੍ਰਭੂ ਨੂੰ ਪਿਆਰ ਕਰਨ ਵਾਲੇ ਅਨੇਕਾਂ ਕਾਰ ਸੇਵਕ ਹਨ। ਇਹ ਪੈਸੇ ਕਮਾਉਣ ਦਾ ਅਦਾਰਾ ਨਹੀਂ ਹੈ। ਇਹ ਅਦਾਰਾ ਵੰਡਣ ਲਈ ਹੀ ਹੋਂਦ ਵਿਚ ਆਇਆ, ਹਜ਼ਾਰਾਂ ਮੈਗਜ਼ੀਨ ਸਾਥੂਆਂ, ਸੰਤਾਂ, ਮੰਦਰਾਂ, ਗੁਰਦਵਾਰਿਆਂ ਅਤੇ ਹੋਰ ਥਾਵਾਂ ਉਤੇ ਬਗੈਰ ਮੌਖ ਤੋਂ ਜਾ ਰਹੇ ਹਨ, ਵੰਡੇ ਵੀ ਜਾ ਰਹੇ ਹਨ। ਇਸ ਇਕੋ ਹੀ ਅਦਾਰੇ ਦਾ Pay load (ਖਰਚਾ) ਪੰਜ ਲੱਖ ਰੂਪਏ ਮਹੀਨਾ ਹੈ ਜੋ ਬਗੈਰ ਗਿਣਤੀ ਤੌਲ ਤੁਲਾਈ ਕੀਤੀਆਂ ਸਹਿਜ ਨਾਲ ਹੀ ਇਸ ਆਸ਼ੇ ਨਾਲ ਚਲ ਰਿਹਾ ਹੈ ਕਿ -

ਤੁਸੀਂ ਸਾਰੇ ਮੈਂਬਰ ਇਸ ਦੇ ਮਾਲਕ ਹੋ, ਇਹ ਸਾਰਾ ਅਦਾਰਾ ਤੁਹਾਡਾ ਸਾਰਿਆਂ ਦਾ ਸਾਂਝਾ ਹੈ ਪਰ ਕਿਸੇ ਵਿਉਂਤ ਅਨਸਾਰ ਕਾਰਜ ਨੂੰ ਸਫਲਤਾਪੂਰਵਕ ਚਲਾਉਣ ਵਾਸਤੇ ਸੈਂਟਰ ਦੀ ਅਵਸ਼ਕਤਾ ਹੁੰਦੀ ਹੈ। ਉਹ ਕੰਮ ਅਸੀਂ ਕਰ ਰਹੇ ਹਾਂ ਅਤੇ ਆਪ ਸਾਰੇ ਮੈਂਬਰਾਂ ਨੂੰ ਹਰ ਮਹੀਨੇ ਉਹ ਸਿਧਾਂਤ ਲਿਖਤੀ ਹੂਪ ਵਿਚ ਭੇਜ ਰਹੇ ਹਾਂ ਜੋ ਕਦੇ ਵੀ ਪੁਰਾਣੇ ਨਹੀਂ ਹੋਣੇ। ਜਦੋਂ ਤਕ ਦੁਨੀਆਂ ਰੋਗੀ ਇਹ ਸੰਦੇਸ਼ ਨਾ ਤਾਂ ਕਦੇ ਵੀ ਪੁਰਾਣੇ ਹੋਣੇ ਹਨ ਅਤੇ ਨਾ ਹੀ obsolete (ਪੁਰਾਣੇ) ਹੋਣੇ ਹਨ, ਨਾ ਫਿੱਕੇ ਪੈਣੇ ਹਨ ਇਨ੍ਹਾਂ ਦੀ ਰੋਸ਼ਨੀ ਦੇ ਭਰੇ ਹੋਏ ਅੱਖਾਂ ਨੇ ਸਦਾ ਹੀ ਚਮਕਦੇ ਰਹਿਣਾ ਹੈ। ਜੇ ਤੁਹਾਡੇ ਤੋਂ ਅੱਜ ਪੜ੍ਹੁ ਹੁੰਦੇ ਹਨ ਅੱਜ ਪੜ੍ਹੁ ਲਓ, ਨਹੀਂ ਸਾਂਭ ਕੇ ਰੱਖ ਲਓ ਜਦੋਂ ਕਦੇ ਵਿਹਲ ਮਿਲਿਆ, ਮਨ ਅੰਦਰ ਬੈਰਾਗ ਉਠਿਆ ਅਤੇ ਪ੍ਰਮੇਸ਼ਰ ਨੂੰ ਮਿਲਣ ਦੀ ਚਾਹ ਅੰਦਰ ਉਠੀ ਉਸ ਵੇਲੇ ਇਹ ਤੁਹਾਨੂੰ ਪ੍ਰਕਾਸ਼ ਦੇ ਮਾਰਗ ਦਾ ਮਾਰਗ ਦਰਸ਼ਨ ਕਰਾਉਣਗੇ ਜੇ ਤੁਸੀਂ ਨਹੀਂ ਪੜ੍ਹੁ ਸਕਦੇ ਤੁਹਾਡੇ ਬੱਚੇ, ਪੋਤਰੇ, ਪੜ੍ਹੇਤੇ ਪੜ੍ਹੁ ਲੈਣਗੇ, ਇਹ ਪੁਰਾਣੀ ਹੋਣ ਵਾਲੀ ਚੀਜ਼ ਨਹੀਂ ਹੈ। ਇਹ 'ਆਤਮ ਮਾਰਗ' ਅਦੂਤ ਸਿਧਾਂਤ ਹੈ ਇਨ੍ਹਾਂ ਸਿਧਾਂਤਾਂ ਨੇ ਕਦੇ ਵੀ ਕਾਲੀਆਂ ਰੇਖਾਵਾਂ ਨਹੀਂ ਪ੍ਰਗਟ ਹੋਣ ਦੇਣੀਆਂ। ਇਹ ਪੱਕੇ light house (ਰੋਸ਼ਨ ਮੁਨਾਰੇ) ਹਨ ਜੋ ਸਮੁੰਦਰ ਵਿਚ ਲੰਘਣ ਵਾਲੇ ਜਹਾਜ਼ਾਂ ਨੂੰ ਸਹੀ ਮਾਰਗ ਦਿੰਦੇ ਰਹਿਣਗੇ।

ਦੱਸਣ ਵਿਚ ਆਇਆ ਹੈ ਕਿ ਕੁਝ ਪੇਮੀ 'ਆਤਮ ਮਾਰਗ' ਦੀ ਛੂੰਘਿਆਈ ਤੋਂ ਬਾਹਰ ਨਿਕਲ ਕੇ ਸੰਸਾਰ ਦੀਆਂ ਕੀਮਤਾਂ ਅਤੇ ਸੰਸਾਰਕ ਸੁੱਖਾਂ ਜੋ ਛਿਨੰਭੰਗਰ ਹਨ ਇਸ ਵਿਚ ਪ੍ਰਵਿਰਤ ਹੋ ਕੇ ਇਸ ਤੋਂ ਉਦਾਸ ਹੋ ਜਾਂਦੇ ਹਨ ਅਤੇ ਕਹਿ ਦਿੰਦੇ ਹਨ ਕਿ ਹਾਲੇ 'ਆਤਮ ਮਾਰਗ' ਭੇਜਣਾ ਬੰਦ ਕਰ ਦਿਓ। ਮੈਂ ਦਫਤਰ ਨੂੰ ਹਮੇਸ਼ਾ ਸੁਝਾਓ ਦਿੰਦਾ ਹਾਂ ਕਿ ਜਿਥੋਂ ਤਕ ਵੀ ਤੁਹਾਡਾ ਬਜਟ ਇਜਾਜ਼ਤ ਦਿੰਦਾ ਹੈ ਆਪਣੇ ਸਾਥੀ ਨੂੰ ਨਿਖੜਨ ਨਾ ਦੇਵੋ। ਕਲਜੁੱਗ ਦਾ ਵਰਤਾਰਾ ਹੋਣ ਕਰਕੇ ਇਹ ਵਰਤਾਵ ਛਿਨੰਭੰਗਰ ਹੋਇਆ ਕਰਦੇ ਹਨ, ਉਸ ਨੂੰ ਆਤਮ ਮਾਰਗ ਦੀ ਫੇਰ ਲੋੜ ਪਵੇਗੀ, ਇਸ ਕਰਕੇ ਤੁਸੀਂ ਭੇਜਦੇ ਜਾਵੇ ਪਰ ਜਦੋਂ ਦਫਤਰ ਵਾਲੇ ਹਾਨ ਲਾਭ ਦਾ ਚਿੱਠਾ ਵਾਚਦੇ ਹਨ ਤਾਂ ਮੈਨੂੰ ਕਹਿੰਦੇ ਹਨ ਕਿ ਇਹ ਭਾਰ 'ਆਤਮ ਮਾਰਗ' ਤੋਂ ਹੋਰ ਨਹੀਂ ਚੁਕਿਆ ਜਾਣਾ ਅਤੇ ਮੈਨੂੰ ਕਿਹਾ ਜਾਂਦਾ ਹੈ ਕਿ ਹੁਕਮ ਹੋਵੇ ਤਾਂ ਬੰਦ ਕਰ ਦੇਈਏ। ਮੇਰਾ ਜੀਅ ਨਹੀਂ ਕਰਦਾ ਕਿ ਅਸੀਂ ਆਪਣੇ ਸਾਥੀ ਨਾਲੋਂ ਵਿਛੜੀਏ ਕਿਉਂਕਿ 'ਆਤਮ ਮਾਰਗ' ਇਕ ਪਰਿਵਾਰ ਹੈ ਜਿਸ ਵਿਚ ਨਾ ਕੋਈ ਹਿੰਦੂ, ਬੌਧੀ ਦਿਸਦਾ ਹੈ; ਨਾ ਮੁਸਲਮ ਹੋਰ ਦਿਸਦਾ ਹੈ, ਨਾ ਸਿੱਖ ਹੋਰ ਦਿਸਦਾ ਹੈ, ਨਾ ਈਸਾਈ ਹੋਰ ਦਿਸਦਾ ਹੈ, ਨਾ ਸੰਨਿਆਸੀ ਹੋਰ ਦਿਸਦਾ ਹੈ, ਸਭ ਇਕੋ ਦਿਸਦੇ ਹਨ। 'ਆਤਮ ਮਾਰਗ', ਮੰਦਰਾਂ ਵਿਚ ਵੀ ਉਨਾਂ ਹੀ ਸਤਿਕਾਰਿਆ ਜਾਂਦਾ ਹੈ ਜਿਨ੍ਹਾਂ ਗੁਰਦਵਾਰਿਆਂ ਵਿਚ ਇਸ ਨੂੰ ਪੰਦ ਕੀਤਾ ਜਾਂਦਾ ਹੈ। ਇਕ ਲੇਖ ਇਸ ਵਿਚ ਛਪਿਆ ਸੀ 'ਸਰਬ ਸਾਂਝਾ ਗੁਰੂ ਗੋਬਿੰਦ ਸਿੰਘ' ਉਸ ਵਿਚ ਇਕ ਖਿਆਲ ਸੀ A friend in need is a friend indeed. ਉਸ ਵਿਚ ਇਹ ਪੱਖ ਉਜਾਗਰ ਕੀਤਾ ਗਿਆ ਸੀ ਕਿ ਬਹੁਤ ਸਾਰੇ ਇਹ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਹਿੰਦੂਆਂ ਦੇ ਮਿਤਰ ਤੇ

ਮੁਸਲਮਾਨਾਂ ਦੇ ਵੈਰੀ ਸਨ। ਪਤਾ ਨਹੀਂ ਇਹ ਗਲਤ ਸਿਧਾਂਤ ਕਿਸ ਨੇ ਫੈਲਾ ਦਿਤਾ। ਉਸ ਲੇਖ ਵਿਚ ਦਸਿਆ ਗਿਆ ਸੀ ਕਿ ਜਦੋਂ ਹੱਦ ਦੀ ਅੰਖਿਆਈ ਆ ਜਾਵੇ, ਕਿਤੋਂ ਸਹਾਇਤਾ ਨਾ ਮਿਲੇ ਉਸ ਵੇਲੇ ਮਿਤਰ ਸਹਾਇਤਾ ਕਰਦੇ ਹਨ, ਆਪਣੇ ਤਨ, ਮਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਜਾਨ ਦੇ ਦਿੰਦੇ ਹਨ। ਭਾਈ ਮਰਦਾਨਾ ਮੁਸਲਮਾਨ ਸੀ, ਉਸ ਦੀ ਹੁਣ ਜੋ ਓਲਾਦ ਹੈ ਉਹ ਵੀ ਮੁਸਲਮਾਨ ਹੈ, ਗੁਰੂਆਂ ਵੇਲੇ ਵੀ ਉਹ ਮੁਸਲਮਾਨ ਸਨ ਪਰ ਗੁਰੂ ਮਹਾਰਾਜ ਦੇ ਕਿੱਡੀ ਰਹਿਮਤ ਦੇ ਪਾਤਰ ਸਨ ਕਿ ਉਨ੍ਹਾਂ ਤੋਂ ਹਰੀ ਦੀ ਮਹਿਮਾ ਦਾ ਜਸ ਸਹਿਜ ਵਿਚ ਕਰਾ ਕੇ ਪੜ੍ਹੁ ਹਾਸਲ ਕਰਨ ਦਾ ਪਾਤਰ ਬਣਾ ਦਿੰਦੇ ਹਨ। ਬਹੁਤ ਲੰਬੀ ਵਿਆਖਿਆ ਹੈ ਮੈਂ ਸੰਖੇਪ ਵਿਚ ਦਸਦਾ ਹਾਂ ਕਿ ਇਹ ਲੇਖ ਚੰਡੀਗੜ੍ਹ ਦੀ ਇਕ ਮਸਜਿਦ ਵਿਚ ਨਮਾਜ਼ ਪੜਨ ਉਪਰੰਤ ਪੜ੍ਹਿਆ ਗਿਆ। ਲੇਖ ਪੜ੍ਹਦੇ-ਪੜ੍ਹਦੇ ਕਈਆਂ ਦੇ ਅੱਖਾਂ ਵਿਚ ਜਲ ਆ ਗਿਆ ਅਤੇ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਸਿੱਖਾਂ ਦੇ ਗੁਰੂ ਹੀ ਸਮਝਦੇ ਰਹੇ ਅਤੇ ਆਪਣੇ ਮਿਤਰ ਹਿਤਾਇਸੀ ਨਾ ਸਮਝਿਆ। ਅਗਲੇ ਦਿਨ ਉਨ੍ਹਾਂ ਵਿਚੋਂ 12 ਪ੍ਰੋਮੀਆਂ ਨੇ ਆ ਕੇ ਰਤਵਾੜਾ ਸਾਰਿਥ ਸੀਸ ਨਿਵਾਇਆ, ਸਿਜਦੇ ਕੀਤੇ ਅਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਭੁੱਲ ਮਾਫ ਕਰ ਦੇ, ਤੁੰ ਦੇਹੁਰੇ ਤੇ ਮਸ਼ਿਤ ਨੂੰ ਇਕ ਹੀ ਸਮਝਿਆ ਹੈ, ਕੁਰਾਨ ਨੂੰ ਵੀ ਓਨੀ ਮਹੱਤਤਾ ਦਿਤੀ ਹੈ ਜਿੰਨੀ ਵੇਦਾਂ ਨੂੰ ਦਿਤੀ। ਸੋ ਇਹ ਕ੍ਰਿਪਾ ਇਸ ਚੀਜ਼ ਦੀ ਸੀ ਕਿ 'ਆਤਮ ਮਾਰਗ' ਸਰਬ ਮਨੁੱਖਤਾ ਲਈ ਸਾਂਝਾ ਉਪਦੇਸ਼ ਹੋ ਕੇ ਵਰਤ ਰਿਹਾ ਹੈ। ਅਸੀਂ ਸਰਬ ਮਨੁੱਖਤਾ, ਸਾਰੀਆਂ ਜਾਤੀਆਂ ਨੂੰ ਵਾਹਿਗੁਰੂ ਦੀ ਇਕ ਇਕਾਈ ਮੰਨਦੇ ਹਾਂ ਇਸ ਕਰਕੇ 'ਆਤਮ ਮਾਰਗ' ਦੇ ਮੈਂਬਰਾਂ ਵਿਚ ਪਿਆਰ ਦੀਆਂ ਫੁਹਾਰਾਂ ਨਿਕਲ ਰਹੀਆਂ ਹਨ, ਦੈਖ ਖਤਮ ਹੋ ਰਹੀ ਹੈ ਅਤੇ ਇਕ ਪਰਮ ਸ਼ਾਂਤੀ ਉਨ੍ਹਾਂ ਦੇ ਹਿਰਦਿਆਂ ਵਿਚੋਂ ਜਨਮ ਲੈ ਰਹੀ ਹੈ। ਜਦੋਂ ਕਦੇ ਕੋਈ ਪੇਮੀ ਇਹ ਕਹਿੰਦਾ ਹੈ ਕਿ ਮੇਰਾ ਮੈਗਜ਼ੀਨ ਬੰਦ ਕਰ ਦਿਓ ਮੇਰੇ ਪਾਸ ਸਮਾਂ ਨਹੀਂ ਹੈ, ਸਾਨੂੰ ਬਹੁਤ ਬੇਦ ਹੁੰਦਾ ਹੈ ਕਿ ਸਾਡਾ ਇਕ ਸਾਥੀ ਸਾਡੇ ਤੋਂ ਕਿਸ ਕਾਰਨ ਕਰਕੇ ਵੱਖਰਾ ਹੋ ਰਿਹਾ ਹੈ, ਪਿਆਰਿਓ! ਵਖਰੇ ਨਾ ਹੋਵੇ, ਜੇ ਪੈਸੇ ਦੀ ਘਾਟ ਹੈ ਤਾਂ ਦੱਸੋ ਅਸੀਂ ਉਥੇ ਮੁਫਤ ਮੈਗਜ਼ੀਨ ਉਦੋਂ ਤਕ ਭੇਜਾਂਗੇ ਜਦੋਂ ਤਕ ਸਾਡੇ ਕੌਲ ਪੈਸਾ ਮੁਕ ਨਹੀਂ ਜਾਂਦਾ। ਇਹ ਸੰਦੇਸ਼ ਮੈਂ ਆਪਣੇ ਸਾਥੀਆਂ ਨੂੰ ਆਪਣਾ ਹੀ ਗੁਪ ਜਾਣ ਕੇ ਦੇ ਰਿਹਾ ਹਾਂ। ਸੰਸਾਰ ਐਟਮ ਬੰਬਾਂ ਦੀ ਲਪੇਟ ਵਿਚ ਛੇਤੀ ਜਾਂ ਦਰ ਜਾ ਕੇ ਆਉਣ ਵਾਲਾ ਹੀ ਹੈ। ਤੁਸੀਂ ਸਰਬ ਸਾਂਝੀਵਾਲਤਾਂ ਦਾ ਖਿਆਲ ਆਪਣੇ ਵਿਚ ਪੈਦਾ ਕਰੋ, ਨਾ ਪਾਕਿਸਤਾਨ ਕੋਈ ਗੈਰ ਹੈ, ਨਾ ਅਮਰੀਕਾ, ਨਾ ਜਪਾਨ, ਨਾ ਰੂਸ, ਚੀਨ, ਸਾਰਾ ਸੰਸਾਰ ਵਾਹਿਗੁਰੂ ਜੀ ਦਾ ਸੁੰਦਰ ਪ੍ਰਗਟਾਵਾ ਹੈ। ਇਹ ਉਡਦਾ-ਉਡਦਾ ਜੀਵਨ ਸੁੰਦਰਤਾ ਭਰਿਆ ਐਟਮ ਬੰਬਾਂ ਦੇ ਅਸਰ ਹੇਠ ਆ ਕੇ ਮ੍ਰਿਤੁ ਮੰਡਲ ਵਿਚ ਪ੍ਰਵੇਸ਼ ਨਾ ਕਰ ਜਾਵੇ, ਇਹ ਸਾਡੀ ਆਸ਼ਾ ਹੈ ਕਿ ਤੁਸੀਂ ਸਾਰੇ ਸਾਥੀ ਸਹਿਯੋਗੀ ਸਾਡੇ ਇਸ ਕਾਰਜ ਵਿਚ ਸਹਿਯੋਗ ਦੇਵੋ, ਇਹ ਉਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਪ੍ਰਗਟਾਵਾ ਕਰਕੇ ਸੰਸਾਰ ਵਿਚ ਪ੍ਰਗਟ ਕੀਤਾ ਹੈ। ਗੁਰੂ ਦਸ਼ਮੇਸ਼ ਪਿਤਾ ਜੀ ਨੇ ਇਨ੍ਹਾਂ ਉਪਦੇਸ਼ਾਂ ਤੇ ਚਲਣ ਵਾਲਿਆਂ ਨੂੰ 'ਖਾਲਸਾ' ਕਿਹਾ ਹੈ ਅਤੇ ਉਨ੍ਹਾਂ ਨੇ ਸਤਿਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੇਰੇ ਵਿਚ, ਵਾਹਿਗੁਰੂ ਜੀ ਵਿਚ ਤੇ ਖਾਲਸੇ ਵਿਚ ਕੋਈ

ਭੇਦ ਨਾ ਜਾਣਨਾ। ਅੱਜ ਅਸੀਂ ਖਾਲਸਾ ਦਿਵਸ 300 ਸਾਲਾ ਬੜੇ ਉਤਸ਼ਾਹ ਨਾਲ ਮਨਾਇਆ ਹੈ, ਸਾਰੇ ਪਿੰਡਾਂ ਤੋਂ ਸ਼ਹਿਰਾਂ ਤੋਂ ਵਹੀਂ ਧਾਈ ਕਰਕੇ ਅਨੰਦਪੁਰ ਸਾਹਿਬ ਪਹੁੰਚੀਆਂ, ਸਾਨੂੰ ਕਿਸੇ ਅਖੌਤੀ ਮੁਖੀਆਂ ਦੀ ਪੜ੍ਹੋਲ ਕਰਨ ਦੀ ਲੋੜ ਹੀ ਨਹੀਂ ਹੈ ਕਿਉਂਕਿ ਸਾਡਾ ਆਦਰਸ਼ ਕਿਸੇ ਪਦਵੀਆਂ ਨਾਲ ਸੀਮਤ ਨਹੀਂ ਹੈ। ਅਸੀਂ ਉਸ ਉਤਸ਼ਾਹ, ਉਸ ਪਿਆਰ ਅਤੇ ਉਸ ਅਪਣੱਤ ਨੂੰ ਅਪਣਾਉਂਦੇ ਹਾਂ ਜੋ ਸਾਰੇ ਸੰਸਾਰ ਨੂੰ ਗਲਵੱਕੜੀਆਂ ਪਾਉਂਦੀ ਹੈ। ਭੁੱਲੇ ਹੋਏ ਵੀ ਉਸ ਵਿਚ ਆ ਜਾਂਦੇ ਹਨ, ਜਾਨਣ ਵਾਲਿਆਂ ਨੂੰ ਅਨੰਦ ਦੀ ਛੋਹ ਦਿੰਦਾ ਹੈ। ਸਾਨੂੰ ਲੋੜ ਨਹੀਂ ਕਿਸੇ ਬੰਧਨ ਵਿਚ ਪੈਣ ਦੀ, ਕਿਉਂਕਿ ਖਾਲਸਾ ਆਦਰਸ਼ ਕਿਸੇ ਨੂੰ ਬੰਧਨ ਵਿਚ ਨਹੀਂ ਪਾਉਂਦਾ। ਉਹ ਸ਼ਾਂਤ ਸਾਗਰ ਹੈ ਉਸ ਵਿਚ ਜੋ ਪ੍ਰਵੇਸ਼ ਕਰ ਗਿਆ ਉਹ ਪਰਮ ਸ਼ਾਂਤੀ ਨੂੰ ਪਾਪਤ ਹੋ ਕੇ ਜਾਵੇਗਾ। ਮਜ਼ਹਬਾਂ ਦਾ ਬਖੇੜਾ ਮਜ਼ਹਬਾਂ ਵਾਲਿਆਂ ਪਾਸ ਹੀ ਰਹਿਣ ਦੇਵੇਂ ਅਤੇ ਲੀਡਰਾਂ ਦੇ ਲੱਛੇਦਾਰ ਬੋਲ ਉਨ੍ਹਾਂ ਨੂੰ ਸ਼ੋਭਦੇ ਹਨ ਅਸੀਂ ਨਹੀਂ ਕਿਸੇ ਦਾ ਕਥ ਸੁਣਿਆ, ਜਨਤਾ ਚੜ੍ਹਾਈ ਕਰਕੇ ਆਈ, ਧਾਈ ਕਰਕੇ ਆਈ, ਸਿੱਧੇ ਕੇਸਗੜ੍ਹ ਸਾਹਿਬ ਮਸਤਕ ਨਿਵਾਇਆ ਅਤੇ ਅਸੀਂ ਖਾਲਸਾ ਉਦੇਸ਼ ਦਾ ਸੰਕਲਪ ਲੈ ਕੇ ਗੁਰੂ ਦੀਆਂ ਬਰਕਤਾਂ ਦੀਆਂ ਝੋਲੀਆਂ ਭਰ ਕੇ ਆ ਗਏ। ਉਹ ਜੋ ਕਹਿੰਦੇ ਹਨ ਕਹੀ ਜਾਣ ਦਿਓ, ਸਾਡਾ ਕੰਮ ਸੀ ਉਸ ਗੁਰੂ ਨੂੰ ਸ਼ਰਧਾ ਪ੍ਰਗਟ ਕਰਨਾ ਜਿਸ ਨੇ ਸਾਰੀ ਸਤਿਤਾ ਇਕ ਗੱਲ ਵਿਚ ਪ੍ਰਗਟ ਕਰ ਦਿਤੀ, ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਮੂਣੇ ਸ਼ਹੀਦ ਕਰਾ ਦਿਤਾ, ਮਾਤਾ ਜੀ ਨੂੰ ਸ਼ਹਾਦਤ ਦਾ ਜਾਮ ਪਿਲਾ ਦਿਤਾ। ਉਹ ਪਿਆਰਾ ਸਤਿਗੁਰੂ ਅੱਜ ਸਰਬ ਸਾਂਝਾ ਹੈ ਉਸ ਦਾ ਜੋ ਸੰਦੇਸ਼ ਹੈ ਅਮਰ ਹੈ, ਉਸ ਦਾ ਪਰਮ ਸੰਦੇਸ਼ ਹੈ -

ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥  
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ॥  
ਪੰਨਾ - 846

ਆਓ! ਸਾਰੇ ਸਾਂਝੀਵਾਲ ਬਣੀਏ। ਨਾ ਦੇਖੋ ਇਹ ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਇਹ ਕੌਣ ਹੈ, ਇਨ੍ਹਾਂ ਗੱਲਾਂ ਤੋਂ ਉਚੇ ਹੋ ਕੇ ਮਨੁੱਖਤਾ ਨੂੰ, ਸਾਰੇ ਜੀਵਨ ਨੂੰ ਆਪਣਾ ਹੀ ਰੂਪ ਸਮਝ ਕੇ ਉਹੀ ਵਰਤਾਰਾ ਸੰਸਾਰ ਨਾਲ ਕਰੋ ਜੋ ਅਸੀਂ ਆਪਣੇ ਨਾਲ ਕੀਤਾ ਜਾਣਾ ਪਸੰਦ ਕਰਦੇ ਹਾਂ। ਸਾਡੇ ਲਈ ਸਾਰਾ ਸੰਸਾਰ ਇਕ ਇਕਾਈ ਹੈ, ਇਨ੍ਹਾਂ ਰਾਜਾਂ ਵਿਚ ਕੋਈ ਦੂੰਤ ਹੈ ਜਾਂ ਅਦੂੰਤ ਹੈ ਇਸ ਨਾਲ ਸਾਡਾ ਕੋਈ ਸਬੰਧ ਨਹੀਂ, ਅਸੀਂ ਤਾਂ ਸਮੁੱਚਤਾ ਦੇ ਹਾਮੀ ਹਾਂ, ਸਮੁੱਚਤਾ ਨਾਲ ਹੀ ਪਿਆਰ ਕਰਦੇ ਹਾਂ। ਅੱਜ ਮੈਂ ਆਪਣੇ ਸਾਰੇ ਸਨੋਹੀਆਂ ਨੂੰ ਪਿਆਰ ਭਰਿਆ ਸੰਦੇਸ਼ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਵਾਹਿਗੁਰੂ ਜੀ ਇਨ੍ਹਾਂ ਨੂੰ ਸੁਖ ਸ਼ਾਂਤੀ ਵਰਤਾਉਂਦੇ, ਚੜ੍ਹਦੀ ਕਲਾ ਬਖਸ਼ਣ, ਉਹ ਦਿਵਜ ਨੈਣ ਬਖਸ਼ਣ ਜਿਨ੍ਹਾਂ ਨਾਲ ਫਲ, ਫੁਲ, ਦਰਖਤ, ਪੱਤੇ, ਸਾਰੀ ਬਨਸਪਤੀ, ਜੀਵ, ਜੰਤੂ ਆਪਣਾ ਹੀ ਰੂਪ ਹੋ ਭਾਸਣ।

ਚੇਅਰਮੈਨ 'ਆਤਮ ਮਾਰਗ'

L L L L L L L

## ਜ਼ਰੂਰੀ ਸੂਚਨਾ

ਆਪ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ 'ਆਤਮ ਮਾਰਗ' ਦਫ਼ਤਰ ਵਲੋਂ ਮੈਗਜ਼ੀਨ ਦੇ ਮੈਂਬਰ ਬਣਾਉਣ ਲਈ ਕਈ ਪੇਮੀਆਂ ਨੂੰ ਰਸੀਦ ਬੁਕਾਂ ਦਿਤੀਆਂ ਗਈਆਂ ਸਨ ਜਿਸ ਦੀ ਕਿਗਲਤ ਵਰਤੋਂ ਹੋਣੀ ਸ਼ੁਰੂ ਹੋ ਗਈ ਸੀ। ਇਸ ਲਈ 'ਆਤਮ ਮਾਰਗ' ਦੀ ਮੈਂਬਰਸ਼ਿਪ ਦੇ ਚੰਦੇ ਲਈ ਰਸੀਦ ਨੰ: 000001 ਤੋਂ 063000 ਤਕ ਦੀਆਂ ਜੋ ਵੀ ਰਸੀਦ ਬੁਕਾਂ ਕਿਸੇ ਪੇਮੀ ਕੌਲ ਬਰੀਆਂ ਪਈਆਂ ਹੋਣ, 'ਆਤਮ ਮਾਰਗ' ਦਫ਼ਤਰ ਵਲੋਂ ਤੁਰੰਤ ਰੱਦ ਕਰ ਦਿਤੀਆਂ ਗਈਆਂ ਸਮੱਝੀਆਂ ਜਾਣ ਅਤੇ ਇਨ੍ਹਾਂ ਰਸੀਦਾਂ ਤੇ ਕੋਈ ਵੀ 'ਆਤਮ ਮਾਰਗ' ਦਾ ਪਾਠਕ ਚੰਦਾ ਦੇਣ ਦੀ ਕ੍ਰਿਪਾਲਤਾ ਨਾ ਕਰੇ। ਜੇਕਰ ਕਿਸੇ ਪ੍ਰੈਮੀ ਵਲੋਂ ਇਨ੍ਹਾਂ ਰਸੀਦਾਂ ਤੇ ਚੰਦਾ ਦਿਤਾ ਜਾਂਦਾ ਹੈ ਤਾਂ 'ਆਤਮ ਮਾਰਗ' ਦਫ਼ਤਰ ਇਸ ਦਾ ਜ਼ਿੰਮੇਵਾਰ ਨਹੀਂ ਹੋਵੇਗਾ। ਇਹ ਰਸੀਦਾਂ ਕੇਵਲ 'ਆਤਮ ਮਾਰਗ' ਦਫ਼ਤਰ ਵਿਚ ਹੀ ਵਰਤੀਆਂ ਜਾਣਗੀਆਂ।

For more information

please visit us on internet at :-

<http://www.atammarg.org>

&

<http://www.atammarg.com>

Email:- [atammarg@ch1.dot.net.in](mailto:atammarg@ch1.dot.net.in)

## ਸਮਾਗਮ ਸਰਗਰਮੀਆਂ

ਸੰਸਾਰ ਭਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਵਲੋਂ ਪ੍ਰਗਟਾਏ ਮਹਾਨ ਖਾਲਸਾ ਸਿਰਜਨਾ ਦਿਵਸ ਨੂੰ ਵੱਖ-ਵੱਖ ਸੰਗਤ ਵਲੋਂ ਮਨਾਇਆ ਜਾ ਰਿਹਾ ਹੈ। ਸੰਸਾਰ ਦੇ ਮਜ਼ਹਬਾਂ ਵਿਚ ਅਕੀਦਾ ਰੱਖਣ ਵਾਲੇ ਪ੍ਰਮੀਆਂ ਅਤੇ ਸੰਪਰਦਾਵਾਂ ਦੇ ਨੁਮਾਇੰਦਿਆਂ ਵਲੋਂ ਵੀ ਇਸ ਵਿਚ ਵੱਧ ਚੜ੍ਹ ਕੇ ਸ਼ਸ਼ਲੀਅਤ ਕਰਕੇ ਆਪਣੇ ਪਿਆਰ ਸਤਿਕਾਰ ਤੇ ਮਾਣ ਦਾ ਪੁਗਟਾਵਾ ਕੀਤਾ ਗਿਆ ਹੈ। ਸੰਸਾਰ ਦੇ ਮਹਾਨ ਪੈਰੋਕਾਰਾਂ, ਪੈਰੰਬਰਾਂ ਤੇ ਅਵਤਾਰਾਂ ਵਿਚੋਂ ਦਸ਼ਮੇਸ਼ ਪਿਤਾ ਜੀ ਹੀ ਇਕ ਐਸੇ ਰਹਿਨੁਮਾ ਗੁਰੂ ਹਨ ਜਿਨ੍ਹਾਂ ਨੇ ਮਾਨਵ ਜਾਤੀ ਵਿਚ ਨਫਰਤ ਤੇ ਉਚ ਨੀਚ ਦੇ ਭੇਦ ਭਾਵ ਨੂੰ ਮਿਟਾ ਕੇ ਇਹ ਸੰਦੇਸ਼ ਦਿਤਾ ਕਿ 'ਮਾਨਸ ਕੀ ਜਾਤ ਸਭੈ ਏਂਕੋਂ ਪਹਿਚਾਨਯੋ' ਐਨੇ ਪਿਆਰੇ ਸਤਿਗੁਰੂ ਜੀ ਦੇ ਮਹਾਨ ਖਾਲਸਾ ਆਦਰਸ਼ ਨੂੰ ਉਜਾਗਰ ਕਰਨ ਲਈ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ ਦੇ ਬਾਨੀ ਤੇ ਮੁਖੀ ਸੰਤ ਵਰਿਆਮ ਸਿੰਘ ਜੀ ਵਲੋਂ ਦੋ ਪੁਸਤਕਾਂ 'ਸਰਬ ਪ੍ਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਅੰਮ੍ਰਿਤ ਰੂਹਾਰ' ਪੈਂਡਲਿਟ ਦੇ ਰੂਪ ਵਿਚ ਲਿਖ ਕੇ ਛਾਪੀਆਂ ਗਈਆਂ ਹਨ ਜਿਨ੍ਹਾਂ ਦਾ ਅੰਗਰੋਜ਼ੀ ਤੇ ਹਿੰਦੀ ਵਿਚ ਵੀ ਅਨੁਵਾਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਕ ਛੋਟੀ ਪੁਸਤਕ 'ਅਮਰ ਜੋਤਾਂ' ਦੇ ਸਿਰਲੇਖ ਹੇਠ ਤਿੰਨਾਂ ਭਾਸ਼ਾਵਾਂ ਵਿਚ ਛਾਪ ਚੁਕੀ ਹੈ। ਮਹਾਂਪੁਰਸ਼ਾਂ ਵਲੋਂ ਬਣਾਈਆਂ ਜਾ ਚੁਕੀਆਂ 1000 ਤੋਂ ਵੱਧ ਵੀਡੀਓ ਫਿਲਮਾਂ ਵਿਚੋਂ ਇਕ ਫਿਲਮ ਜਿਸਦਾ ਸਿਰਲੇਖ 'ਵਿਸਥੀ' ਹੈ ਅਮਰੀਕਾ ਦੇ ਯੂਬਾਸਿਟੀ ਵਿਚ ਇਸਦੀ ਇਕ ਹਜ਼ਾਰ ਕਾਪੀ ਮੁਫਤ ਵੰਡੀ ਗਈ ਸੀ। ਜਿਸ ਨੂੰ ਉਥੋਂ ਦੇ ਸਿੱਖ ਸਾਮੁਦਾਏ ਨੇ ਬਹੁਤ ਪਸੰਦ ਹੀ ਨਹੀਂ ਕੀਤਾ ਸਗੋਂ ਇਸ ਤੋਂ ਪ੍ਰੋਗਰਾਮ ਹੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੇਵਕਾਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ।

ਬਾਬਾ ਜੀ ਦੀ ਅਗਵਾਈ ਹੇਠ ਅਪੈਲ, ਦੇ ਮਹੀਨੇ ਪੰਦਰਾਂ ਹਜ਼ਾਰ ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ।

1. 12, 13 ਅਤੇ 14 ਅਪੈਲ ਖੁਬੀਆ ਨੰਗਲ ਵਿਚ ਜਿਥੇ ਕਿ ਭਾਈ ਗੁਰਦੀਪ ਸਿੰਘ ਸੇਵਾ ਕਰ ਰਹੇ ਹਨ, ਮਹਾਂਪੁਰਸ਼ਾਂ ਵਲੋਂ ਭਾਈ ਲਖਬੀਰ ਸਿੰਘ ਨੂੰ ਭੇਜਿਆ ਗਿਆ। ਇਥੇ ਯੂ.ਪੀ. ਦੀਆਂ ਸੰਗਤਾਂ ਵਲੋਂ 300 ਸਾਲਾ ਖਾਲਸਾ ਦਿਵਸ ਨੂੰ ਸਮਰਪਿਤ ਮਹਾਨ ਰੂਹਾਨੀ ਸਮਾਗਮ ਕਰਵਾਏ ਗਏ ਅਤੇ ਸੰਗਤਾਂ ਦਾ ਬਹੁਤ ਭਾਗੀ ਇਕੱਠ ਹੋਇਆ। ਆਖਰੀ ਦਿਨ ਗੁਰੂ ਮਹਾਰਾਜ਼ ਜੀ ਵਲੋਂ ਸੰਗਤਾਂ ਨੂੰ ਅੰਮ੍ਰਿਤਪਾਨ ਕਰਨ ਲਈ ਐਸੀ ਪ੍ਰੇਰਨਾ ਹੋਈ ਕਿ ਅੰਮ੍ਰਿਤ ਛਕਾਉਣ ਲਈ ਤਿੰਨ ਵੱਡੇ ਪੰਡਾਲ ਲਗਾਏ ਗਏ ਅਤੇ ਤਿੰਨ ਜਗ੍ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਤਿੰਨ ਜ਼ਬਿਆਂ ਵਲੋਂ ਅੰਮ੍ਰਿਤ ਛਕਾਇਆ ਗਿਆ ਅਤੇ 9624 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ।

2. ਭਾਈ ਗੁਰਦੀਪ ਸਿੰਘ ਦੇ ਜਥੇ ਵਲੋਂ ਕੀਤੇ ਅੰਮ੍ਰਿਤ ਸੰਚਾਰ ਦਾ ਵੇਰਵਾ -

- ਖੁਬੀਆ ਨੰਗਲ ਯੂ.ਪੀ. ਵਿਖੇ 1 ਮਾਰਚ ਦੇ ਦੀਵਾਨ ਵਿਚ 305 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ।

- 8 ਮਾਰਚ ਨੂੰ ਗੁਰਦੁਆਰਾ ਲੰਗਰ ਸਾਹਿਬ ਜ਼ਿਲ੍ਹਾ ਬੂੰਦੀ, ਰਾਜਸਥਾਨ ਵਿਖੇ - 37 ਪ੍ਰਾਣੀਆਂ ਨੇ,

- 11 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ (ਮੱਧ

ਪ੍ਰਦੇਸ਼) ਵਿਖੇ - 228 ਪ੍ਰਾਣੀਆਂ ਨੇ,

- 18 ਮਾਰਚ ਨੂੰ ਪਿੰਡ ਗੁਜਰਵਾਲ (ਬੇਟ) ਜ਼ਿਲ੍ਹਾ ਲੁਧਿਆਣਾ ਵਿਖੇ - 196 ਪ੍ਰਾਣੀਆਂ ਨੇ,

- 28 ਮਾਰਚ ਨੂੰ ਗੁਰਦੁਆਰਾ ਸ੍ਰੀ ਹੋਮਕੰਟ ਸਾਹਿਬ, ਰਾਮਨਗਰ, ਕਾਸ਼ੀਪੁਰ (ਯੂ.ਪੀ.) - 313 ਪ੍ਰਾਣੀਆਂ ਨੇ,

- 1 ਅਪੈਲ ਨੂੰ ਗੁਰਦੁਆਰਾ ਈਸ਼ਵਰ ਪ੍ਰਕਾਸ਼ ਖੁਬੀਆ ਨੰਗਲ, ਯੂ.ਪੀ. ਵਿਖੇ 715 ਪ੍ਰਾਣੀਆਂ ਨੇ,

- ਬੁਢੀਆ ਫਾਰਮ ਮਕਰੋਈ ਯੂ.ਪੀ. ਵਿਖੇ - 332 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ।

3. ਮਹਾਂਪੁਰਸ਼ਾਂ ਵਲੋਂ ਲਗਾਏ ਗਏ ਪੂਰਨਮਾਸੀ ਅਤੇ ਇਲਾਕੇ ਦੇ ਦੀਵਾਨਾਂ ਅਤੇ ਮਹਾਂਪੁਰਸ਼ਾਂ ਦੇ ਜ਼ਬਿਆਂ ਵਲੋਂ ਪੰਜਾਬ ਵਿਚ ਭਿੱਖੀਵਿੰਡ, ਖੜੂਰ ਸਾਹਿਬ, ਮਕਤਸਰ ਸਾਹਿਬ ਦੇ ਇਲਾਕਿਆਂ ਵਿਚ 3251 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ।

4. ਬਾਬਾ ਜੀ ਵਲੋਂ ਹੁਣ ਤਕ, ਪੰਜਾਬ, ਹਿੰਦੁਸਤਾਨ ਭਰ ਅਤੇ ਵਿਦੇਸ਼ਾਂ ਵਿਚ ਪੁਚਾਰ ਕਰਕੇ ਅੰਮ੍ਰਿਤਪਾਨ ਕਰਾਉਣ ਦੀ ਗਿਣਤੀ ਸਾਡੇ ਪੰਜ ਲੱਖ ਤੋਂ ਉਪਰ ਹੋ ਚੁੱਕੀ ਹੈ। ਬਾਬਾ ਜੀ ਦੀ ਅਗਵਾਈ ਹੇਠ ਇਹ ਸੰਸਥਾ ਪੂਰਨ ਤੌਰ ਤੇ ਗੁਰਸਿੱਖੀ ਦਾ ਪ੍ਰਚਾਰ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਪ੍ਰਸਾਰਨ ਲਈ ਬਚਨਬੰਧ ਹੈ।

5. ਮਿਸ਼ਨ ਵਲੋਂ ਪ੍ਰਕਾਸ਼ਿਤ ਅਤੇ ਬਾਬਾ ਜੀ ਵਲੋਂ ਲਿਖਤ 'ਆਤਮ ਮਾਰਗ' ਮੈਗਜ਼ੀਨ ਤੇ ਪੁਸਤਕਾਂ ਵੀ ਸ੍ਰੀ ਅੰਨੰਦਪੁਰ ਸਾਹਿਬ ਵਿਖੇ ਲੱਗੇ ਸਟਾਲਾਂ ਤੇ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਅਤੇ ਇਸ ਮੌਕੇ ਤੇ 200 ਤੋਂ ਵੱਧ 'ਆਤਮ ਮਾਰਗ' ਦੇ ਮੈਂਬਰ ਬਣੇ ਅਤੇ ਸੰਗਤਾਂ ਨੇ ਹਜ਼ਾਰਾਂ ਦੀ ਤਾਦਾਦ ਵਿਚ ਪੁਸਤਕਾਂ, ਵੀਡੀਓ ਕੈਸਟਾਂ ਤੇ ਆਡੀਓ ਕੈਸਟਾਂ ਪ੍ਰਾਪਤ ਕੀਤੀਆਂ।

### ਮਹਾਂਪੁਰਸ਼ਾਂ ਦੇ ਦੀਵਾਨਾਂ ਦਾ ਪ੍ਰੋਗਰਾਮ

- ਐਤਵਾਰ - ਸਮਾਂ ਸਵੇਰੇ 12.00 ਵਜੇ ਤੋਂ ਬਾਅਦ ਦੁਪਿਹਰ 4.00 ਵਜੇ ਤੱਕ - 6, 13, 20, 27 ਜੂਨ, ਕੌਠੀ ਨੰ: 781, 3ਬੀ1 ਮੋਹਾਲੀ।
- ਪੂਰਨਮਾਸੀ - 28 ਜੂਨ ਦਿਨ ਸੋਮਵਾਰ ਰਤਵਾੜਾ ਸਾਹਿਬ।
- ਸੰਗਰਾਂਦ - 15 ਜੂਨ, ਦਿਨ ਮੰਗਲਵਾਰ, ਰਤਵਾੜਾ ਸਾਹਿਬ (ਸਮਾਂ - ਦੁਪਿਹਰ 12 ਵਜੇ ਤੋਂ ਸ਼ਾਮ 4.00 ਵਜੇ ਤੱਕ)
- ਮੱਸਿਆ - 13 ਜੂਨ, ਦਿਨ ਐਤਵਾਰ, ਗੁਰਦੁਆਰਾ ਈਸ਼ਵਰ
- ਪ੍ਰਕਾਸ਼, ਬਨੂੰਦ (ਰਾਜਪੁਰਾ) ਪਟਿਆਲਾ
- (ਸਮਾਂ - ਦੁਪਿਹਰ 12 ਵਜੇ ਤੋਂ ਸ਼ਾਮ 3.30 ਤੱਕ)
- ਮਹੀਨੇ ਦਾ ਆਖਰੀ ਸ਼ਨੀਵਾਰ - ਡੇਰਾ ਹਿਰਦਾਪੁਰ ਚੰਗਰ
- ਜ਼ਿਲ੍ਹਾ ਰੋਪੜੀ (ਸਮਾਂ ਦੁਪਿਹਰ 12 ਵਜੇ ਤੋਂ ਸ਼ਾਮ 3.30 ਤੱਕ)
- ਅੰਮ੍ਰਿਤ ਸੰਚਾਰ - ਹਰੇਕ ਪੂਰਨਮਾਸੀ ਨੂੰ ਗੁਰਦੁਆਰਾ ਈਸ਼ਵਰ
- ਪ੍ਰਕਾਸ਼, ਰਤਵਾੜਾ ਸਾਹਿਬ ਵਿਖੇ ਦਿਨ ਦੋ 11.00 ਵਜੇ
- ਹੁੰਦਾ ਹੈ।